

ਸਮਝਾ

ਅਗਸਤ 1985 (ਅੰਕ 63)

ਸੰਪਾਦਕ: ਗੁਰਸ਼ਰਨ ਸਿੰਘ (1929-2011)

ਇਹ ਪੀ ਡੀ ਐਫ ਫਾਈਲ ਸੁਖਵੰਤ ਹੁੰਦਲ ਨੇ ਕੈਨੇਡਾ ਤੋਂ ਨਿਕਲਦੇ ਸਾਹਿਤਕ ਮੈਗਜ਼ੀਨ “ਵਤਨ” ਦੇ ਵੈਬਸਾਈਟ ’ਤੇ
ਪਾਊਣ ਲਈ ਤਿਆਰ ਕੀਤੀ।

ਸ੍ਰੋਤ: ਸੁਖਵੰਤ ਹੁੰਦਲ ਅਤੇ ਸਾਧੂ ਬਿੰਨਿਗ ਦੀ ਜਾਤੀ ਲਾਇਬ੍ਰੇਰੀ ਵਿੱਚੋਂ।

ਇਸ ਅੰਕ ਵਿਚ

- ਸੰਪਾਦਕੀ : ਦੋ ਧਿਰਾਂ ਦੀ ਪੰਜਾਬ ਵਿਚ-ਜੋ ਆਪਸੀ ਲੜਾਈ ਹੋ ਰਹੀ ਸੀ, ਸੁਲਾਹ ਵਿਚ ਬਦਲ ਗਈ ਹੈ। ਕੁਝ ਮੁੰਗਾਂ ਮੰਨੀਆਂ ਗਈਆਂ ਹਨ, ਪਰ ਕੀ ਇਹਨਾਂ ਮੰਗਾਂ ਮੰਨੇ ਜਾਣ ਨਾਲ ਸਾਧਾਰਨ ਲੋਕਾਂ ਦੀ ਜ਼ਿੰਦੋਗੀ ਵਿਚ ਕੋਈ ਫਰਕ ਪਿਆ ਹੈ, ਜਵਾਬ ਹੈ; ਨਹੀਂ। ਸਾਫ਼ ਹੈ, ਕਿ ਲੜਾਈ ਲੋਕਾਂ ਦੀ ਨਹੀਂ ਸੀ, ਭਾਵੇਂ ਇਹਦੇ ਵਿਚੋਂ ਹਰ ਕੁਰਬਾਨੀ ਲੋਕਾਂ ਨੇ ਹੀ ਦਿੱਤੀ। ਲੋੜ ਹੈ ਕਿ ਧਰਮ, ਜਾਤ ਅਤੇ ਇਲਾਖੇ ਤੋਂ ਉਚੇ ਉਠਕੇ ਸਮੁੱਚੇ ਮਨੁੱਖ ਦੇ ਹੋਕਾਂ ਦੀ ਲੜਾਈ ਲੜੀਏ। ਵੀਹਵੀਂ ਸਦੀ ਵਿਚ ਜਦੋਂ ਮਨੁੱਖ ਨੇ ਸਾਈਂਸ ਦੀ ਏਨੀ ਪ੍ਰਾਪਤੀ ਜ਼ਰ ਲਈ ਕਿਹੜ ਮਨੁੱਖ, ਨੂੰ ਚੰਗਾ ਜੀਵਨ ਦਿੜਾ ਜਾ ਸਕਦਾ ਹੈ ਤਾਂ ਚੁਰੂਰੀ ਬਣ ਜਾਂਦਾ ਹੈ ਕਿ ਭਿੰਸਟ ਅਤੇ ਲੋਟ੍ਟ ਸੁਮਾਜ ਦੀਆਂ ਜੜ੍ਹਾਂ ਪੁੱਟ ਕੇ ਇਕ ਐਸਾ ਸਮਾਜ ਬਣਾਈਏ ਜਿੱਥੇ ਹਰ ਮਨੁੱਖ ਭੁੱਖ ਨੰਗ ਤੋਂ ਰਹਿਤ ਮਾਨੇ ਅਤੇ ਸ਼ਰਿਕਾਰ ਨਾਲ ਰਹਿ ਸਕੇ। ਸੁਲਾਹ ਦੇ ਬਾਅਦ ਇਹੀ ਰੁਸ਼ ਹੋਣਾ ਚਾਹੀਦਾ ਹੈ।
- ਗੁਰਸ਼ਰਨ ਸਿੰਘ ਦੀ ਕੈਨੇਡਾ ਅਤੇ ਅਮਰੀਕਾ ਵੇਰੀਬਾਰੇ ਕੁਝ ਪ੍ਰਭਾਵ : ਅਸੀਂ ਦੇਸ਼ ਤੋਂ ਬਾਹਰ, ਕਿਧਰੇ ਵੀ ਵਸਦੇ ਹੋਈਏ, ਸਾਡਾ ਪਿਆਨ ਹਮੇਸ਼ਾ ਅਪਣੀ ਜਨਮ ਪਰਤੀ ਵਲ ਰਹੀਂਦਾ ਹੈ। ਬਾਹਰ ਵਸਦੇ ਪੰਜਾਬ ਦੇ ਲੋਕ ਪੰਜਾਬ ਬਾਰੇ ਸਾਡੇ ਤੋਂ ਵੀ ਵੱਧ ਫਿਕਰਮਦ ਹਨ। ਵਤਨ ਵਲੋਂ ਠੰਡੀਆਂ ਹਵਾਵਾਂ ਦੀ ਉਹਨਾਂ ਨੂੰ ਉਡੀਕ ਹੈ। ਬਾਬੁਰਲੇ ਮੁਲਕਾਂ ਦੀਆਂ ਪ੍ਰਾਪਤੀਆਂ, ਵੇਖ ਕੇ ਅੱਪਣੀ ਭੁੱਖ ਅਤੇ ਕੰਗਾਲੀ ਉੱਤੇ ਸ਼ਰਮ ਮਹਿਸੂਸ ਹੁੰਦੀ ਹੈ।..... ਪਾਕਿਸਤਾਨ ਦੀ ਫੌਜੀ ਡਿਕਟੋਰਸ਼ਿਪ ਇਕ ਜਾਬਰ ਸਰਕਾਰ ਹੈ—ਬਾਹਰ ਵਸਦੇ ਪਾਕਿਸਤਾਨੀਆਂ ਦੇ ਕੁਝ ਪ੍ਰਭਾਵ।
- ਜਿੰਦਰ ਦੀ ਕਹਾਣੀ : ਮਾਈਨਸ ਵਿਆਜ—ਮਿਹਨਤਕਸ਼ ਤਬਕੇ ਦੇ ਅਜਸ਼ ਦੀ ਕਹਾਣੀ
- ਕੁਰਬਾਨੀ ਦੇ ਪ੍ਰਸੰਗ ਵਿਚ : ਗੁਰਨਾਮ ਸਿੰਘ ਨੇ ਆਪਣੇ ਲੇਖ ਵਿਚ ਇਹ ਵਿਚੜਾਰ ਪੇਸ਼ ਕੀਤੀ ਹੈ ਕਿ ਸੰਘਰਸ਼ ਕਰਦੇ ਲੋਕਾਂ ਦੀ ਮੌਤ ਨਾਲੋਂ ਜ਼ਿੰਦਗੀ ਦੀ ਵੱਧ ਲੋੜ ਹੈ। ਭਗਤ ਸਿੰਘ ਦੀ ਮਿਸ਼ਨਾਲ ਲੋਦਿਆਂ ਉਹਨੇ ਸਾਬਤ ਕੀਤਾ ਹੈ ਕਿ ਉਹਦੀ ਫਾਸੀ, ਗਾਂਧੀਵਾਦ, ਲਈ ਇਕ ਤੋਹਫਾ ਸਾਬਤ ਹੋਈ... ਲੋਕ ਕੁਹਰਾਮ-ਤ੍ਰਿਆਕੁਰਬਾਨੀ ਵੀ ਵੱਡੀ ਕੁਰਬਾਨੀ ਹੈ।
- ਮਧੂ ਕਿਸ਼ਵਰ ਦਾ ਬਹੁ ਚਰਚਿੱਤ ਲੇਖ Sikhs Alienated

ਹਰ ਮਸਲੇ ਨੂੰ ਹਲ ਕਰਨ ਵਿਚ ਭਾਗਤ ਸਰਕਾਰ ਨੇ ਦੋ ਮਜ਼ਾਰ ਅਪਣਾਏ ਹਨ। ਪ੍ਰੇਸ, ਰੇਡੀਓ ਅਤੇ ਅਖਬਾਰਾਂ ਦੀ ਦੁਰਵਰਤੋਂ ਕਰਕੇ ਇਕ ਧਰਮ ਦੇ ਲੋਕਾਂ ਵਿਰੁਧ ਲਗਾਤਾਰ ਨਫਰਤ ਦੀ ਮੁਹਿਮ ਚਲਾਈ ਗਈ ਹੈ। ਕੁਝ ਰਿੰਦੂ ਵਿਅਕਤੀਆਂ ਦੀਆਂ ਜਦੋਂ ਦੇਸ਼ ਧਰੋਹੀ ਕਾਰਵਾਈਆਂ ਰਿਪੋਰਟ ਕੀਤੀਆਂ ਜਾਂਦੀਆਂ ਹਨ ਤਾਂ ਉਹ ਸਿਰਫ ਵਿਅਕਤੀ ਹੁੰਦੇ ਹਨ ਧਰ ਜਦੋਂ ਕਿਸੇ ਸਿੱਖ ਵਿਅਕਤੀ ਵਲੋਂ, ਕੀਤੀ ਕੋਈ ਕਾਰਵਾਈ ਰੀਪੋਰਟ ਕੀਤੀ ਜਾਂਦੀ ਹੈ ਤਾਂ ਉਹ ਇਕ ਵਿਅਕਤੀ ਦੇ ਤੌਰ 'ਤੇ ਨਹੀਂ ਸਗੋਂ ਇਕ ਕਮਿਊਨਿਟੀ ਦਾ ਵਿਸ਼ਲੇਸ਼ਣ ਵਰਤ ਕੇ ਰੀਪੋਰਟ, ਕੀਤੀ ਜਾਂਦੀ ਹੈ। ਪ੍ਰਲਸ ਦੇ ਹਿਰਾਸਤ ਵਿਚ ਹੋਏ ਸਿੱਖ ਕਤਲਾਂ ਬਾਰੇ ਕਚੌਰੀਆਂ, ਨਰਮ ਦ੍ਰਿਸ਼ਟੀਕੇਣ੍ਹ ਅਪਣਾਂਦੀਆਂ ਹਨ ਕਿਉਂਕਿ ਉਹ ਤਪਤੀਸ਼ ਕੀਤੇ ਬਚੋਰ ਮੁਜ਼ਰਿਮ ਕਰਾਰ ਦਿੱਤੇ ਗਏ ਹੁੰਦੇ ਹਨ। ਨਵੰਬਰ ਵਿਚ, ਹੋਏ ਸਿੱਖਾਂ ਦੇ ਕਤਲੋਗਾਰਤ, ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਕਿਉਂਕਿ ਮੁਜ਼ਰਿਮ ਕਾਂਗਰਸ ਜਮਾਤ ਨਾਲ ਸੰਬੰਧ ਰਖਦੇ ਸਨ। ਸਰਕਾਰ ਦੀਆਂ ਗਲੜ੍ਹ ਪਾਲਸੀਆਂ ਕਰਕੇ ਸਿੱਖ ਆਪਣੇ ਆਪ ਨੂੰ ਦੇਸ਼ ਦੀ ਮੁੱਖ ਧਾਰਾ ਵੱਡੇ ਅਲੱਗ-ਬਲੱਗ ਸਮਝਣ ਲੱਗ ਪਏ ਹਨ। ਜਮੁਹੂਰੀ ਸ਼ਕਤੀਆਂ ਦਾ ਫਰਜ਼ ਹੈ ਕਿ ਇਸ ਰੁਕਾਣ ਉਤੇ ਠੱਲ ਪਾਉਣ। ਲੇਖਕ ਨੇ ਇਹ ਵਿਚਾਰ ਦਿੜਤਾ ਨਾਲ: ਪ੍ਰੇਸ ਕੀਤੇ ਹਨ।

ਗਿੱਲ ਭੁਰਾਵਾਂ ਦੀ ਚਿੱਠੀ ਬਾਰੇ ਹੋਰ, ਪ੍ਰਤੀਕਰਮ : ਮਹਿੰਦਰ ਸਾਥੀ, ਕਰਨਜੀਤ-ਸਿੰਘ, ਜਿੰਦਰਜੀਤ (ਹੁਕਿਆਹਰਪੁਰ) ਅ. ਸਾਬਿਆਂ ਦੇ ਰਕਮੇ ਦੇ ਵਿਰੁਧ, ਇਕ ਰੀਪੋਰਟ।

ਹਾਂ, ਸੁਲਾਹ ਹੋ ਗਈ ਹੈ। ਏਸਦਾ ਏਲਾਨ ਪਾਰਲੀਮੈਂਟ ਦੇ ਦੋਨੋਂ ਹਾਊਸਾਂ ਵਿਚ ਹੋ ਗਿਆ ਹੈ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਅਤੇ ਸੰਤ ਹਰਚੰਦ ਸਿੰਘ ਲੌਗਾਂਵਾਲਾ ਨੇ ਹੱਥ ਮਿਲਾ ਲਏ ਹਨਹੀਂ। ਇਹ ਚੰਗੀ ਗੱਲ ਹੈ। ਇਹ ਸੁਲਾਹ ਨਵੰਬਰ 1982 ਵਿਚ ਵੀ ਹੋ ਸਕਦੀ ਸੀ ਜਦੋਂ ਭਕਰੀਬਨ ਇਹੋ ਹੀ ਸਾਰੀਆਂ ਮੰਗੀਆਂ ਜਿਹੜੀਆਂ ਹੁਣ ਮੰਨੀਆਂ ਗਈਆਂ ਹਨ ਤੇ ਫੇਰ ਉਹਨਾਂ ਤੋਂ ਮੁਕਰਿਆ ਗਿਆ ਸੀ। ਪੰਜਾਬ ਦੇ ਲੋਕਾਂ ਨੂੰ ਇਹਦੀ ਬੋਲੀ ਮਹਿੰਗੀ ਕੀਮਤ ਦੇਣੀ ਪਈ ਹੈ। ਸ਼ਾਇਦ ਹਾਲੇ ਹੋਰ ਵੀ ਕੀਮਤ ਦੇਣੀ ਪਾਏ, ਕਿਉਂਕਿ ਨਫਰਤ ਅਤੇ ਕਤਲੋਗਾਰਤਾਂ ਦਾ ਵੋਤਾਵਰਨ ਜਿਹੜਾ ਪੰਜਾਬ ਵਿਚ ਏਨੇ ਸਾਲ ਛਾਇਆ ਰਿਹਾ ਹੈ, ਇਹਦਾ ਅਸਰ ਹੌਲੇ ਹੌਲੇ ਹੀ ਮਰੇਗਾ। ਪਰ ਫੇਰ ਵੀ ਬੁਨਿਆਦੀ ਸਿਆਸਤ ਹੁਣ ਨਿਖਰਕੇ ਆ ਸਕੇਗੀ। ਹੁਣ ਲੋਕ ਉਹ ਗੱਲਾਂ ਸੁਣਨ ਦੇ ਰੋਂ ਵਿਚ ਹੋਣਗੇ ਜੋ ਜਨੂੰਨ ਦੇ ਅਸਰ ਲਈ ਉਹ ਅਗੇ ਨਹੀਂ ਸੁਣਦੇ ਸਨ। ਚੰਡੀਗੜ੍ਹ ਪੰਜਾਬ ਨੂੰ ਮਿਲ ਗਿਆ ਹੈ, ਪਾਣੀ ਦੀ ਵੰਡ, ਬਿਜਲੀ ਦੀ ਵੰਡ, ਸੁਥਿਆਂ ਨੂੰ ਵੱਧ ਅਧਿਕਾਰ ਆਦਿਕ ਦੇ ਮਸਲੇ ਕਮਿਸ਼ਨਾਂ ਨੂੰ ਦੇ ਚਿੱਤੇ ਗਏ ਹਨ, ਪਰ ਸਵਾਲ ਉਠਦਾ ਹੈ ਕੀ ਇਸਦੇ ਬਾਵਜੂਦ ਸਾਧਾਰਨ ਲੋਕ ਜੋ ਤੰਗੀਆਂ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ, ਉਸਦੇ ਵਿਚ ਕੋਈ ਰੱਤੀ ਭਰ ਵੀ ਫਰਕ ਪਿਆ ਹੈ? ਸਪੱਸ਼ਟ ਜਵਾਬ ਹੈ, ਨਹੀਂ।

- ਨੌਜਵਾਨਾਂ ਲਈ ਭਵਿਖ ਉਸੇ ਤਰ੍ਹਾਂ ਹਨੇਰੇ ਵਿਚ ਹੈ।
- ਪੈਸੇ ਦੀ ਪ੍ਰਧਾਨਗੀ ਸਮਾਜ ਵਿਚ ਉਸੇ ਤਰਾਂ ਹੈ। ਪੈਸੇ ਨਾਲ ਕਚੈਹਰੀਆਂ ਦਾ ਇਨਸਾਫ਼, ਅਫਸਰਾਂ ਦਾ ਇਮਾਨ, ਨੌਕਰੀਆਂ ਦੀ ਨਿਯੁਕਤੀ ਆਦਿਕ ਖਰੀਦੇ ਜਾ ਸਕਦੇ ਹਨ।
- ਰੇਲ ਗੱਡੀਆਂ, ਬੱਸਾਂ, ਹਸਪਤਾਲਾਂ, ਸਰਕਾਰੀ ਦਫ਼ਤਰਾਂ ਵਿਚ ਸ਼ੋਧਾਰਨ ਲੋਕਾਂ ਲਈ ਉਸੇ ਤਰਾਂ ਧੱਕੇ ਹੀ ਧੱਕੇ ਹਨ।
- ਪੁਲਸ ਬਾਣਿਆਂ ਵਿਚ ਉਸੇ ਤਰਾਂ ਹਨੇਰ-ਗਰਦੀ ਹੈ। ਬੰਦੇ ਮਾਰੇ ਜਾ ਸਕਦੇ ਹਨ, ਬੰਦੇ ਹਵਾਲਾਤਾਂ ਵਿਚੋਂ ਗੁੰਮ ਕੀਤੇ ਜਾ ਸਕਦੇ ਹਨ।
- ਚੋਣਾਂ ਦੀ ਖੇਡ ਉਸੇ ਤਰਾਂ ਪੈਸੇ ਨਾਲ ਖੇਡੀ ਜਾਵੇਗੀ।
- ਕਿਸਾਨਾਂ ਦੀ ਜਿਨਸ ਉਸੇ ਤਰਾਂ ਮੰਡੀਆਂ ਵਿਚ ਰੁਲੇਗੀ।

ਸੋ ਸਾਫ਼ ਹੈ ਕਿ ਇਹ ਲੜਾਈ ਲੋਕਾਂ ਦੀ ਨਹੀਂ ਸੀ। ਇਹ ਖੇਡ ਵੱਡੇ ਬੰਦਿਆਂ ਦੀ ਸੀ। ਇਹਦੀ ਸਾਰੀ ਕੀਮਤ ਲੋਕਾਂ ਨੂੰ ਚੁਕਾਣੀ ਪਈ ਹੈ। ਇਹੋ ਕੀਮਤ ਜੇਕਰ ਸਹੀ ਲੋਕ ਮੰਗਾਂ ਦੀ ਲੜਾਈ ਵਿਚ ਦਿੱਤੀ ਜਾਂਦੀ ਤਾਂ ਜ਼ਿੰਦਗੀ ਚੰਗੇ ਭਵਿਖ ਵਲ ਵੱਧ ਸਕਦੀ ਸੀ। ਲੋਕਾਂ ਦੀ ਲੜਾਈ 'ਚ ਲੋਕ-ਏਕਤਾ ਪ੍ਰਮੁੱਖ ਸਰਤ ਹੈ। ਜੋ ਭੱਤ ਹੋਕਮ ਲੋਕਾਂ ਨੇ ਸਾਧਾਰਨ ਲੋਕਾਂ 'ਚ ਆਪਸੀ ਫਰਕ ਪਾਉਣ ਵਿਚ ਵਰਤੇ ਹਨ, ਉਹ ਹਨ ਧਰਮ, ਜਾਤ ਤੇ ਇਲਾਕਾ। ਜਿਸ ਧਰਮ, ਜਾਤ ਜਾਂ ਇਲਾਕੇ ਵਿਚ ਜਨਮੇ ਹਾਂ, ਸਾਨੂੰ ਇਸ ਬਾਰੇ ਕੋਈ ਸ਼ਰਮ ਨਹੀਂ, ਪਰ ਵੱਡੀ ਗੱਲ ਹੈ ਕਿ ਇਕ ਮਨੁੱਖ ਹੋਣ ਵਿੱਚ ਸਾਨੂੰ ਮਾਨ ਹੋਣਾ ਚਾਹੀਦਾ ਹੈ। ਵੀਹਵੀਂ ਸਦੀ ਵਿਚ ਮਨੁੱਖ ਸਾਰੀ ਦੁਨੀਆਂ ਵਿਚ ਵਿਤਕਿਆਂ ਦੇ ਵਿਰੁੱਧ ਉਠੋਂ ਰਿਹਾ ਹੈ। ਮਨੁੱਖ ਨੂੰ ਯਕੀਨ ਹੈ ਕਿ ਉਹਨੇ ਆਪਣੀ ਸਾਈਂਸ ਨਾਲ ਏਨਾ ਕੁਝ ਪੈਦਾ ਕਰ ਲਿਆ ਹੈ ਕਿ ਧਰਤੀ ਦੇ ਹਰ ਮਨੁੱਖ ਨੂੰ ਵਧੀਆ ਜੀਣਾ ਦਿੱਤਾ ਜਾ ਸਕਦਾ ਹੈ। ਅੱਜ ਲੜਾਈ ਸਮਾਜਕ ਇਨਸਾਫ਼ ਦੀ ਹੈ। ਚੰਗੀ ਰੋਟੀ ਹਿੰਦੂ ਨੂੰ ਵੀ ਵੀ ਚਾਹੀਦੀ ਹੈ ਤੇ ਸਿੱਖ ਨੂੰ ਵੀ ਚਾਹੀਦੀ ਹੈ। ਬਿਸਲੀ ਦੀ ਲੋੜ ਸਭ ਨੂੰ ਹੈ। ਪਾਣੀ ਪੰਜਾਬ ਦੇ ਕਿਸ਼ਾਨ ਨੂੰ ਵੀ ਚਾਹੀਦਾ ਹੈ ਅਤੇ ਹਤਿਆਨਾ ਤੇ ਰਾਜਸਥਾਨ ਦੇ ਕਿਸਾਨ ਨੂੰ ਵੀ ਚਾਹੀਦਾ ਹੈ। ਲੜਾਈ ਦਾ ਧੂਰਾ ਧਰਮ, ਜਾਤ ਅਤੇ ਇਲਾਕਾਈ ਵਿਤਕਰਾ ਨਹੀਂ ਸਗੋਂ ਮਨੁੱਖ ਦੇ ਹੱਦਾਂ ਮਨੁੱਖ ਦੀ ਲੁੱਟ ਖਸੁੱਟ ਦਾ ਹੈ। ਲੜਾਈ ਦਾ 'ਨਿਸਾਨ' ਗਲਤ, ਗੰਦਾ ਅਤੇ ਭ੍ਰਿਸ਼ਟ ਨਿਜ਼ਾਮ ਹੈ; ਜਿਸਨੂੰ ਖਤਮ ਕੀਤੇ ਬਗੈਰ ਚੰਗੀ ਜ਼ਿੰਦਗੀ ਹਾਸਿਲ ਨਹੀਂ ਕੀਤੀ ਜਾ ਸਕਦੀ। ਵੁੱਟ, ਪਾਉ ਤੱਤਾਂ ਤੋਂ ਛੁਟਕਾਰਾ ਪਾਕੇ ਲੋਕ ਏਕਤਾ ਕਾਇਮ ਕਰਦੇ ਹੋਏ ਜ਼ਿੰਦਗੀ ਦਾ ਸੰਘਰਸ਼ ਲੜਣਾ ਅੱਜ ਦੀ ਲੋੜ ਹੈ।

ਗੁਰਸ਼ਰਨ ਸਿੰਘ

ਮਧੂ ਕਿਸ਼ਵਰ ਐਰਤਾਂ ਦੇ ਪ੍ਰਸਿੱਧ ਮੈਗਜ਼ੀਨ ਮਾਨਸੀ ਦੀ ਐਡੋਟਰ ਹੈ। ਇਹ ਉਹਨਾਂ ਵਿਅਕਤੀਆਂ ਵਿਚੋਂ ਇਕ ਹੈ, ਜਿਸ ਨੇ ਦੱਲੀ ਵਿਖੇ ਨਵੰਬਰ ਵਿਚ ਸਿੱਖ ਸਮੂਹ ਵਿਰੁਧ ਹੋਈ ਕਤਲੋ-ਗਾਰਤ ਵਿਰੁਧ ਸੁਪਰੀਮ ਕੋਰਟ ਵਿਚ ਮੁਕੱਦਮਾ ਦਾ ਇਰਕੀਤ ਕੀਤਾ ਸੀ ਅਤੇ ਕਾਂਗਰਸੀ ਹਾਕਮਾਂ ਨੂੰ ਇਹਦਾ ਜ਼ਿੰਮੇਵਾਰ ਠਹਿਰਾਇਆ ਸੀ। ਕਿਸੇ ਵੀ ਦਹਿਜ਼ਤਪਸੰਦ ਕਾਰਵੈਈ ਨੂੰ ਹਕਬਜ਼ਾਨੀਂ ਨਾ ਕਹਿੰਦੇ ਹੋਏ ਮਧੂ ਕਿਸ਼ਵਰ ਨੇ ਇਸ ਬਹੁਤ ਚਰਚਿਤ ਲੇਖ ਵਿਚ ਕੁਝ ਬੁਨਿਆਦੀ ਨੁਕਤੇ ਉਠਾਏ ਹਨ। ਭਾਰਤ ਦੀ, ਸਮਹੁਰੀ ਲਹਿਰ ਸਾਰੇ ਥਾਰਤ ਵਿਚ ਕੇਂਦਰੀ ਹਕਮਤ ਦੀ ਤਾਨਾਸ਼ਾਹੀ ਵਿਹੁਧ ਇਕ ਲੋਕਰਾਏ ਜਾਂਬੰਦੇ ਕਰ ਰਹੇ ਹੈ, ਜੋ ਭਾਰਤ ਦੀ ਇਕ ਘੱਟ ਗਿਣਤੀ ਦੇ ਲੋਕਾਂ ਦੇ ਸਮੂਹ ਨੂੰ ਦੇਸ਼ ਦੀ ਮੁੱਖ ਧਾਰਾ ਤੋਂ ਅਲੱਗ ਬਲੱਗ ਕਰਨ ਦਾ ਜ਼ਿੰਮੇਵਾਰ ਬਣਾ ਰਹੀ ਹੈ। ਇਹ ਲੇਖ ਉਸੇ ਦਿਨ। ਵੱਲ ਇਕ ਕਦਮ ਹੈ। —ਸੰਪਾਦਕ

ਇਹ ਗੱਲ ਜਾਣੀ ਮੰਨੀ ਹੈ ਕਿ ਕੇਵਲ ਜਾਬਰੇ ਅਤੇ ਜਾਲਮ ਸਰਕਾਰਾਂ ਹੀ ਜੂਰੂਮ ਦਾ ਇਕਬਾਲ ਕਰਵਾਉਣ ਲਈ ਤਸੱਦੂਦ ਦੀ ਵਰਤੋਂ ਕਰਦੀਆਂ ਹਨ। ਆਧੁਨਿਕ ਇਤਿਹਾਸਕਾਰ ਹੱਡੋਕੂਟ ਤਫ਼ਤੀਸ ਅਤੇ ਰੋਮਨ ਹਕਮਤ ਦੇ ਕਥਨ ਕਿ ਗੁਲਾਮਾਂ ਕੋਲੋਂ ਸੱਚ ਕੇਵਲ ਤਸੱਦੂਦ ਕਰਕੇ ਹੀ ਉਗਲਵਾਇਆ ਜਾ ਸਕਦਾ, ਥਾਰੇ ਹਕਾਰਤ ਨਾਲ ਲਿਖਦਿਆਂ ਇਸ ਨੂੰ ਜਾਂਗਲੀ ਅਤੇ ਆਦਿਕਾਲੀਨ ਵਰਤਾਰਾ ਦੱਸਦੇ ਹਨ। ਅਸੀਂ ਕਾਨੂੰਨ ਦੇ ਰਾਜ ਅਤੇ ਸਾਡੇ ਪ੍ਰਬੰਧ ਰਾਜਤੰਤਰ ਦੀ ਕਾਨੂੰਨ ਦੀ ਯੋਗ ਪ੍ਰਕਿਆ ਉਪਰ ਨਾਜ਼ ਕਰਦੇ ਹਾਂ ਜਿਸਦਾ ਬੁਨਿਆਦੀ ਸਿਧਾਂਤ ਇਹ ਹੈ ਕਿ ਜਦੋਂ ਤੀਕ ਸਾਬਤ ਨਹੀਂ ਹੋ ਜਾਂਦਾ ਵਿਅਕਤੀ ਨੂੰ ਨਿਰਦੇਸ਼ ਮੰਨਿਆ ਜਾਵੇ।

ਫਿਰ ਕੋ ਕਾਰਨ ਹੈ ਕਿ ਜਦੋਂ ਕੋਈ ਸੱਕੀ ਅਤਿਵਾਦੀਆਂ ਨਿਆਪਾਲਕਾ ਦੀ ਪ੍ਰਵਾਨਗੀ ਨਾਲ ਪੁਲੀਸ ਹਿਰਾਸਤ ਵਿਚ ਤਸੱਦੂਦ ਕਾਰੀਂ ਕੋਹ ਕੁੜ੍ਹ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਕਿਸੇ ਦੀਆਂ ਅੱਖਾਂ ਨਹੀਂ ਉਘੜਦੀਆਂ। 14 ਮਈ 1985 ਦੇ ਅਖਬਾਰਾਂ ਨੇ ਬਖਰ ਛਾਪੀ ਕਿ ਵੈਸਟ ਪਟੇਲ ਨਗਰ ਵਿਚ ਇਕ ਵਕੀਲ, ਦੇ ਘਰੋਂ ਫੜੇ ਤਿੰਨ ਸੱਕੀ ਅਤਿਵਾਦੀਆਂ 'ਚੋਂ ਇਕ ਦੀ ਅਦਾਲਤ ਵਿਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹੀ ਪੁਲੀਸ ਹਿਰਾਸਤ 'ਚ ਮੌਤ ਹੋ ਗਈ। ਲੋਗੀਆ ਹਸਪਤਾਲ ਦੀ ਰਿਪੋਰਟ ਵਿਚ ਉਸ ਦੇ ਸਾਰੇ ਸਰੀਰ ਉਪਰ ਗੰਭੀਰ ਜ਼ਰੂਰਾਂ ਦਾ ਜ਼ਿਕਰ ਹੈ ਅਤੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਨਿਸਚਿਤ ਤੌਰ 'ਤੇ ਤਸੱਦੂਦ ਕਾਰਣ ਹੋਈ ਹੈ।" ਉਸ, ਨੂੰ ਅਦਾਲਤ ਵਿਚ ਪੇਸ਼ ਨਾ ਕੀਤੇ ਜਾਣ ਬਾਰੇ ਪੁਲੀਸ ਦਾ ਸਪਸ਼ਟੀਕਰਣ ਸੀ ਕਿ ਉਹ ਰੋਈ-ਪਾਣੀ ਨਹੀਂ ਲੈ ਰਿਹਾ। ਇਕ ਹੋਰ ਬਿਆਨ ਇਹ ਸੀ ਕਿ ਉਸ ਨੇ 'ਮੁਕਾਬਲਾ' ਕੀਤਾ ਸੀ—ਭਾਵੇਂ ਕਿ ਉਸੇ ਦਿਨ ਪਹਿਲਾਂ ਉਸ ਨੂੰ ਹੱਸਪਤਾਲ ਲਿਆਂਦਾ ਗਿਆ ਸੀ ਜਿਥੇ ਉਸ ਨੂੰ ਝੜਪ ਦੇਗਾ ਲਗੇ ਮਾਮੂਲੀ ਢਬਾਂ ਦਾ ਇਲਾਜ ਕੀਤਾ ਗਿਆ।

ਸੀ। ਉਦੋਂ ਉਹ ਹਸਪਤਾਲ ਚਲਕੇ ਆਇਆ ਅਤੇ ਚਲ ਕੇ ਗਿਆ, ਪੰਜੂ ਸੋਵਾਂ ਚਾਰ ਵਜੇ ਸ਼ਾਮੀਂ ਉਸ ਨੂੰ ਉਥੇ ਮਰੇ ਹੋਏ ਨੂੰ ਲਿਆਂਦਾ ਗਿਆ। ਉਸ ਸਮੇਂ ਕਿਹੜੀ ਪੁਲੀਸ 'ਮੁਕਾਬਲਾ' ਹੋਇਆ ਹੋ ਸਕਦਾ ਹੈ; ਜਦੋਂ ਉਹ ਹਿਰਾਸਤ ਵਿਚ ਸੀ ?

ਦੂਜੇ ਦੋ ਸੱਕੀ ਅਤਿਵਾਦੀਆਂ ਨੂੰ ਬਹੁਤ ਨਾਜ਼ਕ ਹਾਲਤ ਵਿਚ ਅਦਾਲਤ ਵਿਚ ਲਿਆਂਦਾ ਗਿਆ। ਬਿਨਾਂ ਸਹਾਰੇ ਉਹ ਖੜ੍ਹ ਵੀ ਨਹੀਂ ਸਨ ਹੋ ਸਕਦੇ। ਉਨ੍ਹਾਂ 'ਚੋਂ ਇਕ, ਜੋ ਵੱਡੇਰੀ ਉਮਰ ਦਾ ਸੀ, ਨੂੰ ਤਾਂ ਚੁੱਕ ਕੇ ਹੀ ਲਿਆਉਣਾ ਪਿਆ। ਜਦੋਂ ਵੀ ਪੁਲੀਸ ਵਾਲੇ ਉਸ ਨੂੰ ਇੱਤਾਂ ਸਹਾਰਾ ਛੱਡਦੇ, ਉਹ ਚਹਿ ਪੈਂਦਾ।

ਭਾਵੇਂ ਕਿ ਤਸੱਦੂਦ ਦਾ ਹੱਥ—ਜੋ ਕਿ ਮੁਕੰਮਲ ਤੌਰ 'ਤੇ ਗੈਰਕਾਨੂੰਨੀ ਹੈ ਅਤੇ ਨਾ ਪੁਲੀਸ ਦੀ ਡਿਊਟੀ ਤੇ ਨਾ ਹੀ ਉਸ ਦੇ ਕੁਟ ਮਾਰ ਕਰਨ ਦੇ ਅਧਿਕਾਰ ਦਾ ਹਿੱਸਾ ਹੈ—ਹਰ ਕਿਸੇ ਲਈ ਪ੍ਰਤੱਖ ਸੀ, ਫਿਰ ਵੀ ਜੱਜ ਨੇ ਇਹ ਆਖ ਕੇ, ਕਿ ਕਿਉਂਕਿ ਉਨ੍ਹਾਂ ਜੋ ਆਪਣੀ ਵਾਰਦਾਤ ਰਾਹੀਂ ਦੇਸ਼ ਦੀ ਫਿਰਕੂ ਷ੇਕਤਾ ਨੂੰ ਖਤਰਾ ਪੈਦਾ ਕੀਤਾ ਹੈ, ਇਸ ਲਈ ਨਰਮੀ ਦੇ ਹੱਕਦਾਰ ਨਹੀਂ, ਉਨ੍ਹਾਂ ਦਾ 14 ਦਿਨਾਂ ਦਾ ਪੁਲੀਸ ਰੀਮਾਡ ਦੇਣਾ ਹੱਕ ਬਜਾਨਬ ਸਮਝਿਆ। ਇਸ ਤੱਥ ਦੇ ਮਦੇਨਜ਼ਰ ਕਿ ਉਨ੍ਹਾਂ ਵਿਚੋਂ ਇਕ ਪੁਲੀਸ ਹਿਰਾਸਤ ਦੇ ਕੁਝ ਘੰਟਿਆਂ ਅੰਦਰ ਤਸੱਦੂਦ ਕਾਰਣ ਦਮ ਤੋੜ ਗਿਆ ਸੀ। ਇਹ ਹੁਕਮ ਕੋਈ ਟਿੱਪਣੀ ਕੀਤੇ ਜਾਣ ਜਾਂ ਮੌਤ ਦੀਆਂ ਪੁਸ਼ਿਤੀਆਂ ਬਾਰੇ ਪੱਤਾਲ ਨੂੰ ਨੂੰ ਹੱਕ ਬਜਾਨਬ ਬਿਨਾਂ ਤਸੱਦੂਦ ਨੂੰ ਮੌਤ ਦੀ ਹੋਣ ਤੀਕ ਦਰ-ਗੁਜ਼ਰ ਕਰਨ ਤੁੱਲ ਹੈ।

ਇਕ ਅਹਿਮ ਨੁਕਤਾ ਜਿਸਨੂੰ ਫਾਜ਼ਲ ਜੱਜ ਨੇ ਅੱਖੇ ਪਰੋਖੇ, ਕਰ ਦਿੱਤਾ, ਇਹ ਹੈ ਕਿ ਜੋ ਇਨ੍ਹਾਂ ਬੰਦਿਆਂ ਨੂੰ ਪੁਲੀਸ ਗੈਰਕਾਨੂੰਨੀ ਤਰੀਕੇ ਨਾਲ ਮਾਰ ਦਿੱਦੀ ਹੈ ਤਾਂ ਬੇਸ਼ਕੀਮਤੀ, ਸਬੂਤ ਨਸ਼ਟ ਹੋ ਜਾਵੇਗਾ। ਅਤੇ ਸੱਚ ਦ੍ਰਾਨਿਤਾ ਕਾਰਨ ਦਾ ਕੋਈ ਰਾਹ ਨਹੀਂ ਰਹੇਗਾ। ਇਸ ਤੋਂ ਇਲਾਵਾ ਜੱਜ ਦੀ ਟਿੱਪਣੀ ਕਾਨੂੰਨੀ ਪ੍ਰਕਿਆ ਪੂਰੀ

ਹੋਣ ਤੋਂ ਪਹਿਲਾਂ ਹੀ ਮੁਜਰਮ ਠਹਿਰਾਏ ਜਾਣ ਸਮਾਨ ਹੈ। ਜੇ ਪੁਲੀਸ ਦੀ ਕੁਟਮਾਰ ਹੀ ਸੱਚ ਜਾਨਣ ਦਾ ਸ਼ਾਡੇ ਪਾਸ ਇਕੋ ਇਕ ਤਰੀਕਾ ਹੈ ਤਾਂ ਫਿਰ ਜੁਰਮ ਤਵਤੀਸ਼ ਅਤੇ ਸੂਰ ਦੇ ਏਡੇ ਪ੍ਰਬੰਧ ਦੀ ਕੀ ਲੋੜ ਹੈ?

ਜਾਂ ਫਿਰ ਇਸ ਮਕਸਦ ਲਈ ਲੋਕਾਂ ਤੇ ਮੁਕੱਦਮੇ ਚਲਾਉਣ ਦੀ ਵੀ ਕੀ ਲੋੜ ਹੈ? ਵਿਹਾਰਕ ਪੱਧਰ 'ਤੇ ਅਸੀਂ ਇਸ ਬੇਬਨਿਆਦ ਤਸਵਰ ਕਿ ਤਸਵਰਦ ਰਾਹੀਂ ਸੱਚ ਉਗਲਵਾਇਆ ਜਾ ਸਕਦਾ ਹੈ, ਧਰਮ ਅਦਾਲਤ ਦੇ ਤੌਰ ਤਰੀਕਿਆਂ 'ਤੇ ਉਤਰ ਆਏ ਹਾਂ। ਦਰਅਸਲ ਤਸਵਰਦ ਰਾਹੀਂ ਤਾਂ ਵਧੇਰੇ ਕਰਕੇ ਤਸਵਰਦ, ਕਰਨ ਵਾਲੇ ਵਲੋਂ ਪਹਿਲਾਂ ਘੜੇ ਬਿਆਨ ਦੀ ਪੁਸ਼ਟੀ ਕੀਤੇ ਜਾਣ ਦੀ ਸੰਭਾਵਨਾ ਰਹਿੰਦੀ ਹੈ। ਜੇ ਪਿਛੋਂ ਤਸਵਰਦ ਦਾ ਸ਼ਿਕਾਰ ਵਿਅਕਤੀ ਮਰ, ਜਾਂਦਾ ਹੈ ਤਾਂ, ਸਾਨੂੰ ਪੁਲੀਸ ਦੇ ਉਸ ਬਿਆਨ ਤੇ ਭਰੋਸਾ ਕਰਨ ਲਈ ਮਜ਼ਬੂਰ ਹੋਣਾ, ਪਵੇਗਾ, ਜਿਹੜਾ ਵੀ ਉਹ ਦੇਣਾ ਚਾਹੇ, ਅਤੇ ਕਿਸੇ ਵੀ ਭਰ੍ਹਾਂ ਪੁਲੀਸ, ਆਪਣੀ ਸਦਾਕਤ (ਸਤਿਨਿਸ਼ਤ) ਲਈ ਨੇਕਨਾਮੀ ਨਹੀਂ ਖੱਟੀ ਸੁੰਠੀ।

ਇੰਜ ਪੁਲੀਸ ਦੀ ਜਾਥਰਾਂ ਅਤੇ ਜੱਲਾਦਾਂ ਦੇ ਟੋਲਿਆਂ ਵਾਲੀ ਕਾਰਗੁਜ਼ਾਰੀ ਜੋ ਕਾਨੂੰਨੀ ਪ੍ਰਕਿਆ ਨੂੰ ਮੁਕੰਮਲ ਤੌਰ 'ਤੇ ਉਲੰਘ ਸਕਦੀ ਹੈ, ਨਾ ਕੇਵਲ ਪੀਚਿਤ ਵਿਅਕਤੀ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਹੈ ਸੱਗੇ ਦੂਜੇ ਆਮ ਸ਼ਹਿਰੀਆਂ ਦੇ ਸੱਚ ਜਾਨਣ ਦੇ ਹੱਕ ਦੀ ਵੀ ਉਲੰਘਣਾ ਹੈ।

ਇਨ੍ਹਾਂ ਗ੍ਰਿੜਤਾਰੀਆਂ 'ਤੋਂ ਵੀ ਪਹਿਲਾਂ ਪ੍ਰਸਾਰ ਮਾਧਿਆਮਾਂ ਨੇ ਬੰਬ ਧਮਾਕਿਆਂ ਨੂੰ ਸਿੱਖ ਅਤਿਵਾਦੀਆਂ ਦੇ ਸਿਰ ਮੜ੍ਹ ਦਿੱਤਾ ਸੀ। ਕਿਸ ਆਧਾਰ ਉਪਰ ਅਸੀਂ ਇਹ ਨਿਸਚੇ ਨਾਲ ਕਹਿ ਸਕਦੇ ਹਾਂ ਕਿ ਪ੍ਰਸਾਰ ਮਾਧਿਆਮ ਸਿੱਖਾਂ ਵਿਰੂਪ ਨਫਰਤ ਫੈਲਾਉਣ ਵਾਲੇ ਕੁਝ ਫਿਰਕੂ ਜਨੂੰਨੀਆਂ ਦੇ ਹੱਥ ਠੱਕੇ ਨਹੀਂ ਹਨ। ਇਹ ਮੰਹੱਤਵਪੂਰਣ ਗੱਲ ਹੈ ਕਿ ਅਜੇ ਤੀਕ' ਕਿਸੇ ਵੀ ਸਿੱਖ ਗਰੂਪ ਨੇ ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲਈ। ਫਿਰ ਦਹਿਸਤਵਾਦ ਤਾਂ ਖੁਦ ਇਕ ਸਿਆਸੀ ਵਾਦ ਹੈ, ਨਾ ਕਿ ਧਾਰਮਕ। ਇਨ੍ਹਾਂ ਦਹਿਸਤਪੰਦਾਂ ਨੂੰ ਸਿੱਖ ਕਿਉਂ ਕਿਹਾ ਜਾਵੇ, ਜਦੋਂ ਅਸੀਂ ਕ੍ਰਮਰ ਨਰਾਇਣ 'ਅਤੇ ਉਸ ਦੇ ਸਾਥੀਆਂ ਜਿਹੇ ਜਸ਼ਾਂ ਨੂੰ ਹਿੰਦੂ ਨਹੀਂ ਆਖਦੇ।

ਸਰਕਾਰ ਕੌਮੀ 'ਏਕਤਾ' ਅਤੇ ਅਖੰਡਤਾ' ਜਿਹੇ ਨਾਅਰਿਆਂ ਦਾ ਇਕੋ ਸਾਹ ਰੱਟਾ ਲਾਉਂਦਿਆਂ ਇਕ ਸਮੁੱਚੇ ਭਾਈਚਾਰੇ ਨੂੰ ਕੁਰਬਾਨੀ ਦਾ ਬਕਰਾ ਬਣਾ ਰੱਹੀ ਹੈ। ਅਜੇ ਸਾਰੇ ਸਿੱਖ ਭਾਈਚਾਰੇ ਨੂੰ ਕਿਸੇ ਇਕ ਸਿੱਖ ਜਾਂ ਸਿੱਖਾਂ ਦੇ ਇਕ ਗਰੂਪ ਝੀਆਂ ਕਾਰਵਾਈਆਂ ਲਈ,

ਜਵਾਬਦੇਹ ਠਹਿਰਾਇਆ ਜਾ ਰਿਹਾ ਹੈ। ਜਦੋਂ ਵੀ ਜਗਜ਼ੀਤ ਸਿੱਖ ਰੌਹਾਨ ਜਾਂ ਜਗਦੇਵ ਸਿੱਖ ਤਲਵੰਡੀ ਕੋਈ ਗੋਰਿਜ਼ੀਮੇਵਾਰਾਨਾ ਗੱਲ ਕਰਦੇ ਹਨ ਤਾਂ ਸਮੁੱਚੇ ਸਿੱਖ ਭਾਈਚਾਰੇ ਨੂੰ ਮੁਜਰਮ ਗਰਦਾਨ ਦਿੱਤਾ ਜਾਂਦਾ ਹੈ। ਸਥਿਤੀ ਇਸ ਹਦ ਤੀਕ ਵਿਗੜ ਗਈ ਹੈ ਕਿ ਹਰ ਦਾੜ੍ਹੀ, ਕੇਸ ਵਾਲੇ ਵਿਅਕਤੀ ਨੂੰ ਸੱਕ ਦੀਆਂ ਨਿਗਾਹਾਂ ਨਾਲ ਵੇਖਿਆ ਜਾ ਰਿਹਾ ਹੈ ਅਤੇ ਸਰਕਾਰ ਦੇ ਕਰੰਦਿਆਂ ਵਲੋਂ ਸਿੱਖਾਂ ਉਪਰ ਕੀਤੀ ਹਰ ਜ਼ਿਆਦੇਤੀ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ।

ਇਥੋਂ ਤੀਕ ਕਿ ਵਧੇਰੇ ਸੈਕੁਲਰ ਝੋੱਖ ਵਾਲੇ ਹਿੰਦੂ ਵੀ ਸਿੱਖਾਂ ਪਾਸੋਂ ਭਿੰਡਰਾਂਵਾਲੇ ਦੇ ਚੇਲਿਆਂ ਵਲੋਂ ਕੀਤੀਆਂ ਕਾਰਵਾਈਆਂ ਨਾਲੋਂ ਨਾਤਾ ਤੇੜਨ ਸੰਬੰਧੀ ਜਨਤਕ ਬਿਆਨਾਂ ਦੀ ਤਵਕੇ ਰਖਦੇ ਹਨ। ਹਾਲਾਂ ਕਿ ਇਨ੍ਹਾਂ ਕੋਈ ਵੀ ਦੂਜੇ ਹਿੰਦੂਆਂ ਦੀਆਂ ਕੌਮ ਵਿਰੋਧੀ, ਅਤੇ ਮੁਜਰਮਾਨਾਂ ਕਾਰਵਾਈਆਂ ਦੀ ਨਿਖੇਧੀ ਕਰਨ ਦਾ ਆਪਣੇ ਆਪ ਨੂੰ ਪਾਬੰਦੀ ਨਹੀਂ ਸਮਝਦਾ। ਜਦੋਂ ਕ੍ਰਮਰ ਨਰਾਇਣ ਅਤੇ ਉਸ ਦੇ ਸਾਂਥੀ ਕਾਬੂ ਕੀਤੇ ਗਏ ਸਨ ਤਾਂ ਕਿਸੇ ਦੋ ਮਨ ਵਿਚ ਲੋਸ ਮਾਤਰ ਵੀ ਇਹ ਸੱਚ ਨਹੀਂ ਸੀ ਆਈ ਕਿ ਇਹ ਹਿੰਦੂਆਂ ਦਾ ਆਮ ਕੌਮ ਵਿਰੋਧੀ ਕਿਰਦਾਰ ਹੈ। ਇਸ ਲਈ ਦੂਜੇ ਹਿੰਦੂਆਂ ਨੂੰ ਮੁਜਰਮਾਨਾਂ ਨਾਲੋਂ ਨਾਤਾ ਤੇੜ ਲੈਣ ਸੰਬੰਧੀ ਜਨਤਕ ਬਿਆਨ ਦੇਣੇ ਚਾਹੀਦੇ ਹਨ ਜਾਂ ਮੰਦਰਾਂ ਦੇ ਪ੍ਰਜਾਰੀਆਂ ਨੂੰ ਅੰਜਿਹੇ, ਅਂਦੇਸ਼ ਜਾਰੀ ਕਰਨੇ ਚਾਹੀਦੇ ਹਨ ਕਿ ਹਿੰਦੂ ਜਾਸ਼ੂਸੀ ਦੇ ਹੱਕ ਵਿਚ ਨਹੀਂ ਹਨ।

ਸਿੱਖਾਂ ਅਤੇ ਮੁਸਲਿਮਾਨਾਂ ਨੂੰ ਘਟ ਗਿਣਤੀ ਵਿਚ ਹੋਣ ਕਾਰਨ ਵਖਰੀਆਂ ਨਸਲਾਂ ਸਮਝਿਆ ਜਾਂਦਾ ਹੈ ਅਤੇ ਸਭਨਾਂ ਨੂੰ ਇਕੋ ਪਲੜੜ ਵਿਚ ਟੋਲਿਆ ਜਾਂਦਾ ਹੈ। ਪ੍ਰਸਾਰ ਮਾਧਿਆਮ ਦਾ ਇਹ ਆਮ ਰਵਈਆ ਬਣ ਗਿਆ ਹੈ ਅਤੇ ਇਹ ਤਥ ਸਾਬਤ, ਕਰਦਾ ਹੈ ਕਿ ਪ੍ਰਸਾਰ ਮਾਧਿਆਮ ਦਾ ਦ੍ਰਿਸ਼ਟੀਕੋਣ ਅਸਲ ਵਿਚ ਬਹੁ-ਗਿਣਤੀ ਦਾ ਦ੍ਰਿਸ਼ਟੀਕੋਣ ਹੈ। ਇਸ ਗੱਲ ਦੇ ਕਈ ਸਬੂਤ ਹੋਣ ਦੇ ਬਾਵਜੂਦ ਕਿ ਮੱਦੂੰ ਵਿਚ ਭਿੰਡਰਾਂਵਾਲੇ ਨੂੰ ਹਕਮਤ ਨੇ ਹੀ ਉਭਾਰਿਆ, ਅਕਾਲੀਆਂ ਅਤੇ ਸਿੱਖਾਂ ਨੂੰ ਉਸ ਦੇ ਉਭਾਰ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਕਿ ਕਾਂਗਰਸ (ਵਿੰ) ਨੂੰ।

ਕੀ ਵਜਹ ਹੈ ਕਿ ਪੁਲੀਸ ਵਲੋਂ ਕੀਤਾ ਤਸਵੀਰਦ, ਅਤੇ ਕਤਲ ਜ਼ਰਾ ਜਿੰਨਾ ਵੀ ਖੌਫ ਪੈਂਦਾ ਨਹੀਂ ਕਰਦਾ, ਜਦੋਂ ਕਿ ਆਮ ਸ਼ਹਿਰੀਆਂ ਦੀ ਉਹੀ ਵਾਰਦਾਤ ਰੋਗਤੇ ਖੜ੍ਹੇ ਕਰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਨਿਹਿਤ ਰੂਪ ਵਿਚ ਪ੍ਰਵਾਨ ਕਰ ਲਿਆ ਹੈ ਕਿ ਹਾਕਮ

ਜਮਾਤ ਵਲੋਂ ਕੀਤੀ ਹਰ ਕਾਰਵਾਈ ਜਾਇਜ਼ ਹੈ ਜਦੋਂ
ਕਿ ਆਮ ਸ਼ਹਿਰੀਆਂ ਜਾਂ ਸ਼ਹਿਰੀਆਂ ਦੇ ਕਿਸੇ ਗਰੂਪ
ਵਲੋਂ ਕੀਤੀ ਉਹੀ ਕਾਰਵਾਈ ਨਾਜਾਇਜ਼ ਅਤੇ ਹੋਰ
ਕਾਨੂੰਨੀ ਬਣ ਜਾਂਦੀ ਹੈ। ਇੰਜ ਹਥਿਆਰਬੰਦ ਫੌਜਾਂ ਦੀ
ਵਰਤੋਂ ਕਤਲੋਗਾਰਤ ਅਤੇ ਤਸ਼ਦਦਦ ਲੋਕਾਂ ਨੂੰ ਸਰਕਾਰੀ
ਹੁਕਮ ਮੰਨਣ 'ਤੇ ਮਜਬੂਰ ਕਰਨ ਲਈ ਉਚਿਤ
ਸਰਕਾਰੀ ਤੌਰ ਤਰੀਕੇ ਮੰਨੇ ਜਾਂਦੇ ਹਨ, ਪਰੰਤੂ ਜਦੋਂ
ਆਮ ਸ਼ਹਿਰੀ ਉਹੀ ਤੌਰ ਤਰੀਕੇ ਬਹੁਤ ਛੋਟੇ ਪੈਮਾਨੇ
ਤੇ ਵਰਤਦੇ ਹਨ ਤਾਂ ਉਨ੍ਹਾਂ ਨੂੰ ਦਿਹਸਤ-ਪ੍ਰਸਤ ਅਤੇ
ਕੇਮ ਵਿਰੋਧੀ ਆਖ ਕੇ ਨਿਖੇਧੀ ਕੀਤੀ ਜਾਂਦੀ ਹੈ।
ਉਨ੍ਹਾਂ ਨੂੰ ਦਬਾਉਣ ਲਈ ਵਰਤਿਆ ਗਿਆ ਹਰ ਹਰਬਾ
ਨਿਆਂ ਪੂਰਣ ਕਰਾਰ ਦਿਤਾ ਜਾਂਦਾ ਹੈ।

ਹੌਲੀ ਹੌਲੀ ਇਸ ਦੁਹਰੇ ਮਿਆਰ ਦੇ ਅਸੀਂ
ਇੰਨੇ ਆਦੀ ਹੋ ਗਏ ਹਾਂ ਕਿ ਕਦੀ ਹੀ ਹੋਰਾਨੀ ਹੁੰਦੀ
ਹੈ ਕਿ ਇਕ ਵਰਨੀਧਾਰੀ ਮਨੁੱਖ ਵਲੋਂ ਉਪਰਲ
ਹੁਕਮਾਂ ਦੀ ਤਾਮੀਲ ਲਈ ਕੀਤਾ ਤਸ਼ਦਦਦ ਅਤੇ ਕਤਲ
ਕਿਸੇ ਆਮ ਵਿਅਕਤੀ ਵਲੋਂ ਕੀਤੇ ਕਤਲ ਅਤੇ
ਤਸ਼ਦਦਦ ਨਾਲੋਂ ਵਧੇਰੇ ਨਿਆਪੂਰਣ ਸਮਝਿਆ ਜਾਂਦਾ
ਹੈ। ਅਜਿਹਾ ਸਵਾਲ ਉਠਾਉਣ ਵਾਲੇ ਤੇ ਫਟ ਰਾਸ਼ਟਰ
ਵਿਰੋਧੀ ਹੋਣ ਦਾ ਠੱਪਾਂ ਲਾ ਦਿਤਾ ਜਾਂਦਾ ਹੈ।

ਇਹ ਸਰਵਗਿਆਤੀ ਤੱਥ ਹੈ ਕਿ ਨਵੰਬਰ 1984
ਦੇ ਸਿੱਖ ਵਿਰੋਧੀ ਫਸਾਦ ਹਾਕਮ ਪ੍ਰਾਰਟੀ ਅਤੇ 'ਸਰਕਾਰੀ'
ਉਚ ਅਧਿਕਾਰੀਆਂ ਦੀ ਕਾਰਸਤਾਨੀ ਸੀ। ਬਹੁਤ
ਸਾਰੇ ਚਸ਼ਮਦਾਦ, ਗਵਾਹਾਂ ਨੇ ਇਨ੍ਹਾਂ ਫਸਾਦਾਂ ਪਿਛੇ
ਲੀਡਰਸ਼ਿਪ ਦੇ ਹੱਥ ਦੀ ਪੁਸ਼ਟੀ ਕੀਤੀ ਹੈ। ਕਿਸੇ ਵੀ
ਆਮ ਕਤਲ ਕੇਸ ਵਿਚ ਅਜਿਹੇ ਸਬੂਤ ਦੀ ਹੋਂਦ
ਦੇਸੀ ਦੀ ਫੌਰਨ ਗ੍ਰਹਤਾਰੀ ਲਈ ਕਾਫੀ ਹੁੰਦੀ ਹੈ, ਪਰੰਤੂ
ਇਸ ਕੇਸ ਵਿਚ ਸਮੂਹਕ ਕਤਲ, ਫਸਾਦ, ਲੁਟਮਾਰ,
ਬਲਾਤਕਾਰ, ਇਸ ਕਾਰਣ ਨਾ ਸੁਣਵਾਈ ਯੋਗ ਬਣ
ਗਏ ਕਿਉਂਕਿ ਹਾਕਮ ਜਮਾਤ ਇਨ੍ਹਾਂ ਨੂੰ ਸੁਣਵਾਈ ਯੋਗ
(ਕਾਬਲੇ ਸਮਝਿਤ) ਨਹੀਂ ਮੰਨਦੀ।

ਕਰੀਬ ਛੇ ਮਹੀਨੇ ਤੀਕੁੰਡੀ ਗਿਣਤੀ ਵਿਚ ਲੋਕ
ਵਿਅਕਤੀਗੜ ਰੂਪ ਵਿਚ, ਗਰੂਪਾਂ ਅਤੇ ਸੰਗਠਨਾਂ ਦੇ
ਤੁਧ ਵਿਚ ਮੁਖ ਸਕੀ ਵਿਅਕਤੀਆਂ ਵਿਰੁਧ ਜਾਂਚ ਦੀ
ਮੰਗ ਕਰਦੇ ਰਹੇ। ਪਰੰਤੂ ਜਿੰਨਾ ਚਿਰ ਤੀਕੁੰਡੀ
ਹਕਮਤ ਨੇ 'ਕਤਲੋਗਾਰਤ' ਨੂੰ 'ਡੈਡਿਸ਼ੂ'
ਮੰਨੀ ਰਖਿਆ। ਇਸ ਸਬੰਧੀ ਸਭ ਤਕਾਜ਼ੇ, ਅਦਾਲਤਾਂ
ਵਿਚ ਪਟੀਸ਼ਨਾਂ ਅਤੇ ਅੰਦੋਲਨ ਬੇਕਾਰ ਰਹੇ। ਜਦੋਂ
ਵਧ ਰਹੇ ਕੌਮੀ ਅਤੇ ਕੌਮਾਂਤਰੀ ਦਬਾਉ ਨੇ ਅਖੀਰ ਸਰਕਾਰ
ਨੂੰ ਜਾਂਚ ਕਰਵਾਉਣ ਲਈ ਮਜਬੂਰ ਕਰ ਦਿਤਾ ਤਾਂ ਇਸ
ਸਬੰਧੀ ਐਲਾਨ ਦੇ ਸਮੇਂ ਨੂੰ ਇੰਜ ਮੇਲਿਆਂ ਗਿਆ।

ਇਹ ਨਿਆਂ ਦੇਣ ਵਿਚ ਸ਼ਰਮਨਾਕ ਦੇਰੀ ਦੀ ਥਾਂ ਵਡੀ
ਸੁਹਿਰਦਤਾ ਦਾ ਮੁਜਸਮਾ ਜਾਪੇ।

ਦੇਗਿਆਂ ਦੀ ਪੜ੍ਹਾਲੀ ਦਾ ਅੰਲੇਨ ਅਕਾਲੀ ਦਲ
ਦੀ ਮੀਟਿੰਗ ਤੋਂ ਐਨ ਪਹਿਲਾਂ ਕੀਤੇ ਗਿਆਂ ਅਤੇ ਇਸ
ਉਪਰ ਅਕਾਲੀਆਂ ਪ੍ਰਤੀ ਸਰਕਾਰ ਦੀ ਰਿਆਇਤ ਦਾ
ਲੇਬਲ ਲਾਇਆ ਗਿਆ।

ਸਰਕਾਰੀ ਇਜ਼ਾਰੇਦਾਰੀ ਹੈਠਲੇ ਦੁਰਦਰਸ਼ਨ ਅਤੇ
ਗੈਡੀਓਂ ਨੇ ਤਥਾਂ ਦੀ ਇਸ ਤੌੜ ਫੌਜਾਂ ਦਾ, ਇੰਤਜਾਮ
ਕੀਤਾ। ਚਪਲੂਸੀ ਦੀ ਆਦਤ ਇੰਨੀਆਂ ਢੂੰਘੀਆਂ ਜੜ੍ਹਾਂ
ਵੱਡੇ ਗਈ ਹੈ ਕਿ ਕੌਮੀ ਪ੍ਰੈਸ ਦੇ ਵੱਡੇ ਰੇ ਹਿੱਸੇ ਨੇ ਬਿਨਾਂ
ਤਿਜਕ ਇਹ ਸ਼ਬਦਾਵਲੀ ਅਪਣੀ ਲਈ ਅਤੇ ਇਸ ਦਾ
ਇੰਜ ਰੱਟਾ ਲਾਇਆ ਕਿ ਅਕਾਲੀਆਂ ਨੂੰ ਦਿਤੀ ਇਹ
'ਰਿਆਇਤ' ਸਰਕਾਰ ਦੇ ਸੁਲਾਕਾਰੀ ਰੰਗ ਦਾ ਸਬੂਤ
ਜਾਪੇ। ਕੁਝ ਅਖਬਾਰਾਂ ਜਿਵੇਂ ਕਿ "ਟਾਈਮਸ ਆਫ
ਇੰਡੀਆ" ਆਪਣੇ ਇਕ ਸੰਪਾਦਕੀ ਵਿਚ ਇਸ ਦੀ ਸਮੇਂ
ਪਹਿਲਾਂ ਦਿਤੀ ਰਿਆਇਤ ਆਖ ਕੇ ਆਲੋਚਨਾ ਕਰਨ
ਦੀ ਹਦ ਤੀਕ ਗਏ। ਇਸੇ ਪਰਚੇ ਵਿਚ ਇਕ ਸ਼ੰਗਾਰਤ-
ਪੂਰਣ ਕਾਰਟੂਨ ਵਿਚ ਪ੍ਰਧਾਨ ਮੰਤਰੀ ਅਤੇ ਗੁਰੂ ਮੰਤਰੀ
ਨੂੰ ਅਕਾਲੀ ਦਲ ਵਲ ਤੁਹਾਫਿਆਂ ਅਤੇ ਗੁਲਦੇਸਤਿਆਂ
ਦਾ ਭਰਿਆ ਇਕ ਟਰੱਕ ਭੇਜਦੇ ਦਿਖਾਇਆ ਗਿਆ ਅਤੇ
ਇਸ ਨਾਲ ਟਿਪਣੀ ਸੀ, 'ਇਹ' ਉਨ੍ਹਾਂ ਨੂੰ ਬੰਦਿਆਂ ਵਾਲੀ
ਕਾਰ ਕਰਨ ਦਾ ਸਬਕ ਸਿਖਾਏਗਾ। ਇਸ ਗੱਲ ਨੂੰ ਮੱਦੇ
ਨਜ਼ਰ ਰਖਦਿਆਂ ਕਿ 'ਸੱਬਕ ਸਿਖਾਉਣ' ਦੇ ਮੁਹਾਵਰੇ ਨੂੰ
ਨਵੰਬਰ ਦੀ ਹਿੰਸਾ ਨੂੰ ਜਾਇਜ਼ ਠਹਿਰਾਉਣ ਲਈ ਕਿੰਨੇ
ਅਰਥ ਵਿਸਤਾਰ ਨਾਲ ਵਰਤਿਆ ਗਿਆ ਹੈ, ਇਹ ਪ੍ਰਭਾਵ
ਮਿਲਦਾ ਹੈ ਕਿ ਕਾਰਟੂਨਿਸਟਾਂ ਨਾ ਕੇਵਲ ਇਸ ਨੂੰ
ਨਿਆਉਚਿਤ ਹੀ ਠੱਹਿਰਾਉਣ ਦੀ ਵਕਾਲਤ ਕਰ ਰਿਹਾ
ਹੈ ਸੱਗੋਂ ਅਜਿਹੀ ਹਿੰਸਾ ਦੇ ਦੁਹਰਾਉ ਦੀ ਵੀ।

ਇਸ ਦਾ ਕੀ ਕਾਰਣ ਹੈ ਕਿ ਜਾਂਚ ਕਰਾਉਣ ਨੂੰ
ਅਕਾਲੀਆਂ ਪ੍ਰਤੀ ਇਕ ਰਿਆਇਤ ਵਜੋਂ ਪੇਸ਼ ਕੀਤਾ ਜਾਂਦਾ
ਸਕਦਾ ਹੈ? ਜਦੋਂ ਕਿਸੇ ਵਿਅਕਤੀ ਦਾ ਕਤਲ ਹੁੰਦਾ ਹੈ
ਤਾਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਮੁਕਦਮਾ
ਦਾਇਰ ਕਰੇ। ਇੰਜ ਹੀਂ ਵੱਡੇ ਪੱਧਰ ਉਪਰ ਹੋਏ ਜਾਨੀ-
ਨੁਕਸਾਨ ਦੀ ਜਾਂਚ ਕਰਵਾਉਣਾ ਵੀ ਇਕ ਸਬੰਧਤ
ਰਵਾਇਤ ਹੈ। ਇਨ੍ਹਾਂ ਦੋਂ ਕਿਸੇ ਵੀ ਮਾਮਲੇ ਵਿਚ
ਸਰਕਾਰੀ ਕਾਰਵਾਈ ਨੂੰ ਪੀੜਿਤਾਂ ਜਾਂ ਉਨ੍ਹਾਂ ਦੇ ਰਿਸਤੇ-
ਦਾਰਾਂ ਪ੍ਰਤੀ ਰਿਆਇਤ ਕਰਾਰ ਨਹੀਂ ਦਿਤਾ ਜਾਂਦਾ।
ਪਰੰਤੂ ਇਸ ਮਾਮਲੇ ਵਿਚ ਸਰਕਾਰ ਲੋਕਾਂ ਨੂੰ ਇਸ ਗੱਲ
ਦਾ ਕਾਇਲ ਕਰਾਉਣਾ ਚਾਹੁੰਦੀ ਹੈ ਕਿ ਸਿੱਖਾਂ ਦੇ ਜਾਨਮਾਲ
ਨਾਲ ਕੇਵਲ ਅਕਾਲੀਆਂ ਜਾਂ ਸਿੱਖਾਂ ਦਾ ਵਾਸਤਾ ਹੈ ਹੋਰ
ਕਿਸੇ ਦਾ ਨਹੀਂ। ਇੰਜ ਦਰਸ਼ਾਲ ਸਰਕਾਰ ਸਚਮੁਚ ਹੀ

ਲੋਕਾਂ ਦੇ ਦਿਲਾਂ ਤੇ ਦਿਮਾਗਾਂ ਵਿਚ ਵੰਡੀਆਂ ਪਾ ਕੇ ਉਨ੍ਹਾਂ ਨੂੰ ਵਖ ਵਖ ਕੈਮੋਂ ਵਿਚ ਵੰਡ ਰਹੀ ਹੈ ਜੋ ਕਿ ਕਿਸੇ ਵੀ ਭੁਗੋਲਿਕ ਹਦਬੰਦੀ ਨਾਲੋਂ ਵਧੇਰੇ ਫੱਟਪਾਉ ਹੈ। ਜਾਂਚੇ ਦੀ ਮੰਗ ਕੇਵਲ, ਅਕਾਲੀ ਨੇ ਹੀ ਨਹੀਂ ਸੀ ਕੀਤੀ ਅਤੇ ਇਸਦਾ ਮਕਸਦ ਕੇਵਲ ਸਿਖਾਂ ਨਾਲ ਨਿਆਂ ਕਰਕੇ ਵੀ ਨਹੀਂ ਸੀ। ਇਹ ਜਾਣਨਾ ਹਰ ਭਾਰਤੀ ਸ਼ਹਿਰੀ ਦਾ ਹੁੱਕ ਹੈ ਕਿ-ਦੋਸ਼ੀ ਕੋਣ ਸਨ ਅਤੇ ਹਰ ਭਾਰਤੀ ਸ਼ਹਿਰੀ ਉਨ੍ਹਾਂ ਨੂੰ ਅਦਾਲਤ ਦੇ ਕਟਹਿਰੇ ਵਿਚ 'ਖੜੇ ਦੇਖਣਾ ਚਾਹੁੰਦੇ ਹੈਂ। ਇਸ ਦਾ ਕਾਰਨ, ਸਿੱਚ ਇਹ ਨਹੀਂ ਕਿ 'ਹਮ-ਮਨੁਖਾਂ ਨਾਲ ਹੋਈ ਹਿੱਸਾਂ ਸਾਨੂੰ ਸਭ ਨੂੰ ਦੁਖ ਪਹੁੰਚਾਉਂਦੀ ਹੈ ਸਗੋਂ ਇਹ ਵੀ ਹੈ ਕਿ ਜੇ ਕੁਝ ਅੱਜ ਸਿੱਖਾਂ ਨਾਲੋਂ ਉਨ੍ਹਾਂ ਦੇ ਧਰਮ ਕਾਰਣ ਵਾਪੰਹਿਆ ਹੈ ਉਹੋ ਕੁਝ ਕੱਲ ਨੂੰ ਸ਼ਹਿਰੀਆਂ ਦੇ ਕਿਸੇ ਵੀ ਹੋਰ ਸਮੂਹ ਨਾਲ ਬੋਲੀ, ਜਾਤ, ਖੇਤਰ ਦੇ ਮੁਆਸ਼ਰੇ ਤੇ ਵਾਪਰ ਸੁਕਦਾ ਹੈ। ਇਕ ਵਾਰ ਜੇ ਕਿਸੇ ਇਕ ਖਾਸ ਸਮੂਹ ਪ੍ਰਤੀ ਆਪਹੁੰਦੇ ਜਥਰ ਦੀ ਵਰਤੋਂ ਅਤੇ ਨਫਰਤ ਦੇ ਫੌਲਾਉ ਨੂੰ ਸਾਡੇ ਰਾਜਤੰਤਰ ਵਿਚ ਜ਼ਾਹਰਾ ਜਾਂ ਚੁਪ ਪ੍ਰਵਾਨਗੀ ਮਿਲ ਗਈ ਤਾਂ ਪਤਾ ਨਹੀਂ ਇਹ ਕਿਹੜੀ ਦਿਸ਼ਾ ਨੂੰ ਵਗ ਤਰੇ।

ਫਿਰ ਵੀ ਸੂਰਭਾਗਵਸ ਜਾਂਚੁ ਨੂੰ ਅਕਾਲੀਆਂ ਪ੍ਰਤੀ ਰਿਆਇਤ ਗਰਦਾਨੇ ਜਾਣ ਵਿਚੁਧ ਸ਼ਾਇਦ ਹੀ ਕੋਈ ਮਾਤ੍ਰੀ ਮੈਂਟੀ ਆਵਾਜ਼ ਉਠੀ ਹੋਵੇ। ਸਰਕਾਰ ਦੇ ਮੰਦੇ-ਚੰਗੇ ਕੰਮਾਂ ਪ੍ਰਤੀ ਸਰੋਕਾਰ ਦੇ ਦਿਤੇ ਦ੍ਰਿਸ਼ਟੀਕੋਣ ਨੂੰ ਹੀ ਪ੍ਰਵਾਨ ਕਰ ਲੈਣ ਦੀ ਸਾਡੀ ਵਾਦੀ ਦਾ ਕਾਰਣ ਕੁਝ ਇਹ ਹੈ ਕਿ ਕਿਸੇ ਅੰਦੋਲਨ ਵਿਚਲੇ ਅਸਲ ਮੁਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਹਟਾਉਣ ਦੀ ਤਕਨੀਕ ਵਿਚ ਸਾਡੀ ਸਰਕਾਰ ਮੁਹਾਰਤ ਹਾਸਲ ਕਰ ਚੁਕੀ ਹੈ। ਇਸ ਤਕਨੀਕ ਵਿਚ ਖਾਸ ਤੌਰ-ਤੌਰਕੇ ਸੁਮਾਰ ਹਨ, ਜਿਹੜੇ ਸਾਰੇ ਹਾਲੀਆਂ ਅੰਦੋਲਨਾਂ-ਨਰਸਾਂ ਅਤੇ ਅਧਿਆਪਕਾਂ ਦੇ ਛੋਟੇ ਮੌਤੇ ਅੰਦੋਲਨ ਸਮੇਤ ਵਿਚ ਵਾਚੇ ਜਾਂ ਸਕਦੇ ਹਨ, ਪਰੰਤੂ ਪੰਜਾਬ ਅਤੇ ਆਸਾਮ ਦੇ ਵੱਡੇ ਅੰਦੋਲਨਾਂ ਵਿਚ ਤਾਂ ਸਾਫ਼ ਜ਼ਾਹਰ ਹਨ।

ਪਹਿਲੇ ਪੜਾਂ ਤੇ ਅੰਦੋਲਨਕਾਰੀ ਕੁਝ ਮੰਗਾਂ ਰਖਦੇ ਹਨ, ਜਿਨ੍ਹਾਂ ਵਿਚੋਂ ਕੁਝ ਇਕ ਨੂੰ ਸਰਕਾਰ ਸਿਧਾਂ-ਤਕ ਤੌਰ 'ਤੇ ਮੰਨ ਲੈਂਦੀ ਹੈ ਜਦੋਂ ਕਿ ਦੂਜੀਆਂ ਲਈ ਟਾਲਮਟੋਲ ਕਰਦੀ ਹੈ। ਜਿਹੜੀਆਂ ਮੰਗਾਂ ਮੰਨ ਵੀ ਲੋਈਆਂ ਜਾਂਦੀਆਂ ਹਨ ਉਨ੍ਹਾਂ ਨੂੰ ਵੀ ਅਮਲੀ ਜਾਮਾਨਹੀਂ ਧਿਹਨਾਇਆ ਜਾਂਦਾ ਸਗੋਂ ਉਨ੍ਹਾਂ ਤੇ ਅਮਲ ਨੂੰ ਅਣਮਿਥੇ ਸਮੇਂ ਲਈ ਅਗੇ ਪਾ ਦਿਤਾ ਜਾਂਦਾ ਹੈ। ਅੰਦੋਲਨਕਾਰੀਆਂ ਵਿਚ ਅਸ਼ਹਿਰਨਸ਼ੀਲਤਾ ਪੇਦਾ ਹੋਣ ਲਗਦੀ ਹੈ। ਸਰਕਾਰ ਅੰਦੋਲਨਕਾਵੀਆਂ ਨੂੰ ਆਪਸ ਵਿਚ ਵੰਡ ਕੇ ਹਿੱਸਾ ਲਈ ਰਾਹ ਖੋਲ੍ਹਦੀ ਹੈ ਅਤੇ ਫਿਰ ਪੁਲੀਸ, ਫੰਜ,

ਸੈਂਸਰਸ਼ਿਪ, ਪਾਬੰਦੀਆਂ ਰਾਹੀਂ ਜਥਰ ਢੁਹੁਰੀ ਹੈ। ਅੰਦੋਲਨ ਦਾ ਮਰਕਜ਼ ਬਦਲ ਜਾਂਦਾ ਹੈ ਅਤੇ ਮੁਖ ਮੰਗ ਜਥਰ ਬੰਦ ਕਰਨ ਦੀ ਬਣ ਜਾਂਦੀ ਹੈ। ਜਥਰ ਬੰਦ ਕਰਨ ਨੂੰ ਵੀ ਵੱਡੀ ਖਲਾਦਿਲੀ ਦਾ ਕਾਰਨ। ਮਾਂ ਦਾ ਦਿਸਿਆ ਜਾਂਦਾ ਹੈ। ਅਸਲ ਮੁਦਿਆਂ ਚੋਂ ਕਿਸੇ ਇਕ ਨੂੰ ਵੀ ਹਲ ਨਹੀਂ ਕੀਤਾ ਜਾਂਦਾ ਪ੍ਰੰਤੂ ਅੰਦੋਲਨਕਾਰੀਆਂ ਪਾਸੋਂ ਸਮੁੱਚਾ ਅੰਦੋਲਨ ਸਮਾਪਤ ਕਰਕੇ ਸੁਹਿਰਦੇਤਾ ਦਿਖਾਉਣ ਦੀ ਮੰਗ ਕੀਤੀ ਜਾਂਦੀ ਹੈ। ਜੇ ਉਹ ਇੰਝ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕਟੜਪੰਥੀ, ਵੱਖਵਾਣੀ, ਇੰਤਹਾਪਸੰਦ, ਰਾਸ਼ਟਰ ਵਿਹੇਥੀ ਕਰਾਰ ਦਿੱਤਾ ਜਾਂਦਾ ਹੈ।

ਹਾਲ ਹੀ ਵਿਚ ਦਿਤੀਆਂ ਗਈਆਂ ਤਬਾ-ਕਬਿਤ ਰਿਆਇਤਾਂ—ਜਾਂਚ ਕਰਾਉਣ, ਸਿੱਖ ਸਟੂਡੈਟਸ ਵੰਡ-ਰੋਸ਼ਨ ਤੋਂ ਪਾਬੰਦੀ ਹਟਾਉਣ ਅਤੇ ਕਤ ਨਜ਼ਰਬੰਦਾਂ ਨੂੰ ਰਿਹਾ ਕੰਨ—ਵਿਚੋਂ ਕੋਈ ਵੀ ਜਥਰ ਦੇ ਕਦਮ ਵਾਪਸ ਲੈਣ ਤੋਂ ਵਧੇਰੇ ਕੁਝ ਨਹੀਂ। ਫਿਰ ਵੀ ਜੇ ਅਕਾਲੀ ਜਥਰ ਦੇ ਢੇਜੇ ਤੈਰ-ਤੈਰਿਕਿਆਂ ਨੂੰ ਬੰਦ ਕਰਨ—ਜਿਹਾ ਕਿ ਫੌਜ ਦੀ ਵਾਪਸੀ ਜਾਂ ਆਪਣੀਆਂ ਮੰਗਾਂ, ਜਿਨ੍ਹਾਂ ਚੋਂ ਬਹੁਤੀਆਂ ਸਿਧਾਂਤਕ ਤੌਰ ਤੇ ਮੰਨ ਵੀ ਲਈਆਂ ਗਈਆਂ ਸਨ, ਦੀ ਪ੍ਰਵਾਨਗੀ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਨਿਹੋਇਤ ਗੈਰ-ਵਾਜ਼ ਕਰਾਰ ਦਿੱਤਾ ਜਾਂਦਾ ਹੈ।

ਜਿਸ ਕਿਸਮ ਦੀ ਇਕ ਨਿਖਰਵੀ 'ਮਿਸਾਲ ਟਾਈਮਜ਼ ਆਫ ਇੰਡੀਆ' (16 ਅਪਰੈਲ) ਵਿਚ ਛਪੀ ਇਕ ਰਿਪੋਰਟ ਹੈ ਜਿਸ ਵਿਚ ਅਕਾਲੀਆਂ ਉਪਰ ਆਪਣੇ ਭਾਈਚਾਰੇ ਨੂੰ ਇਸ ਗੱਲ ਲਈ ਉਕਸਾਉਣ ਦਾ ਦੋਸ਼ ਲਾਇਆ ਗਿਆ ਹੈ ਕਿ ਜੇ ਕੁਝ ਹਸਲ ਹੋਇਆ ਹੈ, ਸਖਤ ਅਤੇ ਯੁਧਕਾਰੀ ਰਵਈਆ ਅਪਣਾ ਕੇ ਇਸ ਸਰਕਾਰ ਤੋਂ ਉਸ ਨਾਲੋਂ ਕਿਤੇ ਵਧੇਰੇ ਨਚੰਡਿਆ ਜਾ ਸਕਦਾ ਹੈ। ਇਥੇ 'ਸਖਤ ਅਤੇ ਯੁਧਕਾਰੀ' ਜਿਹੇ ਭਾਵ ਉਤੰਜਕ ਵਿਸ਼ੇਸ਼ਣ ਰਾਹੀਂ ਸਰਕਾਰ ਦੀ ਨਹੀਂ ਸਗੋਂ ਅਕਾਲੀਆਂ ਦੀ ਵਿਆਖਿਆ ਇਸ ਪ੍ਰਭਾਵ ਨੂੰ ਪੱਕਾ ਕਰਦੀ ਹੈ ਕਿ ਕਤਲੇਆਮ ਦੀ ਸਾਂਚੇ ਸ਼ਿਕਾਰ ਹੋਏ ਵਿਅਕਤੀਆਂ ਉਪਰ ਕੀਤਾ ਅਹਿਦ-ਏ-ਕਰਮ ਹੈ।

ਮਜ਼ਾਂ ਦੀ ਗੱਲ ਇਹ ਹੈ ਕਿ ਸਥਦ 'ਸਖਤ' ਦੀ ਵਰਤੋਂ ਜਦੋਂ ਹੋਕੂਮਤ ਆਪਣੇ ਵਾਸਤੇ ਕਰਦੀ ਹੈ ਤਾਂ ਚਾਲਨਚਕ ਹੀ ਇਹ ਸ਼ਲਾਹੁਣਯੋਗ ਪੱਕੇ ਇਤਾਦੇਦਾ ਸ਼ਿਕਾਰ ਦੀ ਕਾਂਗਰਸ ਦੇ ਸੇ ਸਾਲਾ ਸਮਾਰੋਹਾਂ ਦੇ ਉਦਘਾਟਨੀ ਭਾਸ਼ਨ ਵਿਚ ਕਿਹਾ ... "ਪਿਆਰੀ ਜੀ, ਸੁਰ ਕਰਵੀ ਹੋ ਸਕਦੀ ਹੈ ਅਤੇ ਨਰਮ ਹਥ ਸਖਤ ਹੋ ਸਕਦਾ ਹੈ ਤਾਂ ਜੋਰ ਜੋਰ ਦੀ ਤਾਜ਼ੀਆਂ ਵਜਾਈਆਂ ਗਈਆਂ।

ਮੇਰੀ ਕੈਨੇਡਾ ਅਤੇ ਅਮਰੀਕਾ ਦੀ ਫੇਰੀ

ਗੁਰਸ਼ਰਨ ਸਿੰਘ

29 ਮਈ ਤੋਂ 23 ਜੁਲਾਈ ਤੱਕ ਮੈਨੂੰ ਕੈਨੇਡਾ ਅਤੇ ਅਮਰੀਕਾ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਜਾਣ ਦਾ ਮੌਕਾ ਮਿਲਿਆ ਹੈ। ਮੈਂ ਇਹਨਾਂ ਮੁਲਕਾਂ ਵਿਚ ਈਪਾਂਨਾ ਅਤੇ 'ਐਂਟੀ 47 ਫਰੰਟ' ਦੇ ਸੱਦੇ ਤੇ ਗਿਆ ਸੀ। ਇਸ ਫੇਰੀ ਨੂੰ ਕਾਮਯਾਬ ਬਣਾਉਣ ਵਿਚ ਐਡਮੈਂਟਨ (ਕੈਨੇਡਾ) ਦੀ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਅਤੇ ਵੈਨਕੂਵਰ ਸੱਥ ਨੇ ਵੀ ਆਪਣਾ ਯੋਗਦਾਨ ਪਾਇਆ ਹੈ। ਇਹੋ ਸਾਰੀਆਂ ਸੰਸਥਾਵਾਂ ਇਹਨਾਂ ਦੇਸ਼ਾਂ ਵਿਚ ਜਿਥੇ ਆਪਣੇ ਲੋਕਾਂ ਦੇ ਹਿਤਾਂ ਲਈ ਸੰਘਰਸ਼ ਕਰਨਾ ਆਪਣਾ ਮੁੱਖ ਨਿਸ਼ਾਨਾ ਸਮਝਦੀਆਂ ਹਨ, ਉਥੇ ਇਹ ਭਾਰਤ ਵਿਚ ਲੋਕ ਪੱਖੀ ਇਨਕਲਾਬ ਦੀਆਂ ਸਮਰੰਥਕ ਹਨ। ਇਸੇ ਨਾਤੇ ਜਿਥੇ ਇਹ ਭਾਰਤ ਸਥਕਾਰ ਦੀਆਂ ਫਾਸ਼ੀ ਦਮਨ ਦੀਆਂ ਪਾਲਸੀਆਂ ਦੀ ਵਿਰੋਧਤਾ ਕਰਦੀਆਂ ਹਨ, ਉਥੇ ਫਿਰਕੂ ਜੱਠੂਨ ਦੀ ਵਿਰੋਧਤਾ ਕਰਨੀ ਵੀ ਇਹਨਾਂ ਦੀ ਫੇਰੀ ਲੋਕ ਬੱਣੀ ਹੋਈ ਹੈ। ਪਿਛਲੇ ਸਾਰੇ ਦੌਰਾਵਿਚ ਸਮਝਾ ਨੇ ਜੋ ਕੁਮਿਕਾ ਨਿਭਾਈ ਹੈ, ਇਹਨਾਂ ਸਾਬੀਆਂ ਦੇ ਦਿਲਾਂ ਵਿਚ ਉਹਦੀ ਪ੍ਰਸੰਸਾ ਹੈ। ਬਹੁਤ ਸਾਰੀਆਂ ਬੈਠਕਾਂ ਵਿਚ ਮੈਂ ਪੰਜਾਬ ਦੇ ਹਾਲਾਤ ਬਾਰੇ ਰੀਪੋਰਟਿੰਗ ਕੀਤੀ ਅਤੇ ਆਪਣਾ ਦ੍ਰਿਸ਼ਟੀ-ਕੇਣਲ ਦਸਤਾਵੇਜ਼ ਦੀਆਂ ਬੇਕਰਸ਼ੀਲਡ ਅਤੇ ਬੈਲੀਫਰਨੀਆਂ ਦੇ ਸ਼ਹਿਰਾਂ ਬੇਕਰਸ਼ੀਲਡ ਅਤੇ ਬਰਕਲੇ ਵਿਚ ਉਥੋਂ ਦੇ ਸਾਬੀਆਂ ਨਾਲ ਚਲ ਕੇ ਬੜੇ ਸਫਲ ਨਾਟਕ ਪ੍ਰੋਗਰਾਮ ਵੀ ਕੀਤੇ, ਜਿਨ੍ਹਾਂ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਵੇਖਿਆ। ਇਹਨਾਂ ਨਾਟਕ ਪ੍ਰੋਗਰਾਮਾਂ ਵਿਚ ਪ੍ਰਸਿੱਧ ਨਾਟਕ ਤੁਤ੍ਤਾਂ ਵਾਲਾ ਖੂਹ, ਬਾਬਾ ਬੋਲਦਾ ਹੈ, ਪਲੈਨਿੰਗ, ਕੰਡ ਕੈਨੇਡਾ ਗਏ ਅਤੇ 'ਮਸਲਾ' ਬੱਕਰੀ ਦਾ ਪੇਸ਼ ਕੀਤੇ ਗਏ। ਇਹਨਾਂ ਨਾਟਕਾਂ ਵਿਚ ਜਿਥੇ ਭਾਰਤ ਦੇ ਭ੍ਰਿਸਟ ਨਿਜ਼ਾਮ ਨੂੰ ਨੰਗਿਆਂ ਕਰਕੇ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਨਾ ਸੀ, ਉਥੇ ਫਿਰਕੂ ਜੱਠੂਨ ਦੇ ਵਿਰੁੱਧ ਵੀ ਲੋਕਾਂ ਨੂੰ ਬਹਰਦਾਰ ਕੀਤਾ ਗਿਆ। ਇਹਨਾਂ ਪ੍ਰੋਗਰਾਮਾਂ ਵਿਚ ਐਡਮੈਂਟਨ ਦੇ ਸਾਬੀਆਂ ਵਾਲੇ ਬਾਬੂ ਰੱਜਬ, ਅਲੀ ਦੀਆਂ ਲਿਖੀਆਂ ਕਵੀਸ਼ਰੀਆਂ ਵੀ ਬੜੇ ਅਸਰਦਾਇਕ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ। ਇਹ ਪ੍ਰੋਗਰਾਮ ਪੰਜਾਬ ਵਿਚ ਕਿਸੇ ਵੀ ਥਾਂ ਤੇ ਹੋ ਰਹੇ ਇਕ ਲੋਕ ਪੱਖੀ ਪ੍ਰੋਗਰਾਮ ਦਾ ਸਹੀ ਅਕਸ ਸਨ। ਭੈਣਾਂ ਦੀ ਵੀ ਇਹਨਾਂ ਪ੍ਰੋਗਰਾਮਾਂ ਵਿਚ ਬੜੀ ਉਤਸ਼ਾਹਜਨਕ ਸਮੂਲੀਅਤ ਸੀ। ਸਮੂਹ ਗੀਤ 'ਸੋਹ ਸਾਨੂੰ ਬੇਡੇ ਖੂਨ ਦੀ ਯਾਰੋ' ਵੀਰਾਂ ਅਤੇ ਭੈਣਾਂ ਨੇ

ਰਲਕੇ ਗਾਇਆ। 'ਕੱਥਾਂ ਦੀਏ ਕੁਲੀਏ ਮੀਨਾਰ ਬਣ ਜਾਈ' ਭੈਣਾਂ ਨੇ ਐਕਸ਼ਨ ਗੀਤ ਦੀ ਝਕਲ ਵਿਚ ਗਾਇਆ। ਆਪਣੀ ਇਸ ਫੇਰੀ ਦੇ ਕੁਝ ਪ੍ਰਭਾਵ ਮੈਂ ਸਮਝਾ ਦੇ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ।

ਬਾਹਰ ਵੱਸਦੇ ਲੋਕ ਆਪਣੀ ਧਰਤੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ : ਮੈਂ ਜਿਥੇ ਵੀ ਜਾਂਦਾ, ਮੇਰੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਕਿ ਪੰਜਾਬ ਦਾ ਹੁਣ ਕੀ ਹਾਲ ਹੈ ? ਪਿਛਲੇ ਕੁਝ ਸਾਲਾਂ ਵਿਚ ਅਤੇ ਖਾਸ ਕਰਕੇ ਪਿਛਲੇ ਇਕ ਸਾਲ ਵਿੱਚ ਪੰਜਾਬ ਜਿਸ ਸੰਤੁਲਿਤ ਦੇ ਦੌਰਾਵਿਚ ਲੰਘਿਆ ਹੈ, ਉਸਦੇ ਕੁਰਕੇ ਇਹ ਸਵਾਲ ਪੁਛਿਆ ਜਾਣਾ ਕੁਦਰਤੀ ਹੀ ਸੀ। ਮੈਂ ਜਦੋਂ ਉਹਨਾਂ ਨੂੰ ਦਸਦਾ ਕਿ ਵਾਤਾਵਰਨ ਵਿਚ ਭਾਵੇਂ ਬਤਾ ਖਿਚਾਅ ਹੈ ਪਰ ਸ਼ਾਧਾਰਨ ਲੋਕ ਆਪਣੀ ਨਵਰਤੀ, ਤੋਂ ਮੁਕਤ ਆਪਣੇ ਆਪਣੇ ਕੰਮਾਂ ਵਿਚ ਰੁੱਝੇ ਹੋਏ ਹਨ ਤਾਂ ਉਹਨਾਂ ਨੂੰ ਹੈਰਾਨੀ ਹੁੰਦੀ। ਇਥੋਂ ਦੀਆਂ ਅਖਬਾਰਾਂ ਵਿਚ ਬਹੁਤ ਸੰਖਤ ਪੱਖਵਾਦੀ ਪ੍ਰਚਾਰ ਹੈ, ਜਿਸ ਤੋਂ ਇਹ ਪ੍ਰਭਾਵ ਬਣਨਾ ਕੁਦਰਤੀ ਹੈ ਕਿ ਪੰਜਾਬ ਵਿਚ ਹੁਣ ਹਿੰਦੂ ਸਿੱਖ ਇਕੱਠੇ ਰਹਿ ਹੀ ਨਹੀਂ ਸਕਦੇ। ਮੈਂ ਬੰਠਕ ਮੀਟਿੰਗਾਂ ਵਿਚ ਅਤੇ ਪਬਲਿਕ ਮੀਟਿੰਗਾਂ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਜਾਬ ਵਿਚ ਲੜ੍ਹਾਈ ਹਿੰਦੂ ਸਿੱਖਾਂ ਦੀਆਪਸ ਵਿਚ ਨਹੀਂ ਸਗੋਂ ਕੇਂਦਰ ਦੇ ਜ਼ਬਰ ਵਿਰੁੱਧ ਹੈ, ਜਿਸ ਵਿਚ ਇਕ ਸਿੱਖ ਗਿਆਨੀ ਜੋਲ ਸਿੱਖਾਂ ਪ੍ਰਧਾਨਗੀ ਦੇ ਅਹੁਦੇ ਤੇ ਬੈਠੀ ਹੈ। ਜਿਹੜੀ ਫੇਜ਼ ਹਰਮੰਦਰ ਸਾਹਿਬ ਗਈ, ਉਹਦਾ ਸੁਪਰੀਮ ਕਮਾਂਡਰ ਗਿਆਨੀ ਜੋਲ ਸਿੱਖ ਸੀ। ਸੋ ਸਾਨੂੰ ਇਹ ਆਖਣ ਦੀ ਗਲਡੀ ਲਹੀ ਕਰਨੀ ਚਾਹੀਦੀ ਕਿ ਹਰਮੰਦਰ ਸਾਹਿਬ ਦੇ ਕੰਪਲੈਕਸ ਦੀ ਤਬਾਹੀ ਹਿੰਦੂਆਂ ਨੇ ਕੀਤੀ। ਇਹ ਸੈਟਰ ਦੀ ਸਰਕਾਰ ਨੇ ਕੀਤੀ ਅਤੇ ਇਹਦਾ ਬਹਾਨਾ ਹਰਮੰਦਰ ਸਾਹਿਬ ਵਿਚ ਜੂਨ ਤੋਂ ਪਹਿਲੇ ਹੋਈਆਂ ਕੁਝ ਗਲਤ ਕਾਰਵਾਈਆਂ ਨੇ ਦਿੱਤਾ। ਮੈਂ ਉਹਨਾਂ ਨੂੰ ਦਸਦਾ ਕਿ ਪੰਜਾਬ ਦੇ ਲੋਕ ਫੌਜੀ ਗੱਜ ਦਾ ਸਾਰਾ ਜ਼ਬਰ ਤਲਦੇ ਹੋਏ ਵੀ ਸਿਰ ਉੱਚਾ ਕਰਕੇ ਜੀ ਰਹੇ ਹਨ। ਉਹ ਹਿੰਦੂ ਸਿੱਖ ਏਕਤਾ ਦੀ ਰਖਵਾਲੀ ਕਰ ਰਹੇ ਹਨ ਅਤੇ ਹਿੰਦੂ ਅਤੇ ਸਿੱਖ ਧਾਰਮਕ ਜੱਨੂੰਨੀਆਂ ਦੀਆਂ ਦੀਆਂ ਇੱਕਾ ਢੁੱਕਾ ਗਾਰਵਾਈਆਂ, ਜੋ ਇਸ ਏਕਤਾ ਨੂੰ ਤੁੜਣਾ ਚਾਹੁੰਦੀਆਂ ਹਨ, ਬੜੀ ਸੂਝ ਨਾਲ ਅਸਫਲ ਬਣਾ ਰਹੇ ਹਨ। ਕਿਸੇ ਦੇ 'ਕੁਝ ਵੀ' ਸਿਆਸੀ ਜਾਂ ਧਾਰਮਕ ਵਿਚਾਰ ਹੋਣ, ਆਪਣੇ ਵਡਨ ਤੋਂ ਆ ਰਹੀ ਇਸ ਠੰਢੀ ਹਵਾ ਵਰਗੀ ਬਹਰ ਦਾ ਹਰ ਕੋਈ ਸਵਾਗਤ ਕਰਦਾ। ਕੌਣ ਚਾਹੁੰਦਾ ਹੈ ਕਿ ਉਸਦੀ ਜਨਮ ਧਰਤੀ ਅੱਗ ਦੀ ਲੇਪਟ ਵਿਚ ਆਏ ? ਇਹਦਾ ਅਹਿਸਾਸ ਮੈਨੂੰ 'ਤੂਤਾਂ, ਵਾਲਾ ਖੂਹ' ਪੇਸ਼ ਕਰਨ ਵੇਲੇ ਵੀ ਹੋਇਆ। ਨਾਟਕ ਦੇ

ਅਖੀਰ ਵਿਚ ਜਦੋਂ ਸੰਤਾਲੀ ਵੇਲੇ ਵੀ ਹੋਇਆ। ਨਾਟਕ ਦੇ ਅਖੀਰ ਵਿਚ ਜਦੋਂ ਸੰਤਾਲੀ ਵੇਲੇ ਦਾ ਸੀਨ ਆਇਆ ਜਦੋਂ ਭਰਾਵਾਂ ਵਰਗੇ ਦੇ ਦੋਸਤ ਇਲਮਦੀਨ ਅਤੇ ਸੱਜੇਣ ਸਿੰਘ ਇਕ ਢੂਜੇ ਕੋਲੇ 'ਵਿਛੜਨ ਵੇਲੇ ਧਾਰੀ' ਮਾਰਦੇ ਹਨ ਤੇ ਕਹਿੰਦੇ ਨੇ "ਮਾਰ ਸ੍ਰੀਟਿਆ ਇਹਨਾਂ ਲੀਡਰਾਂ ਨੇ" ਤਾਂ ਹਾਲ ਵਿਚ ਬਹੁਤੀਆਂ ਥਾਵਾਂ ਤੋਂ ਡੂਸਕਣ ਦੀ ਆਵਾਜ਼ ਆਈ ਅਤੇ ਸਾਰੀਆਂ 'ਅੱਖਾਂ ਤਿੱਲੀਆਂ ਸਨ। ਲੋਕਾਂ ਨੂੰ ਮਿਲਦਿਆਂ ਭਾਵੇਂ ਕਿਸੇ ਵੀ ਵਿਸ਼ੇਂ ਤੇ ਗੱਲ ਕਰਦਾ, ਗੱਲ ਮੁੜ ਟੁੱਕੇ ਇਸੇ ਪੰਜਾਬ ਦੇ ਮਸਲੇ ਤੇ ਆ ਜਾਂਦੀ ਤੇ ਇਹ ਗੱਲ ਸੱਚ ਦੀ ਸੂਚਕ ਹੈ ਕਿ ਬੰਦਾ, ਜਿਥੇ ਮਰਜ਼ੀ ਚਲਾ ਜਾਵੇ ਬੇੜੇ ਕੀਤੇ ਆਪਣੀ ਮਾਂ ਪਰਤੀ ਤੋਂ ਨਹੀਂ ਟੁੱਟ ਸਕਦਾ।

ਦੁਨੀਆਂ ਕਿਥੇ ਦੀ ਕਿਥੇ ਪੁੱਜ ਗਈ ਹੈ :

(ਡਿਜ਼ਨੀਲੈਂਡ) ਕੈਲੀਫੋਰਨੀਆ ਅਮਰੀਕਾ ਦੀ ਇਕ ਖੁਸ਼ਹਾਲ ਸਟੇਟ (ਸੂਬਾ), ਹੈ। ਇਹਦਾ ਮੌਜੂਦ ਪੰਜਾਬ ਵਰਗਾ ਹੈ। ਲਾਸ ਏਂਗਲਸ ਇਸਦਾ ਇਕ ਸ਼ਹਿਰ ਹੈ, ਜਿਸ ਵਿਚ ਪਿਛੇ ਉਲੰਪਿਕ ਖੇਡਾਂ ਹੋਈਆਂ ਸਨ। ਇਸ ਸ਼ਹਿਰ ਦੇ ਬਾਹਰਵਾਰ ਹਾਲੀਵੁਡ ਫਿਲਮਾਂ ਬਣਾਉਣ ਦਾ ਪ੍ਰਸਿੱਧ ਸਟੂਡੀਓ ਹੈ। ਇਹ ਸਟੂਡੀਓ ਕਾਹਦਾ ਹੈ, ਸਗੋਂ ਇਕ ਐਸਾ ਬਾਂ ਹੈ, ਜਿਸ ਵਿਚ ਕਿਸੇ ਘੁੱਗ ਵਸਦੇ ਸ਼ਹਿਰ ਤੋਂ ਲੈ ਕੇ ਜੰਗਲ, ਰੋਗਿਸਤਾਨ, ਦਰਿਆ, ਸਮੁੰਦਰ, ਬਾਂਗਾ, ਝਰਨੇ, ਪਹਾੜ ਆਦਿਕ ਹਰ ਕਿਸਮ ਦਾ ਕੁਦਰਤੀ ਵਾਤਾਵਰਨ ਉਸਾਰਨ ਦਾ ਇੰਤਜ਼ਾਮ ਹੈ। ਕੋਈ ਵੀ ਫਿਲਮ ਜਿਸ ਵਿਚ ਡਿੱਗਦੀ ਬਰਫ, ਮੀਂਹ, ਹੜ ਆਦਿਕ ਵਿਖਾਣੀ ਹੋਵੇ, ਜਾਂ ਦੁਨੀਆਂ ਦੇ ਕਿਸੇ ਹਿੱਸੇ ਦਾ ਪਿਛੋਕੜ ਵਿਖਾਣਾ ਹੋਵੇ, ਪੂਰੀ ਦੀ ਪੂਰੀ ਇਸ ਹਾਲੀਵੁਡ ਦੇ ਸਟੂਡੀਓ ਵਿਚ ਬਣਾਈ ਜਾ ਸਕਦੀ ਹੈ। ਹਾਲੀਵੁਡ ਆਪਣੇ ਆਪ ਵਿਚ ਤਕਨੀਕੀ ਪ੍ਰਾਪਤੀ ਦਾ ਸਿਖਰ ਜਾਪਦਾ ਹੈ। ਡਿਜ਼ਨੀਲੈਂਡ (ਡਿਜ਼ਨੀ ਦਾ ਇਕ ਸੁਪਨ ਦੇਸ਼) ਵੀ ਲਾਸ ਏਂਗਲਸ ਦੇ ਕੋਲ ਹੈ। ਡਿਜ਼ਨੀ ਇਕ ਫਿਲਮ ਨਿਰਮਾਤਾ ਸੀ, ਜਿਸਨੇ ਪਹਿਲੇ ਪਹਿਲ ਬੱਚਿਆਂ ਲਈ ਜਾਨਵਰਾਂ ਨੂੰ ਪਾਤਰ ਬਣਾਕੇ ਬੜੀਆਂ ਹੀ ਵੱਧੀਆਂ ਫਿਲਮਾਂ ਬਣਾਈਆਂ। ਉਹਦੀ ਯਾਦ ਵਿਚ ਹੀ ਇਥੇ ਇਕ ਐਸੀ ਬਾਂ ਉਸਾਰੀ, ਗੱਦੀ ਹੈ, ਜਿਸ ਵਿਚ ਇਕ ਮੇਲਾ ਲਗਦਾ ਹੈ। ਆਮ ਮੇਲਿਆਂ ਤੋਂ ਵੱਖ ਇਹ ਮੇਲਾ ਕੋਈ ਇਕ ਦਿਨ ਨਹੀਂ ਲਗਦਾ, ਸਗੋਂ ਇਹ ਮੇਲਾ ਸ਼ਾਹੀ ਸਾਲ ਲੱਗਿਆ ਰਹਿੰਦਾ ਹੈ। ਇਸ ਮੇਲੇ ਵਿਚ ਹੋਰਨਾਂ ਮੇਲਿਆਂ ਵਾਂਗ ਜਿਥੇ ਕਈ ਕਿਸਮ ਦੇ ਬੂਲੇ ਅਤੇ ਚੱਕਰ ਲੜ੍ਹੇ ਹੋਏ ਹੋਏ ਹਨ, ਉਥੇ ਅੱਠ ਦੱਸ ਦਿਲ ਖਿੱਚਵੇਂ ਸਪੋਸਲ ਸੋ ਵੀ ਹੁੰਦੇ ਹਨ। ਮੇਲੇ ਦੀ ਭੀੜ ਦਾ ਅੰਦਾਜ਼ਾ ਇਸ ਗੱਲ

ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਦਿਨ ਅਸੀਂ ਉਥੇ ਗਏ ਤਾਂ ਦੋ ਲੱਖ ਤੀਹ ਹਜ਼ਾਰ ਲੋਕ ਉਸ ਮੇਲੇ ਨੂੰ ਵੇਖਣ ਗਏ। ਜੁਸੀਂ ਇਸ ਮੇਲੇ ਵਿਚ ਜਦੋਂ ਵੱਖ ਵੱਖ ਦਰਵਾਜ਼ਿਆਂ ਤੋਂ ਲੰਘਦੇ ਹੋ ਤਾਂ ਆਪਣੇ ਆਪ ਗਿਣਤੀ ਹੁੰਦੀ ਜਾਂਦੀ ਹੈ, ਜੋ ਅਲੈਕਟਰੋਨ ਸਥਾਨਾਂ ਨਾਲ ਸਾਹਮਣੇ ਸਕਰੀਨ ਤੇ ਆਂਦੀ ਜਾਂਦੀ ਹੈ। 17 ਡਾਲਰ ਪ੍ਰਤੀ ਜੀਵ ਇਹ ਮੇਲਾ ਵੇਖਣ ਦੀ ਟਿਕਟ ਹੈ। ਇਕ ਚੰਗੇ ਦੋਸ਼ ਦਾ ਸਾਲਾਨਾ ਬਜਟ ਇਸ ਮੇਲੇ ਦੇ ਬਜਟ ਦੇ ਨੇੜੇ ਉੜੇ ਹੈ। ਇਸ ਮੇਲੇ ਵਿਚ 'ਅਸੀਂ ਸੱਤ ਸੋ ਵੇਖੇ। ਇਕ ਵਿਚ ਸਮੁੰਦਰ ਦੇ ਬੱਲੇ ਦੀ ਜਿੰਦਗੀ ਸੀ। ਰਾਕਟਾਂ ਰਾਹੀਂ ਸੱਤ ਅਸਮਾਨਾਂ ਪਾਰ ਸਪੇਸ ਵਿਚ ਗਏ, ਸਮੁੰਦਰ ਦੇ ਬੱਲੇ ਪਹਾੜੀ ਸੁਰੰਗਾਂ ਵੇਖੀਆਂ ਜਿਥੇ ਕਿਸੇ ਵੇਲੇ ਸਮੁੰਦਰੀ ਭਾਕੂ ਰਹਿੰਦੇ ਸਨ। ਭਾਕੂ ਜਾਹਾਜ਼ ਕਿਸਤਰ੍ਹਾਂ ਲੁੱਟਦੇ ਸਨ— ਸਾਰਾ ਅਮਲ ਕੰਪਿਊਟਰ 'ਰਾਹੀਂ ਕੰਟਰੋਲ ਕੀਤੇ ਪਾਤਰਾਂ ਰਾਹੀਂ ਇਕ ਵੱਡੇ ਭਰਾਮੇ ਦੀ ਸ਼ਕਲ ਵਿਚ ਵਿਖਾਇਆ ਗਿਆ। ਗਾਉਂ ਦੇ ਹੋਏ ਜਾਨਵਰਾਂ ਦਾ ਵੀ ਇਕ ਸੋ ਵੇਖਿਆ। ਇਕੋ ਲੇਅ ਵਿਚ ਸਾਜ਼ ਫੜੀ ਉਹੋ ਗਾ ਰਹੇ ਸਨ। ਵੱਖ ਵੱਖ ਦੇਸ਼ਾਂ ਦੇ ਗੁੜੇ, ਪਟੋਲੇ ਉਹਨਾਂ ਦੇ ਨਾਲ ਸ਼ਾਮਿਲ ਸਨ। ਇਸ ਡਿਜ਼ਨੀ ਲੈਂਡ ਵਿਚ ਜਾ ਕੇ ਹਰ ਕੋਈ ਇਸੇ ਤਰ੍ਹਾਂ ਮਹਿਸੂਸ ਕਰਦਾ ਹੈ। ਕਿ ਉਹ ਵਾਕਈ ਕਿਸੇ ਸੁਪਨਿਆਂ ਦੇ ਏਸ਼ ਵਿਚ ਆ ਗਿਆ ਹੈ, ਕੰਪਿਊਟਰ ਟੈਕਨਾਲੋਜੀ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਇਹ ਸੁਪਨਮਈ ਦੇਸ਼ ਉਸਾਰਨ ਵਿਚ ਪੂਰੀ ਤਰ੍ਹਾਂ ਵਰਤਿਆ ਗਿਆ ਹੈ। ਇਥੇ ਆ ਕੇ ਇਹ ਵੀ ਅਹਿਸਾਸ ਹੁੰਦਾ ਹੈ ਕਿ ਦੁਨੀਆਂ ਕਿਥੇ ਦੀ ਕਿਥੇ ਪੁੱਜ ਗਈ ਹੈ ਤੇ ਅਸੀਂ ਕਿਹੜੇ ਫਜੂਲ ਗੇਂਡਾਂ ਵਿਚ ਪਦੇ ਹੋਏ ਹਾਂ।

ਮੈਕਸੀਕੋ ਦੇਸ਼, ਇਕ ਹੋਰ ਅਹਿਸਾਸ : ਜਿਸ ਦਿਨ ਡਿਜ਼ਨੀ ਦਾ ਸੁਪਨਮਈ ਦੇਸ਼ ਵੇਖਿਆ, ਉਸੇ ਦਿਨ ਅਮਰੀਕਾ ਦਾ ਬਾਰਡਰ ਪੰਚ ਕਰਕੇ ਮੈਕਸੀਕੋ ਦਾ ਇਕ ਬਾਂਡਰ ਤੇ ਵੱਸਦਾ ਸ਼ਹਿਰ ਵੇਖਿਆ, ਜੋ ਬਾਰਡਰ ਤੋਂ ਸੋ ਗਜ਼ ਦੀ ਵਿੱਖ ਤੇ ਹੀ ਸ਼ੁਰੂ ਹੋ ਜਾਂਦਾ ਹੈ। ਇਹ ਸੋ ਗਜ਼ ਦਾ ਫਾਸਲਾ ਹੀ ਦੇ ਕਿਸਮ ਦੀ ਦੁਨੀਆਂ ਦਾ ਤੁਹਾਨੂੰ ਅਹਿਸਾਸ ਦਿਵਾ ਦੇਂਦਾ ਹੈ। ਮੈਕਸੀਕੋ ਦੇ ਲੋਕ ਸਾਡੇ ਲੋਕਾਂ ਵਾਂਗ ਹੀ ਗਰੀਬ ਲੱਗਦੇ ਸਨ। ਬੱਚੇ ਗਲੀਆਂ ਵਿਚ ਬੇਡ ਰਹੇ ਸਨ, ਉਹਨਾਂ ਲਈ ਕੋਈ ਪਾਰਕ ਨਹੀਂ ਸਨ। ਫੁੱਟ ਪਾਥਾਂ ਤੇ ਖਾਣ ਪੀਣ ਵਾਲੀਆਂ ਦੀਜ਼ਾਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਸਨ ਤੇ ਨਾਲ ਹੀ ਜਮੀਨ-ਤੇ ਹੀ ਵੱਖ ਵੱਖ ਚੀਜ਼ਾਂ ਦੇ ਸਟਾਲ ਲੱਗੇ ਹੋਏ ਸਨ। ਸੜਕਾਂ ਟੁੱਟੀਆਂ ਹੋਈਆਂ ਸਨ। ਪੁਲਸ ਵੀ ਸਾਡੇ ਦੇਸ਼ ਵਾਂਗ ਫਿਰ ਰਹੀ ਸੀ ਤੇ ਉਹਨਾਂ ਦੀ ਵਡੀ ਸੋਰਗਰਮੀ ਇਹੋ ਸੀ ਕਿ ਉਹ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਬਟੋਰੇ। ਇਹ

ਫਰਕ ਕਿਉਂ ਹੈ ? ਦਸ਼ਿਆ ਜਾਂਦਾ ਹੈ ਕਿ ਕੈਲੀਫੋਰਨੀਆ ਕਿਸੇ ਵੇਲੇ ਮੈਕਸੀਕੋ ਦਾ ਹੀ ਇਕ ਹਿੱਸਾ ਸੀ ਤੇ ਇਸ ਉਤੇ ਚਾਲਾਕੀ ਨਾਲ ਇਕ ਸੰਦਾ ਕਰਕੇ ਅਮਰੀਕਾ ਦਾ ਕਬਜ਼ਾ ਕੀਤਾ ਗਿਆ। ਇਕ ਪਾਸੇ ਅੰਤਾਂ ਦਾ 'ਵਿਕਾਸ ਹੋਇਆ ਤੇ ਦੂਜਾ ਪਾਸਾ ਉਸੇ ਤਰ੍ਹਾਂ ਗਰੀਬ ਦਾ ਗਰੀਬ ਰਿਹਾ। ਇਸਦਾ ਕਾਰਨ ਬਚਨਾਰਡ ਸ਼ਾਅ ਦੇ ਇਕ ਨਾਟਕ, ਦੇ ਚੁਟਕਲੇ ਵਿਚੋਂ ਮਿਲਦਾ ਹੈ। ਇਹ ਚੁਟਕਲਾ ਇਕ ਨਾਟਕੀ ਵਾਰਤਾਲਾਪ ਦੇ ਰੂਪ ਵਿਚ ਹੈ।

ਮੋਟਾ ਬੰਦਾ—(ਇਕ ਸੁਕੇ ਸੜੇ ਬੰਦੇ ਨੂੰ ਵੇਖਕੇ) ਤੇਰੀ ਸ਼ਕਲ ਤੋਂ ਇਸ ਤਰ੍ਹਾਂ ਲਗਦਾ ਹੈ ਕਿ ਤੂੰ ਕਾਲ ਦਾ ਮਾਰਿਆ ਹੋਇਆ ਏਂ।

ਪਤਲਾ ਬੰਦਾ—ਤੇ. ਤੇਰੀ ਸ਼ਕਲ ਤੋਂ ਇਸਤਰ੍ਹਾਂ ਲਗਦਾ ਏ ਕਿ ਤੂੰ ਹੀ ਸਾਰਾ ਕੁਝ ਖਾ ਕੇ ਕਾਲ ਪਾਇਆ ਹੋਇਆ ਏ।

ਇਕ ਪਾਸੇ ਮੈਲਿਆਂ ਦੀ ਸ਼ਕਲ ਵਿਚ ਕੋਝਾਂ ਰੁਪਿਆਂ ਦਾ ਖਰਚ ਤੇ ਦੂਜੇ ਪਾਸੇ ਭੁੱਖੇ ਮਰਦੇ ਲੋਕ, ਇਸ ਚੁਟਕਲੇ ਦੀ ਸਰਾਈ ਦਾ ਜੀਂਦਾ ਜਾਗਦਾ ਸਬੂਤ ਹਨ।

ਬਦੇਸ਼ਾਂ ਵਿਚ ਫੌਜੀ ਸਿਖਲਾਈ : ਕੈਲੀਫੋਰਨੀਆ ਦੀ ਧਰਤੀ ਵਿਚ ਕਿਸੇ ਕਿਸਮ ਦਾ ਹਥਿਆਰ ਰੱਖਣ ਦੀ ਕੋਈ ਮੁਨਾਹੀ ਨਹੀਂ। ਬੰਦੂਕਾਂ, ਰਫਲਾਂ, ਪਿਸਤੋਲਾਂ ਆਦਿਕ ਆਮ ਘਰਾਂ ਵਿਚ ਹਨ। ਹਥਿਆਰ ਚਲਾਉਣੇ ਜਾਂ ਸਿਖਣ ਲਈ ਜਾਂ ਹੋਰ ਬੰਬ ਆਦਿਕ ਬਨਾਉਣ ਦੀ ਜੇਕਰ ਤੁਸੀਂ ਕੋਈ ਸਿਖਲਾਈ ਲੈਣੀ ਹੋਵੇ ਤਾਂ ਪ੍ਰੈਸੇ ਦੇ ਕੇ ਕਿਸੇ ਹੀ ਸਾਬਕਾ ਫੌਜੀ ਕੋਲੋਂ ਲਈ ਜਾਂ ਸਕਦੀ ਹੈ। ਟਾਇਮ ਬੰਬ, ਆਦਿਕ ਬਨਾਉਣ ਲਈ ਹਰ ਇੱਕ ਤਕਨੀਕੀ ਯੰਤਰ ਆਮ ਮਿਲਦਾ ਹੈ। ਜੂਨ ਦੇ ਨੀਲਾ ਤਾਰਾ ਅੰਧੇਸ਼ਨ ਦੇ ਬਾਅਦ ਜਿਸ ਵਿਚ ਹਰਮੰਦਰ ਸਾਹਿਬ ਦੇ ਕੰਮਪਲੈਕਸ ਦੀ ਗਲਤ ਤਰੀਕੇ ਨਾਲ ਤਬਾਹੀ ਕੀਤੀ ਗਈ ਹੈ, ਬਾਹਰ ਦੇ ਦੇਸ਼ਾਂ ਵਿਚ ਰਹਿ ਰਹੇ ਸਿਖਾਂ ਦੇ ਜਜ਼ਬਾਤ ਨੂੰ ਬੜੀ ਠੇਸ ਪੁਚਾਈ ਹੈ, ਭਾਵੇਂ ਉਹ ਖਾਲਿਸਤਾਨੀ ਸਨ ਜਾਂ ਗੈਰ ਖਾਲਿਸਤਾਨੀ ਸਨ। ਗੁਰਦੁਆਰਿਆਂ ਵਿਚ ਵੱਡੀ ਗਿਣਤੀ ਵਿਚ ਸ਼ਹੀਦੀ ਫੰਡ ਇਕੱਠਾ ਹੋਇਆ ਹੈ। ਇਸ ਫੰਡ ਦੇ ਜ਼ਰੀਏ ਇਥੋਂ ਦੇ ਜਾਂ ਇਹਨਾਂ ਦਿਨਾਂ ਵਿਚ ਭਾਰਤ ਤੋਂ ਆਏ ਨੈਜਵਾਨ ਹਰ ਕਿਸਮ ਦੀ ਸਿਖਲਾਈ ਕਰ ਸਕਦੇ ਹਨ। ਅਪਣੇ ਦੇਸ਼ ਵਿਚ ਅਖਬਾਰਾਂ ਵਿਚ ਜਦੋਂ ਖਬਰਾਂ ਆਂਦੀਆਂ ਹਨ ਕਿ ਅਤਿਵਾਦੀ ਅਮਰੀਕਾ, ਕੈਨੇਡਾ ਵਿਚ ਸਿਖਲਾਈ ਲੈ ਰਹੇ ਹਨ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਇਹਨਾਂ ਦੀਆਂ ਸਰਕਾਰਾਂ ਇਹ ਸਿਖਲਾਈ ਕਰਵਾ ਰਹੀਆਂ ਹਨ, ਪਰ, ਇਹਨਾਂ ਦੇਸ਼ਾਂ ਦਾ ਸਿਹੜਾ ਰਾਜਸੀ ਢਾਂਚਾ ਹੈ, ਉਸ ਵਿਚ ਪੂਰੀ ਸੰਭਾਵਨਾ ਹੈ, ਕਿ ਸਰਕਾਰਾਂ ਦੀ ਜਾਣਕਾਰੀ ਤੋਂ ਬਿਨਾਂ ਵੀ ਇਹ ਸਿਖਲਾਈ ਹੋ ਸਕਦੀ

ਹੈ, ਸਿਰਫ ਪੈਸਾਂ ਚਾਹੀਦਾ ਹੈ ਅਤੇ ਜਿਸ ਤਰ੍ਹਾਂ ਉਤੇ ਦਸ਼ਿਆ ਹੈ ਇਹ ਪੈਸਾ ਇਥੇ ਗੁਰਦੁਆਰਿਆਂ ਵਿਚੋਂ ਭਾਰਤ ਵਿਚ ਹੋਏ ਸਿਖਾਂ ਉਤੇ ਹੋਏ ਜੂਲਮ ਦੀ ਕਹਾਲੀ ਨੂੰ ਦਸ਼ਕੇ ਵੱਡੀ ਗਿਣਤੀ ਵਿਚ ਜਮ੍ਹਾਂ ਕੀਤਾ ਗਿਆ ਹੈ। ਖਾਲਿਸਤਾਨ ਦੇ ਹਾਮੀ ਸਿਖ ਨੈਜਵਾਨ, ਜਿਨ੍ਹਾਂ ਨੂੰ ਇਹ ਟਰੰਨਿੰਗ ਲੈਣ ਦੀ ਮੌਕਾ ਮਿਲਿਆ ਹੈ, ਹਰ ਕਿਸਮ ਦੀ ਕਾਰਵਾਈ ਕਰ ਸਕਦੇ ਹਨ। ਭਾਵੇਂ ਸਬੂਤ ਕੋਈ ਨਹੀਂ ਪੱਧਰ ਏਅਰ ਇੰਡੀਆ ਦੇ ਜਹਾਜ਼ ਦੀ ਡਿਗਣ ਦੀ ਵਾਰਦਾਤ ਜਿਸ ਵਿਚ 329 ਬੰਦਿਆਂ ਦੀ, ਮੌਤ ਹੋਈ, ਇਹ ਇਥੇ ਖਾਲਿਸਤਾਨ ਦੇ ਹਾਮੀਆਂ ਦੀ ਹੀ ਕਾਰਵਾਈ, ਦਸੀ ਜਾਂਦੀ ਹੈ। ਇਥੇ ਇਹਨਾਂ ਦੇ ਇਕ ਬੁਲਾਰੇ ਨੇ ਦੱਬੀ ਜ਼ਬਾਨ ਨਾਲ ਇਹ ਮੰਨਿਆ ਹੈ ਕਿ ਇਹ ਕਾਰਵਾਈ ਭਾਰਤ ਸਰਕਾਰ ਨੂੰ ਜਿੱਚ ਕਰਨ ਲਈ ਕੀਤੀ ਗਈ ਹੈ। ਬੇਗਨਾਹ ਲੋਕਾਂ ਦੇ ਮਾਰੇ ਜਾਣ ਬਾਰੇ ਇਹਨਾਂ ਦੀ ਦਲੀਲ ਇਹ ਹੈ ਕਿ ਜੇਕਰ ਹਜ਼ਾਰਾਂ ਬੇਗਨਾਹੀ ਸਿਖ ਮਾਰੇ ਜਾ ਸਕਦੇ ਹਨ ਤਾਂ 329 ਹੋਰ ਲੋਕ ਮਰ ਗਏ ਤਾਂ ਆਖਰ ਕਾਹਦੀ ਆਂਗ ਹੈ ? ਉਚ੍ਚ ਉਹਨਾਂ ਦੇ ਇਕ ਹੋਰ ਬੁਲਾਰੇ ਨੇ ਜਹਾਜ਼ ਦੀ ਘਟਨਾ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦਿਆਂ ਹੋਇਆ ਇਸ ਨੂੰ ਭਾਰਤ ਸਰਕਾਰ ਦੀ ਕਿਸੇ ਏਜੈਂਸੀ ਦੀ ਸ਼ਰਕਾਰ ਆਖੀ ਹੈ ਜੋ ਬਦੇਸ਼ਾਂ ਵਿਚ ਵੀ ਸਿਖਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਸੱਚਾਈ ਤਾਂ ਹੈਲੇ ਹੈਲੇ ਹੀ ਬਾਹਰ ਆਏਗੀ ਪਰ ਇਹ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਕਿ ਇਹ ਕਾਰਵਾਈ ਇਕ ਗਿਣੀ ਮਿਥੀ ਸਕੀਮ ਵੱਲੋਂ ਕੀਤੀ ਗਈ ਹੈ। ਉਤਲੀ ਜ਼ਿੰਕਰ ਕੀਤੀ ਸਿਖਲਾਈ ਲਈ ਨੈਜਵਾਨਾਂ ਲਈ ਕੋਈ ਵੀ ਮੁਸ਼ਕਿਲ ਨਹੀਂ ਹੋਵੇਗੀ ਕਿ ਉਹ ਭਾਰਤ ਵਿਚ ਪੁਲ, ਰੇਲ ਗੱਡੀਆਂ ਆਦਿਕ ਇੰਡੀਆਈ ਦੀ ਕਾਰਵਾਈਆਂ ਕਰਕੇ ਖਾਲਿਸਤਾਨ ਦੇ ਮਸਲੇ ਨੂੰ ਜੀਂਦਾ ਰਖਣ। ਇਹਨਾਂ ਦੀ ਹਰ ਕਾਰਵਾਈ ਭਾਰਤੰਤੰਵਿਚ ਖਾਸ ਕਰਕੇ ਪੰਜਾਬ ਤੋਂ ਬਾਹਰ ਰਹਿ ਰਹੇ ਸਿਖਾਂ ਲਈ ਨਵੀਆਂ ਮੁਸੀਬਤਾਂ ਲਿਆ ਸਕਦੀ ਹੈ। ਜਹਾਜ਼ ਡਿੱਗਣ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਵਿਚ ਰਹਿ ਰਹੇ ਸਿਖਾਂ ਲਈ ਰੁਜ਼ਗਾਰ ਲਾਭਣ ਵਿਚ ਇਹ ਘਟਨਾ ਅਦਿਕਾ ਸਾਥਤ ਹੋ ਰਹੀ ਹੈ। ਜੂਨ ਅਤੇ ਨੈਂਬੁਰਵਿਚ ਹੋਈਆਂ ਵਾਰਦਾਤਾਂ ਨੇ ਸੈਕੜੇ, ਨੈਜਵਾਨਾਂ ਦੀ ਇਹੋ ਜਹੀ ਮਾਨਸਿਕਤਾ ਬਣਾ ਦਿੱਤੀ ਹੈ ਕਿ ਨਾ ਹੀ ਉਹ ਅਪਣੀ ਜਾਨ ਦੀ ਅਤੇ ਨਾ ਹੀ ਹੋਰਨਾਂ ਦੀ ਜਾਨ ਦੀ ਪ੍ਰਵਾਹ ਕਰਨਗੇ। ਉਹਨਾਂ ਦਾ ਇਕੋ ਨਿਸ਼ਾਨਾਂ ਹੋਵੇਗਾ ਕਿ ਮਾਮਲਾ ਠੰਦਾ ਨਾ ਪਵੇ। ਇਸ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਹਜ਼ਾਰਸੀ ਸਮਝੇਤੇ ਹੋਣ ਦੇ ਬਾਅਦ ਵੀ ਹਾਲੇ ਪੰਜਾਬ ਦੇ ਲੋਕਾਂ ਨੂੰ ਕਾਫੀ ਦੇਰ ਤਕ ਇਸ ਸੰਤਾਪ, ਦੇ ਦੌਰ ਵਿਚੋਂ ਲੰਘਣਾ ਪੈਂਨਾ ਹੈ।

ਭੁੱਖ ਨਹੀਂ ਬਹੁਤੇ ਰੱਜੇ ਹੋਣ ਦਾ ਸੰਕਟ ਹੈ :

ਕੈਲੀਫੋਰਨੀਆ ਜਿਸ ਸਾਬੀ ਦੇ ਘਰ ਰਹੇ ਹਾਂ, ਉਹਦੇ ਸੌਗੀ ਬਨਾਉਣ ਵਾਲੇ ਅੰਗੂਰਾਂ ਦੇ ਫਾਰਮ ਹਨ। ਉਹਨੇ ਦੱਸਿਆ ਹੈ ਕਿ ਪਿਛਲੇ ਸਾਲ ਪੇਸ਼ਾਵਾਰ ਬਹੁਤੀ ਹੋਣ ਕਰਕੇ ਅਤੇ ਮਾਰਕਿਟ ਥੋੜੀ ਹੋਣ ਕਰਕੇ ਸੌਗੀ ਦਾ ਸਟਾਕ ਬਹੁਤ ਜਮ੍ਹਾਂ ਹੋਇਆ ਹੈ, ਇਸ ਲਈ ਮਾਰਕਿਟ ਦਾ ਰੇਟ ਕਿਧਰੇ ਘੁੱਟ ਨਾ ਜਾਏ, ਜਿਹੜੇ ਇਥੋਂ ਦੇ ਵਪਾਰੀਆਂ ਦਾ ਸੰਗਠਨ ਹੈ, ਉਹਨਾਂ ਨੇ ਫਾਰਮ ਵਾਲਿਆਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਪਿਛਲੇ ਸਾਲ ਦੀ ਪੇਸ਼ਾਵਾਰ ਜਿੰਨ੍ਹੇ ਪੈਸੇ ਘਰ ਬੈਠਿਆਂ ਹੀ ਮਿਲ ਜਾਣਗੇ। ਉਹਨਾਂ ਨੇ ਸੌਗੀ ਨਹੀਂ ਬਨਾਉਣੀ ਤੇ ਖੜੀ ਹੋਈ ਅੰਗੂਰਾਂ ਦੀ ਫਸਲ ਬੂਟਿਆਂ ਤੇ ਹੀ ਜ਼ਾਇਆ ਕਰ ਦੇਣੀ ਹੈ। ਸਮੁੱਚੀ ਦੁਨੀਆ ਦੇ ਪ੍ਰਸਿੰਗ ਵਿਚ ਵੇਖੀਏ ਤਾਂ ਇਹ ਬੜਾ ਅਜੀਬ ਲਗਦਾ ਹੈ ਕਿ ਇਕ ਪਾਸੇ ਲੋਕ ਭੁੱਖੇ ਮਰਦੇ ਹੋਣ ਤੇ ਦੂਜੇ ਪਾਸੇ ਮਾਰਕਿਟ ਨੂੰ ਬਰਾਬਰ ਰੱਖਣ ਲਈ ਖੜੀਆਂ ਫਸਲਾਂ ਸਾੜ ਦਿਤੀਆਂ ਜਾਣ। ਅਪਣੇ ਦੇਸ਼ ਨਾਲ ਮੁਕਾਬਲਾ ਕਰੀਏ ਤਾਂ ਇਥੇ ਭੁੱਖ ਦਾ ਸੰਕਟ ਨਹੀਂ ਸਗੋਂ ਬਹੁਤੇ ਰੱਜੇ ਹੋਣ ਦਾ ਸੰਕਟ ਹੈ।

ਬਦੇਸ਼ਾਂ ਵਿਚ ਨੌਜਵਾਨਾਂ ਲਈ ਸੁੱਖ ਨਾਲੋਂ ਧੱਕੇ ਬਹੁਤੇ ਹਨ : ਆਪਣੇ ਦੇਸ਼ ਵਿਚ ਨੌਜਵਾਨਾਂ ਵਿਚ ਬਾਹਰਲੇ ਦੇਸ਼ਾਂ ਵਿਚ ਜਾਣ ਦਾ ਇਕ ਝੱਲ ਜਿਹਾ ਹੈ। ਕੈਲੀਫੋਰਨੀਆ ਵਿਚ ਮੈਨੂੰ ਪੰਜਾਬ ਦੇ ਬੜੇ ਪੜ੍ਹੇ ਲਿਖੇ ਨੌਜਵਾਨ ਮਿਲੇ ਹਨ, ਜੋ ਅਮਰੀਕਾ ਵਿਚ ਗੈਰ ਕਾਨੂੰਨੀ ਸ਼ਹਿਰੀ ਰਹਿ ਕੇ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ। ਉਹਨਾਂ ਕੋਣ ਪਾਸਪੋਰਟ ਵਾਗੀਰਾਂ ਨਹੀਂ ਤੇ ਉਹ ਮੈਕਸਿਕੋ ਦਾ ਬਾਰਡਰ ਗੈਰ ਕਾਨੂੰਨੀ ਭਰੀਕੇ ਨਾਲ ਪਾਰ ਕਰਕੇ ਅਮਰੀਕਾ ਵਿਚ ਦਾਖਲ ਹੋਏ ਹਨ। ਇਹ ਦਾਖਲ ਹੋਣ ਦੀ ਕਹਾਣੀ ਹਰ ਇਕ ਦੀ ਅੱਪਣੀ ਅਪਣੀ ਹੈ, ਪਰ ਇਕ ਗੱਲ ਸਾਂਝੀ ਹੈ ਕਿ ਇਸ ਅਮਲ ਵਿਚ ਬਹੁਤ ਤਕਲਿਫ ਤੇ ਜਲਾਲਤ ਵੀ ਸਹਿਣੀ, ਪੈਂਦੀ ਹੈ। ਇਹ ਬਹੁਤ ਲੋਕ ਛੁਬਈ ਜਾਂ ਜਿਸਨੂੰ ਖਾਰੀ ਦੇਸ਼ (Gulf Countries) ਕਹਿੰਦੇ ਹਨ, ਉਥੋਂ ਆਏ ਹਨ। ਇਹਨਾਂ ਵਿਚ ਬਹੁਤ ਸਾਰੇ ਕਿਸੇ ਵੇਲੇ ਪੀ, ਐਸ, ਸ੍ਰੂ, ਨਾਲ ਵੀ ਸੰਬੰਧ ਰਖਦੇ ਸਨ ਤੇ ਉਹਨਾਂ ਨੇ ਕਿਸੇ ਨਾ ਕਿਸੇ ਵੇਲੇ ਕਾਲਜ, ਵਿਦੇਸ਼ ਮੇਰੇ ਨਾਟਕ ਵੇਖੇ ਹੋਏ ਹਨ। ਇਹ ਨੌਜਵਾਨ ਬਾਰਡਰ ਪ੍ਰਾਰ ਕਰਨ ਲਗਿਆਂ ਮੀਲਾਂ ਬੱਧੀ ਗੰਢੇ ਨਾਲਿਆਂ ਵਿਚ ਚਲੇਂਦੇ ਹਨ। ਏਜੰਟਾਂ ਕੋਲੋਂ ਠੱਗੇ ਜਾਂਦੇ ਹਨ। ਕਾਰਾਂ ਦੀ ਡਿੱਕਿਆਂ ਵਿਚ ਕਈ ਕਈ ਘੁੱਟੇ ਸਾਮਾਨ ਵਾਕੁਨ ਲੱਦੇ ਜਾਂਦੇ ਹਨ। ਸਾਹ ਵੀ ਘੁੱਟ ਸਕਦਾ ਹੈ। ਇਹਨਾਂ ਦੀ ਸੰਤਪਾ ਦੀ ਜ਼ਿੰਦਗੀ ਫੇਰ ਸੁਰੂ ਹੋਂਦੀ ਹੈ। ਡਾਲਰ ਕਮਾਉਣ ਲਈ ਇਹਨਾਂ ਨੂੰ ਘਟੀਆ ਤੋਂ

ਘਟੀਆ ਕੰਮ ਕਰਨਾ ਪੈਂਦਾ ਹੈ। ਇਕ ਇਕ ਕੇਰਕੇ ਜਦੋਂ ਡਾਲਰ ਜਮ੍ਹਾਂ ਕੀਤੇ ਜਾਂਦੇ ਹਨ ਤਾਂ ਇਥੋਂ ਦੀ ਸ਼ਹਿਰੀਅਤ ਲੈਣ ਵਾਸਤੇ (ਇਸਨੂੰ ਗਰੀਨ ਕਾਰਡ ਕਹਿੰਦੇ ਹਨ) ਉਹਨਾਂ ਨੂੰ ਜਾਲੀ ਵਿਆਹ ਕਰਨੇ ਪੈਂਦੇ ਹਨ। ਇਥੇ ਇਹੋ ਜਹੀਆਂ ਪੇਸ਼ਾਵਰ ਐਰਤਾਂ ਮਿਲ ਜਾਂਦੀਆਂ ਹਨ, ਜੋ ਪੈਸੇ ਲੈਕੇ ਵਿਆਹ ਕਰਦੀਆਂ ਹਨ ਤੇ ਗਰੀਨ ਕਾਰਡ ਮਿਲਣ ਤੋਂ ਬਾਅਦ ਤਲਾਕ ਦੇ ਦੇਂਦੀਆਂ ਹਨ। ਕਈ ਕਿਸਮ ਦੇ ਧੋਖੇ ਵੀ ਹੋ ਸਕਦੇ ਹਨ ਪਰ ਇਹ ਸਾਰੇ ਕੰਮ ਇੰਜੰਟਾਂ ਰਾਹੀਂ ਹੁੰਦੇ ਹਨ, ਜੋ ਅਪਣੀ ਫੀਸ ਲੈਂਦੇ ਹਨ। ਇਹੋ ਗਰੀਨ ਕਾਰਡ ਮਿਲਣ ਤੋਂ ਬਾਅਦ ਫੇਰ ਡਾਲਰ ਜਮ੍ਹਾਂ ਕਰਨ ਦਾ ਚੂਜਾ ਦੌਰ ਸੁਰੂ ਹੁੰਦਾ ਹੈ। ਜਦੋਂ ਦੇਸ਼ ਜਾਣ ਲਈ ਰਕਮ ਜਮ੍ਹਾਂ ਹੋ ਜਾਂਦੀ ਹੈ ਤਾਂ ਫੇਰ ਜਾਕੇ ਵਿਆਹ ਕਰਵਾਕੇ ਜਾਂ ਜੇ ਪਹਿਲੇ ਟੱਬਰ ਹਨ, ਉਹਨਾਂ ਨੂੰ ਲਿਆਕੇ ਸਾਧਾਰਨ ਜ਼ਿੰਦਗੀ ਸੁਰੂ ਹੁੰਦੀ ਹੈ। ਇਸ ਸਾਰੇ ਅਮਲ ਵਿਚ ਜ਼ਿੰਦਗੀ ਦੇ ਬੇਹਤਰੀਨ ਸਾਲ ਗੁਜਰ ਜਾਂਦੇ ਹਨ। ਇਕੱਲੇਪਨ ਵਿਚ ਇਕ ਔਖੀ ਜ਼ਿੰਦਗੀ ਗੁਜ਼ਾਰਦੇ ਕਈ ਕਿਸਮ ਦੀਆਂ ਗਲਤ ਆਦਤਾਂ ਵੀ ਪੈ ਜਾਂਦੀਆਂ ਹਨ, ਜੋ ਜ਼ਿੰਦਗੀ ਭਰ ਪਿੱਛਾ ਨਹੀਂ ਛਡਦੀਆਂ। ਇਹਨਾਂ ਨੌਜਵਾਨਾਂ ਨਾਲ ਗੱਲ ਕੱਲ ਕਰਦੀਆਂ ਉਹਨਾਂ ਵਿਚੋਂ ਇਕ ਨੇ ਮੈਨੂੰ ਇਹ ਸੁਨੇਹਾ ਦਿਤਾ ਹੈ ਕਿ, ਜਦੋਂ ਮੈਂ ਦੇਸ਼ ਜਾਵਾਂ ਤਾਂ ਲੋਕਾਂ ਨੂੰ ਤੇ ਖਾਸ ਕਰਕੇ ਨੌਜਵਾਨਾਂ ਨੂੰ ਦਸਾਂ ਕਿ ਜਦੋਂ ਕੋਈ ਬਾਹਰੋਂ ਆਇਆ ਬਾਈ ਸੂਟ ਬੂਟ ਪਾ ਕੇ, ਹੱਥ ਵਿਚ ਸਟੀਰੀਓ ਵੱਡੀ ਪਿੰਡ ਆਕੇ ਟੈਕਸੀ ਵਿਚੋਂ ਉਤਰੇ ਤਾਂ ਇਹ, ਨਾ ਸਮਝਣਾ ਕਿ ਪ੍ਰਦੇਸ਼ਾਂ ਵਿਚ ਬੜੀ ਐਸ਼ ਹੈ। ਬਾਹਰ ਤੋਂ ਗਏ ਨੌਜਵਾਨਾਂ ਲਈ ਵੀ ਇਹ ਸੁਨਿਹਾ ਹੈ ਕਿ ਅਪਣੇ ਲੋਕਾਂ ਨੂੰ ਅਪਣੇ ਬਾਰੇ ਸਹੀ ਹਾਲਤ ਦੇਸਣ : ਉਹ ਜਾਣਦਾ ਹੈ ਕਿ ਅਪਣੇ ਦੇਸ਼ ਵਿਚ ਵੀ ਨੌਜਵਾਨਾਂ ਲਈ ਕੋਈ ਭਵਿਖ ਨਹੀਂ। ਇਥੇ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਇਕ ਲੰਮੇ ਸੰਘਰਸ਼ ਦੀ ਦੀ ਚੜ੍ਹਰਤ ਹੈ। ਸਾਂਨੂੰ ਇਥੇ ਉਹਦਾ ਸੁਨਿਹਾ ਹੈ ਕਿ ਅਪਣੇ ਦੇਸ਼ ਵਿਚ ਰਿਹਿਕੇ ਸੰਘਰਸ਼ ਕਰਨਾ ਚਾਹੀਦਾ ਹੈ। ਇਥੋਂ ਨੌਜਵੇਂ ਜਾਣਾ ਸਮੁੱਚੀ ਜ਼ਿੰਦਗੀ ਲਈ ਲਾਹੇਵੇਂ ਨਹੀਂ।

ਸਾਨੂੰ ਜੀਣ ਦਿਓ : ਕੈਲੀਫੋਰਨੀਆ ਦੇ ਸ਼ਹਿਰ ਬਰਕਲੇ ਵਿਚ ਜਦੋਂ ਨਾਟਕਾਂ ਦਾ ਪ੍ਰੋਗਰਾਮ ਹੋਣਾ ਸੀ, ਉਹ ਐਤਵਾਰ ਦਾ ਦਿਨ ਸੀ। ਨਾਟਕ ਵਾਲੇ ਹਾਲ ਦੇ ਸਾਹਮਣੇ ਸੜਕ ਦੇ ਪਾਰ ਇਕ ਪਾਰਕ ਵਿਚ ਯੂਨੀਵਰਸਟੀ ਦੇ ਮੁੰਡੇ ਕੁੜੀਆਂ ਅਤੇ ਹੋਰ ਸ਼ਹਿਰੀ ਵੀ ਇਕੱਠੇ ਹੋਏ ਸਨ। ਉਹ ਮਲਖੀ ਅਧਿਕਾਰਾਂ ਦੇ ਬਾਰੇ ਇਕ ਰੈਲੀ ਕਰ ਰਹੇ ਸਨ। ਇਹ ਰੈਲੀ ਆਪਣੇ ਹੀ ਤਰੀਕੇ ਦੀ ਸੀ। ਦੁਪਹਿਰ ਦਾ ਵਕਤ ਸੀ। ਸਟੇਜ ਉਤੇ ਸੰਗੀਤ ਵਜ ਰਿਹਾ ਸੀ।

ਗੀਤ ਵੀ ਗਾਏ ਜਾ ਰਹੇ ਸਨ। ਲੋਕ ਪਾਰਕ ਵਿਚ ਬੈਠੇ ਥਾ ਪੀ ਰਹੇ ਸਨ। ਨੌਜੀ ਪਿੰਡੇ ਧੁੱਪ ਸੇਕ ਰਹੇ ਸਨ। ਗਤਿਆਂ ਉਤੇ ਮੋਟੇ ਲਿਖੇ ਹੋਏ ਸਨ। ਇਹ ਹੱਸਦੇ ਬੇਡੇ ਲੋਕ ਇਕ ਮੰਤੁਵ ਲਈ ਇਕੱਠੇ ਹੋਏ ਸਨ, 'ਇਹ ਮੰਤੁਵ 'ਸੀ 'ਸਾਨੂੰ ਜੀਣ ਦਿਓ' "ਸਾਡੀ ਜ਼ਿੰਦਗੀ ਵਿਚ ਦਖਲ ਨਾ ਦਿਓ" "ਪਰਤੀ ਨੂੰ ਨਿਊਕਲਰ ਕਿਰਨਾਂ ਨਾਲ ਪਲੀਡ ਨਾ ਕਰੋ" ਇਹ ਧਰਤੀ ਜੀਣ ਲਈ ਹੈ, ਮੋਤ ਲਈ ਨਹੀਂ ਹੈ 'ਨਿਊਕਲਾਈ ਬਾਹਵਾਂ ਨਾਲ ਬੱਚਿਆਂ ਨੂੰ ਕਲਾਵੇ ਵਿਚ ਨਹੀਂ ਲਿਆ ਜਾ ਸਕਦਾ।' "ਨਿਕਾਰਗੇ ਤੇ ਪੀਰੂ ਤੋਂ ਅਪਣੀਆਂ ਫੇਜਾਂ ਵਾਪਸ ਮੰਗਵਾਓ" "ਫੇਜੀ ਡਿਕਟੋਰਾਂ ਦੀ ਸਹਾਇਤਾ ਬੰਦ ਕਰੋ" "ਮਨੁੱਖ ਹਰ ਥਾਂ ਇਕੋ ਜਿਹੇ ਹਨ।" "ਆਪ ਵੀ ਜੀਵੇ ਤੇ ਦੂਜਿਆਂ ਨੂੰ ਜੀਣ ਦੇਵੇ" "ਮਨੁੱਖ ਦਾ ਜਮਾਦਰੂ ਹੱਕ ਹੈ ਕਿ ਉਹ ਅਪਣੀ ਮਰਜ਼ੀ ਦਾ ਜੀਣਾ ਜੀਵੇ" ਸਰਕਾਰਾਂ ਬਣਾਈਆਂ ਜਾਂਦੀਆਂ ਹਨ ਕਿ ਉਹ ਮਨੁੱਖ ਨੂੰ ਚੰਗਾ ਜੀਣ ਲਈ ਸਹੂਲਤਾਂ ਦੇਣ ਨਾ ਕਿ ਮਨੁੱਖ ਦੀ ਜ਼ਿੰਦਗੀ ਨੂੰ ਔਖਿਆਂ ਕਰਨ। "ਨਸੇ ਪ੍ਰਲੀਸ ਜਬਰ ਨਾਲ ਨਹੀਂ, ਸਮਾਜਕ ਆਲਾ ਦੁਆਲਾ ਬਦਲਣ ਨਾਲ ਬੰਦ ਕੀਤੇ ਜਾ ਸਕਦੇ ਹਨ।" 'ਦੁਨੀਯਾ ਭਰ ਦੇ ਲੋਕਾਂ ਦੀ ਮਨੁੱਖਤਾ ਜ਼ਿੰਦਗਾਦ' ਇਸੇ ਦਿਨ ਸਵੇਰੇ ਏਅਰ ਇੰਡੀਆ ਜਹਾਜ਼ ਵੀ ਡਿਗਿਆਂ ਸੀ (ਮੈਨੂੰ ਹਾਲੀ ਟਿਸ ਦੀ ਬਖਰ ਨਹੀਂ ਸੀ)। ਇਕ ਵਿਦਿਆਰਥੀ ਨੇ ਮੈਨੂੰ ਪੁਛਿਆ "ਕੀ ਤੁਸੀਂ ਸਿੱਖ ਹੋ ? (Are you a Sikh ?) ਮੈਂ ਜਵਾਬ ਦਿੱਤਾ 'ਮੈਂ ਇਕ ਮਨੁੱਖ ਹਾਂ ਉਹਨੇ ਖੁਸ਼ੀ ਨਾਲ ਤਾਲੀ ਵਜਾਈ ਤੇ ਉਹਦਾ ਚਿਹਰੇ ਦਾ ਪ੍ਰਭਾਵ ਕਹਿੰਦਾ ਸੀ ਕਿ ਤੁਸੀਂ ਵੀ ਸਾਡੇ ਵਿਚੋਂ ਇਕ ਹੋ ਕਿਉਂਕਿ ਮਨੁੱਖ ਹਰ ਥਾਂ ਇਕੋ ਹਨ। ਅਮਰੀਕਾ ਸਰਕਾਰ ਦੀਆਂ ਭਾਵੇਂ ਕੋਈ ਵੀ ਪਾਲਸਿਆਂ ਹੋਣ ਪਰ ਅਮਰੀਕਾ ਦੇ ਸਧਾਰਨ ਲੋਕ, ਦੂਜਿਆਂ ਦੀ ਜ਼ਿੰਦਗੀ ਵਿਚ ਦਖਲ ਦਿਤੇ ਬਗੈਰ ਅਮਨ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਨ। ਮੈਨੂੰ ਦਸਿਆ ਗਿਆ ਕਿ ਅਮਰੀਕਾ ਜਦੋਂ ਵੀਅਤਨਾਮ ਵਿਚ ਜਾਰਹਾਨਾ, ਕਾਰਵਾਈਆਂ ਕਰ ਰਿਹਾ ਸੀ ਤਾਂ ਬਰਕਲੇ ਯੂਨੀਵਰਸਟੀ ਜੰਗ ਵਿਚੋਂ ਕਾਰਵਾਈਆਂ ਦਾ ਕੇਂਦਰ ਸੀ। ਕਰਤਾਰ ਸਿੰਘ ਸੋਨਾਭਾਡਾ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਸੀ, ਜਦੋਂ ਉਹ ਗਦਰ ਲਹਿਰ ਵਿਚ ਸ਼ਾਮਿਲ ਹੋਇਆ ਸੀ। ਬਰਕਲੇ ਵਿਚ ਸਾਡਾ ਨਾਟਕ ਸਮਾਗਮ ਬੜਾ ਕਾਮਯਾਬ ਸਮਾਗਮ ਹੋਇਆ ਸੀ, ਪਰ ਮੈਨੂੰ ਬਰਕਲੇ ਸ਼ਹਿਰ ਦੀ ਛੇਰੀ ਉਹ ਹੱਸਦੀਆਂ ਚਾਂਦੀਆਂ ਚਿਹਰਿਆਂ ਕਰਕੇ ਵੀ ਯਾਦ ਰਹੇਗੀ, ਜਿਨ੍ਹਾਂ ਦੀ ਹਰ ਮੁਸਕਾਨ ਇਹ ਸੁਣਿਹਾ ਦੇ ਰਹੀ ਸੀ 'ਮਨੁੱਖ ਅਸੀਂ ਸਭ ਇਕੋ ਹਾਂ, ਇਹ ਧਰਤੀ ਜੀਣ ਲਈ ਹੈ, ਸਾਨੂੰ ਜੀਣ ਦਿਓ।'

A Day After (ਇਕ ਦਿਨ ਬਾਅਦ) ਇਕ ਯਾਦਗਾਰੀ ਫਿਲਮ—ਇਹ ਫਿਲਮ ਅਮਰੀਕਾ ਵਿਚ ਬਣਾਈ ਗਈ ਹੈ ਅਤੇ ਉਹ ਨਕਸ਼ਾ ਪੇਸ਼ ਕਰਦੀ ਹੈ ਜਦੋਂ ਕਿਸੇ ਸੰਸਾਰ ਧੁੱਪ ਵਿਚ ਨਿਊਕਲਾਈ ਬੰਬ ਫਟੇਗਾ। ਦੁਨੀਆਂ ਭਰ ਦੇ ਲੋਕ ਇਕ ਮਾਰੂ ਅੱਗ ਵਿਚ ਝੁਲਸ ਜਾਣਗੇ। ਥਾਂ ਥਾਂ ਤੇ ਫਿਲਮ ਵਿਚ ਇਕ ਸੁਣਿਹਾ ਹੈ 'ਅਸੀਂ ਜੋ ਦੂਜਿਆਂ ਨੂੰ ਮਾਰਨ ਲਈ ਕਾਰਵਾਈਆਂ ਕਰਦੇ ਹਾਂ, ਮੱਤ ਭੁਲੀਏ ਕਿ ਅਸੀਂ ਆਪਣੀ ਮੱਤ ਵੀ ਸਹੇਲ ਰਹੇ ਹਾਂ। ਇਹ ਬੰਬ ਜੋ ਰੂਸ ਵਲ ਉਹਨਾਂ ਨੂੰ ਤਬਾਹ ਕਰਨ ਲਈ ਤੁਰ ਪਿਆ ਹੈ ਤਾਂ ਉਥੋਂ ਵੀ ਇਕ ਬੰਬ ਸਾਨੂੰ ਤਬਾਹ ਕਰਨ ਲਈ ਤੁਰ ਪਿਆ ਹੋਣਾ ਹੈ।' ਇਕ ਟੱਬਰ ਦੀ ਕਹਾਣੀ ਬੜੀਆਂ ਸੂਖਮ ਮਨੁੱਖੀ ਛੂਹਾਂ ਨਾਲ ਪੇਸ਼ ਕੀਤੀ ਗਈ ਹੈ। ਆਪਣੇ ਫਾਰਮ ਵਿਚ ਉਹ ਟੱਬਰ ਸੂਖੀ ਵੱਸ ਰਿਹਾ ਹੈ। ਉਹਨਾਂ ਦੇ ਸੁਪਨੇ ਵਿਚ ਹੀ ਨਹੀਂ ਕਿ ਉਹਨਾਂ ਦੇ ਨੇੜੇ ਬੰਸਰ ਜਮੀਨ ਵਿਚ ਜੋ ਫੌਜੀ ਆਉਂਦੇ 'ਹਨ, ਅਸਲ ਵਿਚ ਉਹ ਧਰਤੀ ਦੇ ਬੱਲੇ ਬਣੇ ਹੋਏ ਇਕ ਅੱਸ ਫੌਜੀ ਅੱਡੇ ਤੇ ਆਉਂਦੇ ਹਨ, ਜਿਥੇ ਰਾਕਟ ਚਲਾਉਣ ਦੀ ਸਾਰੀ ਖੂਫੀਆਂ ਮਸ਼ੀਨਰੀ ਲੱਗੀ ਹੋਈ ਹੈ। ਇਸ ਫਿਲਮ ਵਿਚ ਨਿਊਕਲਾਈ ਜੰਗ ਦੀ ਭਿਆਨਕਤਾ ਵਿਖਾਈ ਗਈ ਹੈ। ਇਹ ਬਾਕੀ ਦੁਨੀਆਂ ਨੂੰ ਡਾਕਾਉਣ ਲਈ ਨਹੀਂ, ਸਗੋਂ ਲੋਕਾਂ ਵਿਚ ਇਕ ਜਾਗਿੜੀ ਲਿਆਉਣ ਲਈ ਹੈ ਕਿ ਤੁਸੀਂ ਬਾਰੂਦ ਦੀ ਢੇਰੀ ਤੇ ਬੇਖਬਰ ਬੈਠੇ ਹੋਏ ਹੋ, ਤੁਸੀਂ ਬਖਬਰਦਾਰ ਹੋਵੋ, ਆਪਣੀਆਂ ਸਰਕਾਰਾਂ ਨੂੰ ਮਜ਼ਬੂਰ ਕਰੋ ਕਿ ਉਹ ਆਪਣੇ ਝੂਠੇ ਵਕਾਰ ਪਿਛੇ ਦੁਨੀਆਂ ਨੂੰ ਤਬਾਹ ਕਰਨ ਦੀਆਂ ਕਾਰਵਾਈਆਂ ਬੰਦ ਕਰਨ। ਅਮਰੀਕਾ ਵਰਗੇ ਦੇਸ਼ ਵਿਚ ਇਸ ਫਿਲਮ ਦਾ ਬਣਾਇਆ ਜਾਣਾ ਤੇ ਇਹਦੀ ਲੋਕਾਂ ਵਿਚ ਮਕਬੂਲੀਅਤ ਇਹ ਸ਼ਾਬਦ ਕਰਦੀ ਹੈ ਕਿ ਸਰਕਾਰਾਂ ਭਾਵੇਂ ਤੌਸੀਂ ਜੰਗ ਦੀਆਂ ਤਿਆਰੀਆਂ ਵਿਚ ਲੱਗੀਆਂ ਹੋਈਆਂ ਹਨ, ਪਰ ਸੰਸਾਰ ਭਰ ਵਿਚ ਲੋਕਾਂ ਦੀ ਜਾਗ੍ਰਿਤੀ ਇਸ ਜੰਗ ਨੂੰ ਰੋਕਣ ਵਿਚ ਜ਼ਰੂਰ ਸਫ਼ਲ ਹੋਣੇਗੀ।

ਪਾਕਿਸਤਾਨ : ਫੌਜੀ ਤਾਨਾਸ਼ਾਹੀ ਦਾ ਦੇਸ਼ : ਭਾਰਤ ਵਿਚ ਤਾਨਾਸ਼ਾਹੀ ਰਾਜ ਦਾ ਤਜਰਬੇ ਸਾਨੂੰ ਨਿੱਤ ਦਿਨ ਹੁੰਦਾ ਹੈ, ਪਰ ਇੰਗਲੰਡ ਦੀਆਂ ਅਖਬਾਰਾਂ ਵਿਚ ਜੋ ਪਾਕਿਸਤਾਨ ਦੇ ਅੰਦਰ ਦੀਆਂ ਬੱਬਰਾਂ ਫੱਪਦੀਆਂ ਹਨ, ਉਹ ਦਸਦੀਆਂ ਹਨ ਕਿ ਪਾਕਿਸਤਾਨ ਇਸ ਵੇਲੇ ਐਸਾ ਫੌਜੀ ਤਾਨਾਸ਼ਾਹੀ ਦਾ ਮੁਲਕ ਹੈ, ਜਿਸ ਵਿਚ ਬੀਨਾਂਅਦੀ ਮਨੁੱਖੀ ਅਧਿਕਾਰ ਅਤੇ ਰਾਜਸੀ ਆਜ਼ਾਦੀ ਬਿਲਕੁਲ ਖਤਮ ਕਰ ਦਿੱਤੀ ਗਈ ਹੈ। ਇਹਨਾਂ ਬੱਬਰਾਂ ਤੋਂ ਇਲਾਵਾ ਲੌਡਨ, ਵਿਚ ਤੁਹਾਨੂੰ ਬਹੁਤ ਸਾਰੇ ਪਾਕਿਸਤਾਨੀ ਮਿਲਦੇ ਹਨ ਜੋ ਆਪਣੇ ਮੁਲਕ ਵਿਚ ਹੋ ਰਹੇ

ਫੌਜੀ ਜ਼ਬਰ ਦੀਆਂ ਕਹਾਣੀਆਂ ਸੁਣਾਂਦੇ ਹਨ। ਲੰਡਨ ਦੀ ਦੀ ਪ੍ਰਸਿਧ ਅਖਬਾਰ ਗਾਰਡੀਅਨ ਵਿਚ 20 ਜੁਲਾਈ ਦੇ ਅੱਕ ਵਿਚ ਮਾਈਕਲ ਸਾਇਮਨ ਨਾਂ ਦੇ ਪੱਤਰਕਾਰ ਨੇ ਖਬਰ ਦਿੱਤੀ ਹੈ : ਪ੍ਰੈਸਟੋਡੈਟ ਜ਼ੀਆ ਦੀਆਂ ਕਾਲੀਆਂ ਕਰਜ਼ੂਤਾਂ ਸਦਿਆਂ ਹੋਇਆਂ ਇਕ ਦਸਤਾਵੇਜ਼ ਇਸਲਾਮ-ਬਾਦ ਵਿਚ ਵੀ ਅਤੇ ਲੰਡਨ ਵਿਚ ਵੀ ਪੜ੍ਹਣ ਦਾ ਮੌਕਾ ਮਿਲਿਆ ਹੈ। ਦਸਿਆ ਗਿਆ ਹੈ ਕਿ ਜ਼ਿਆ ਦਾ ਇਹ ਫੌਜੀ ਰਾਜ ਇਸ ਮੁਲਕ ਦੇ ਇਤਿਹਾਸ ਵਿਚ ਸਾਰਿਆਂ ਨਾਲੋਂ ਜ਼ਬਰ ਰਾਜ ਹੈ ਜਿਥੇ ਸਿਆਸੀ ਵਿਰੋਧੀਆਂ ਨੂੰ ਭਿਆਨਕ ਤਸੀਹੇ ਦੇ ਕੇ ਖਤਮ ਕੀਤਾ ਜਾਂਦਾ ਹੈ। ਇਸ ਵੇਲੇ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ 600 ਸੇ 'ਤੋਂ ਵੱਧ ਸਿਆਸੀ ਕੈਦੀ ਤਸੀਹਾ ਭਰੀ ਜ਼ਿੰਦਗੀ ਭੋਗ ਰਹੇ ਹਨ ਜਦੋਂ ਕਿ ਪਾਕਿਸਤਾਨ ਦੀ ਸਰਕਾਰ ਇਹ ਗਿਣਤੀ ਸਿਰਫ ਸੱਤ ਦਸਦੀ ਹੈ। Amnesty International ਜੋ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਇਕ ਅੰਤਰ-

ਰਾਸ਼ਟਰੀ ਸੰਸਥਾ ਹੈ, ਉਹਦੀ ਤਪਤੀਸ਼ 600 ਤੋਂ ਵੱਧ ਸਿਆਸੀ ਕੈਦੀਆਂ ਦੀ ਪੁਸ਼ਟੀ ਕਰਦੀ ਹੈ ਅਤੇ ਪਾਕਿਸਤਾਨ ਸਰਕਾਰ ਦੇ ਦਾਅਵੇ ਨੂੰ ਝੂਠ ਕਹਿੰਦੀ ਹੈ। ਇਹ ਸੰਸਥਾ ਇਥੋਂ ਤੱਕ ਵੀ ਕਹਿੰਦੀ ਹੈ ਕਿ ਸਰਕਾਰ ਆਪਣੇ ਲੋਕਾਂ ਨੂੰ ਅਤੇ ਸੰਸਾਰ ਭਰ ਦੇ ਲੋਕਾਂ ਨੂੰ ਜਿਸ ਝੂਠ ਨਾਲ ਗ੍ਰਾਮਰਾਹ ਕਰ ਰਹੀ ਹੈ, ਇਸਦੀ ਮਿਸਾਲ ਲੱਭਣੀ ਮੁਸ਼ਕਿਲ ਹੈ। ਇਹ ਖਬਰ ਪੰਡੂਕੇ ਅਤੇ ਆਪਣੇ ਦੇਸ਼ ਵਿਚ ਸਰਕਾਰੀ ਸਾਧਨਾਂ ਰਾਹੀਂ ਜੋ ਝੂਠ ਪਰਚਾਰਿਆ ਜਾਂਦਾ ਹੈ, ਉਹਦੇ ਤਜਰਬੇ ਤੋਂ ਇਹ ਲਗਦਾ ਹੈ ਕਿ ਹਕੂਮਤਾਂ ਦੇ ਹੱਥਾਂ ਵਿਚ ਪ੍ਰਚਾਰ ਸਾਧਨ ਇਕ ਐਸਾ ਮਾਰੂ ਹਿੱਖਿਆਰ ਹਨ ਜਿਨ੍ਹਾਂ ਨਾਲ ਉਹ ਲੋਕਾਂ ਦੀ ਸੰਘਰਸ਼ ਕਰਨ ਦੀ ਦਿੜਤਾ ਨੂੰ ਹੈਲੇ ਹੈਲੇ ਖਤਮ ਕਰਦੇ ਹਨ। ਭਾਰਤ ਵਿਚ ਇਹ ਸਭ ਕੁਝ ਜਮਹੂਰੀਅਤ ਦੇ ਨਾਂ ਥੱਲੇ ਕੀਤਾ ਜਾਂਦਾ ਹੈ ਅਤੇ ਪਾਕਿਸਤਾਨ ਵਿਚ, ਇਸਲਾਮੀ ਸਰੀਅਤ ਦੇ ਨਾਂ ਥੱਲੇ ਕੀਤਾ ਜਾਂਦਾ ਹੈ।

ਕਹਾਣੀ

ਮਾਈਨਸ ਵਿਆਜ

ਜਿੰਦਰ

ਜੇਨ ਦੇ ਆਖਰੀ ਦਿਨ ਦੀ ਹੁੰਮਸ ਭਰੀ ਸ਼ਾਮ ਨੂੰ ਪੱਛਮ ਵੱਲ ਸਹਿਕਦਾ ਜਾ ਰਿਹਾ। ਸੂਰਜ ਦਾ ਲੁਹੁ-ਰੰਗ ਗੱਲ ਲਗਭਗ ਅਲਵਿਦਾ ਕਹਿਣ ਜਾ ਰਿਹਾ ਸੀ ਤੇ ਨਾਲ ਈ ਮੰਗੀ ਨੇ ਵੀ ਅੱਜ ਦੀ ਦਿਹਾੜੀ ਖਤਮ ਕਰਦਿਆਂ ਕਰਦਿਆਂ ਰੰਬਾ ਵੱਟ 'ਚ ਖੱਬੇਦਿਆ, ਬਾਹਰ ਚਿਚਿਆ ਤੇ ਵਟ ਤੇ ਪਏ ਇੱਟ ਦੇ ਟੋਟੇ ਤੇ ਜ਼ੋਰ ਨਾਲ ਮਾਰਿਆ। ਬੜੀ ਲਾਗੇ ਲੱਗੀ ਗਿੱਲੀ ਨੂੰ ਦੂਜੀ ਉੱਗਲ ਨਾਲ ਪੂੰਛਿਆ। ਦੂਰ ਪਿੰਡ ਵੱਲ ਜਾਂਦੇ ਰਾਹ ਵੱਲ ਦੇਖਿਆ। ਮਨਜ਼ੀਤ ਕਿਤੇ ਵੀ ਨਹੀਂ ਸੀ ਦਿਸ ਰਿਹਾ। ਉਸਨੂੰ ਤਾਂ ਮਨਜ਼ੀਤ ਕਿਹੜੀ ਕੇ ਗਿਆ ਸੀ ਕਿ ਉਹ ਦਿਨ ਛਿਫਦਿਆਂ ਕਰਦਿਆਂ ਰੀਕ ਜ਼ਰੂਰ ਮੱਟਰ ਵੱਲ ਗੋੜਾ ਮਾਰਨ ਆਉਗਾ। ਚਾਹ ਦਾ ਭਰਿਆ ਡੋਲ੍ਹੂ ਮਨਜ਼ੀਤ ਦਾ ਗਬਲਾ ਮੰਡਾ ਜੈਲਾ ਲੈ ਕੇ ਆਇਆ ਸੀ। ਉਸ ਪੁਛਿਆ ਤਾਂ ਜੈਲੇ ਨੇ ਦਸਿਆ “ਫੈਡੀ ਤਾਂ ਦੁਪਹਿਰ ਦਾ ਘਰ ਨਹੀਂ ਆਇਆ।

“ਤੇਰੀ ਮੰਮੀ ਨੂੰ ਪਤਾ ਹੋਣਾ” ਉਸ ਸ਼ਰਾਰਤ ਨਾਲ ਜੈਲੇ ਤੋਂ ਪੁਛਿਆ ਸੀ।

“ਚਾਚਾ ਉਹਨੂੰ ਵੀ ਦਸ ਕੇ ਨਹੀਂ ਗਿਆ।”

“ਫੇਰ ਟਿਬੇ ਆਲੀ ਮੱਟਰ ਵੱਲ ਤਾਂ ਨਹੀਂ ਗਿਆ।

“ਪਤਾ ਨਹੀਂ।”

ਜੈਲਾ ਚਲਾ ਗਿਆ ਸੀ ਤੇ ਉਹ ਉਡੀਕਦਾ ਰਿਹਾ।

ਸੀ ਇਹ ਪੁਛਣ ਲਈ ਬਈ ਕੱਲ ਨੂੰ ਦਿਹਾੜੀ ਲਗਾਉਣੀ ਆ ਕਿ ਨਹੀਂ। ਉੱਝ ਉਸਨੂੰ ਪਤਾ ਸੀ ਕਿ ਮਿਰਚਾਂ ਦੇ ਪੰਜ ਕਿਆਰੇ ਗੁੱਡਣ ਵਾਲੇ ਪਏ ਨੇ ਤੇ ਇਹ ਦੋ ਦਿਹਾੜੀਆਂ ਨਾਲੋਂ ਕਿਤੇ ਜ਼ਿਆਦਾ ਕੰਮ ਹੈ ਕੱਲੇ ਬੰਦੇ ਦਾ। ਮਸਾਂ ਮਰ ਘੁਲ ਕੇ ਦਿਨ 'ਚ ਦੋ ਕਿਆਰੇ ਗੁੱਡੇ ਜਾਂਦੇ ਹਨ। ਨਾਲੋਂ ਐਤਕੀਂ ਕੱਖ ਵੀ ਜ਼ਿਆਦਾ ਹੋ ਗਿਆ ਸੀ। ਉਪਰੋਂ ਥੱਲੀ ਦੇ ਮੀਂਹ ਪਏ ਸਨ ਕਿਆਰੇ ਭਰਤੇ, ਮਿਰਚਾਂ ਦੇ ਮਾੜੜ੍ਹੂ ਜਿਹੇ ਬੂਟਿਆਂ ਨੂੰ ਮੌਖੇ ਤੇ ਮਦਾਨੇ ਦਿਆਂ, ਜਾਗੜਾਂ ਨੇ ਕੱਸ ਕੇ ਆਪਣੀ ਬੁੱਕਲ ਚੋਥਾਹਰ ਨਹੀਂ ਸੀ ਜਾਣ ਦਿੱਤਾ। ਕੇਸਾਂ ਨੂੰ ਉਸ ਥੱਲ੍ਹਿਆ ਸਿਰ ਨੂੰ ਘੁਮੇਟਣੀ ਦੇ ਕੇ ਵਾਲਾਂ ਵਿਚੋਂ ਦੀ ਹਵਾ ਆਰ ਪਾਰ ਕਰਾਈ, ਮਿੱਟੀ ਮਿੱਟੀ ਹੋਈਆਂ ਉੱਗਲਾਂ ਨਾਲ ਵਾਲਾਂ ਨੂੰ ਇਕਠਿਆਂ ਕਰ ਗੁੱਟਾ ਬੰਕਿਂ ਤੇ ਪਾਣੀ ਪਾਣੀ ਹੋਇਆ ਸਾਫ਼ਾ ਸਿਰ ਤੇ ਲਪੇਟ ਲਿਆ। ਕੱਢੀ 'ਚ ਪੋਲਾ ਪੋਲਾ ਹੱਥ ਫੇਰੇ ਉਤਾਂਹ ਨੂੰ ਕੁਕੇ ਮਾੜੀ ਮੋਟਾ ਮੁੜ੍ਹਕਾ ਸੁਕਾਇਆ। ਮੁੜ੍ਹਕੇ ਨਾਲ ਕੱਢਾਂ 'ਚ ਲਾਲ 2 ਉਡਾਰ ਪੈਦਾ ਹੋ ਗਏ ਸਨ ਇਉਂ ਜਿਵੇਂ ਮੀਂਹ ਪੈਣ ਤੋਂ ਬਾਦ ਗਿਲੀ ਮਿੱਟੀ ਉਪਰ ਲਾਲ ਲਾਲ ਜੀਵ ਬਹੁਤੀਆਂ ਤੁਰਦੀਆਂ ਫਿਰਦੀਆਂ ਹੁੰਦੀਆਂ ਹਨ। ਗਲੋਂ ਕਮੀਜ਼ ਲਾਹੀ, ਝਾੜੀ, ਤਾਂ ਉਸਦੇ ਮਨ ਵਿਚ ਵਿਚਾਰ ਆਇਆ ਕਿ ਉਹ ਦੂਰ ਚਲਦੀ ਪਾਲ ਕੀ ਮੋਟਰ 'ਚ ਚੁਡੀ ਮਾਰ ਲਵੇ ਪਰ ਭੁੱਖੀ ਗਾਂ ਦਾ ਚੇਤਾ ਆਉਂਦਿਆਂ ਈ, ਉਸ ਕਮੀਜ਼ ਪਾਉਣ ਦੀ ਕੀਤੀ। ਕੁੱਛੇ ਦੇ ਪੁੰਜਿਆਂ 'ਚ ਪਏ ਵਲਾਂ ਨੂੰ ਕਵਿਆ ਤੇ ਸੌੜਾਂ 'ਚ ਖਾਜ ਕਰਨ ਲਗਾ। ਇਕ ਵਾਰ ਫੇਰ ਉਸ ਰਾਹ ਵੱਲ ਦੇਖਿਆ-ਮਨਜ਼ੀਤ ਦਾ

ਕੋਈ ਬੇਹੁਤ ਪਤਾ ਨਹੀਂ ਸੀ ਲੱਗਾ ਉਸਨੂੰ । ਤੇਵੇਂ ਦੀ ਭੱਬੀਆਂ ਵਾਲੀ, ਸੋਹਰਿਆਂ ਤੋਂ ਆਈ ਕਿਸੇ ਵੇਲੇ ਦੀ ਚਾਦਰ 'ਚ ਉਸ ਮੌਖਿਕ ਇਕ ਪਾਸੇ ਸੁੱਟ ਮਦਾਨੇ ਦੀ ਵਾਹਵਾਹੀ ਸਾਰੀ ਢੇਰ ਪਾਈ ਤੇ ਰੰਬਾ ਕੱਛ 'ਚ ਦੇ ਤੇ ਮਗਰੀ ਲਾ ਪਿੰਡ ਵੱਲ ਨੂੰ ਹੋਰ ਤੁਠਿਆ ।

"ਮੰਗੀ... ਉਏ ਮੰਗੀ" ਲੰਬੜਾਂ ਦੇ ਖੂਰ੍ਹ ਪਸਿਉਂ ਕੇਸਰ ਹਾਕਾਂ ਮਾਰਨ ਲੱਗਾ ।

"ਕੀ... ਆ.. ਉਏ ਕੁਤਿਆਂ ਕੀਰਾ" ਉਸ ਤੁਰੇ-2 ਜਾਂਦਿਆਂ ਈ ਪੁਛਿਆ ।

"ਆ... ਘਾਹ ਦੀ ਪੰਡ ਨੂੰ ਹੱਥ ਪਵਾਈ" ਕੇਸਰ ਨੇ ਤਰਲਾ ਕੱਢਿਆ ।

"ਸਾਲਿਆ... ਪੰਡ ਤਾਂ ਪਿਉ ਜਿੱਡੀ ਪਾਈ ਆ... ਚੁੱਕ ਲੈ ਹੁਣ ਗੇਜ਼ ਦਾ ਨਾਂ ਲੈ ਕੇ" ।

"ਮੈਂ ਤਾਂ ਘੰਟੇ ਦਾ ਰਾਅ ਅਲ ਦੇਖ ਰਿਹਾ ਸੀ... ਸੌਰਾ ਕੋਈ ਦਿਸਿਆ ਈ ਨਹੀਂ" ।

"ਅੱਛਾ... ਅੱਛਾ... ਚੁੱਕ ਲੈ... ਐਵੇਂ ਨਾ ਬੁੜ-ਬੁੜ ਕਰੀ ਜਾ... ਜਿਹੜਾ ਦੁੱਧ ਹੁੰਦਾ ਉਹ ਤਾਂ ਲੈ ਜਾਂਦਾ ਵਿੱਦੀ ਦੋਜੀ ਸ਼ਹਿਰ ਨੂੰ... ਪਿਛੋਂ ਖੇਤਦੇ ਆ... ਪਤੰਦਰ ਐਡੀਆਂ ਐਡੀਆਂ ਪੰਡਾਂ... ਕੋਈ ਇਹਨੂੰ ਪੁੱਛਣ ਆਲਾ ਹੋਵੇ... ਬਈ... ਐਡੀ ਪੰਡ ਚੁੱਕਣ ਲਈ ਹੁੰਡਾ 'ਚ ਜਾਨ ਵੀ ਹੋਣੀ ਚਾਹੀਦੀ ਆ" ।

ਉਸ ਕੇਸਰ ਨਾਲ ਹੱਥ ਪਵਾਇਆ । ਕੇਸਰ ਵਾਲਾ ਪਾਸਾ ਬੱਲੇ ਵੰਡਿਹਿਗਿਆਏ ਤੇ ਉਸ ਵਾਲਾ ਪਾਸਾ ਜ਼ਿਆਦਾ ਈ ਉਤਾਂਹ ਚੁਕਿਆ ਗਿਆ ।

"ਮੰਗਿਆ... ਜ਼ਰਾ ਹੌਲੀ ਹੌਲੀ... ਸੰਭਲ ਕੇ..." ਕੇਸਰ ਨੇ ਪੰਡ ਬੱਲੇ ਰੱਖ ਕੇ ਫੇਰ ਚੁੱਕੀ ।

"ਜੇ ਖੜ ਕੇ ਨਹੀਂ ਚੁੱਕ ਹੁੰਦੀ ਤਾਂ ਬੈਠ ਕੇ ਈ ਚੁੱਕ" ਉਸ ਕੇਸਰ ਨੂੰ ਡੇਲਿਆਂ ਤੋਂ ਫੜ ਕੇ ਸਮਝਾਇਆ ।

"ਨਹੀਂ... ਮਾਰ ਹੱਲਾ" ਕੇਸਰ ਨੇ ਪੱਲੀ ਦੀਆਂ ਗੁੱਠਾਂ ਨੂੰ ਕਰੜਾ ਹੱਥ ਪਾਉਂਦਿਆਂ ਕਿਹਾ ਤੇ ਪੰਡ ਕੇਸਰ ਦੇ ਸਿਰ ਤੇ ਸੀ ।

ਤੁਰੇ, ਤੁਰੇ ਜਾਂਦੇ ਉਹ ਅਗਲੀਆਂ ਪਿਛਲੀਆਂ ਗੱਲਾਂ ਮਾਰਦੇ ਰਹੇ । 'ਵਿਚ-2 ਉਹ ਕੇਸਰ ਤੋਂ ਵਾਹਵਾਹ ਅਗਾਂਹ ਹੋ ਜਾਂਦਾ' । ਕੇਸਰ ਉਸ ਨੂੰ ਹਾਕ ਮਾਰਕੇ ਹੌਲੀ ਤੁਰਨ ਲਈ ਕਹਿੰਦਾ । ਕਿਉਂਕਿ ਉਸਨੂੰ ਡਰ ਸੀ ਕਿ ਜੇ ਕਿਤੇ ਉਹ ਠੋਕਰ ਖਾ ਕੇ ਡਿੱਗ ਪਿਆ ਤਾਂ ਚੁਕਾਉਣ ਵਾਲਾ ਕੋਈ ਨਹੀਂ ਮਿਲਣਾ ਤੇ ਉਧਰ ਮੰਗੀ ਨੂੰ ਕਾਹਲ ਸੀ ਕਿ ਕਿਹੜੀ ਘੜੀ 'ਨਵੇਂ ਘਰ' ਚਲੇ ਜਾਵੇ ।

○ ○ ○

* ਗਾਂ ਨੂੰ ਅਧੇ ਪੱਠੇ ਝਾੜ ਕੇ ਪਾ ਤੇ ਅਧੇ ਚਾਦਰ 'ਚ ਲਪੇਟ ਕੇ ਰੱਖ, ਉਸ ਨਵੇਂ ਘਰ ਦਾ ਦਰਵਾਜ਼ਾ ਖੋਲ੍ਹਿਆ ।

ਨਵੇਂ ਘਰ ਵੱਲ ਭਰਵੀਂ ਨਜ਼ਰ ਮਾਰਦਿਆਂ ਸਾਰੇ ਦਿਨ ਦੀ ਬਕਾਵਟ ਉਹ ਭੁੱਲ ਗਿਆ ।

ਅੰਦਰੋਂ ਮੰਜਾ ਕੱਢ ਕੇ ਉਸ ਬਾਹਰ ਢੂਹਿਆ ਤਾਂ ਉਸਦੀ ਨਜ਼ਰ ਚੌਕੇ ਵੱਲ ਚਲੇ ਗਈ । ਲਗਦਾ ਸੀ ਜਿਵੇਂ ਅੱਜ ਜਗੀਰੇ ਨੇ ਅੱਗ ਨਹੀਂ ਬਾਲੀ ਸੀ ਪਰ ਉਸ ਇਕ ਨਵਾਂ ਓਟਾ ਉਸਾਰਿਆ ਹੋਇਆ ਸੀ । ਇੱਟਾਂ ਦਾ । ਉਪਰਲੇ ਪਾਸੇ ਮੌਰਨੀਆਂ ਬਣਾਈਆਂ ਹੋਈਆਂ ਸਨ । ਦੋ । ਇਕ ਦੂਜੇ ਵੱਲ ਚੁਡਾ ਕਰੀ ਖੜੀਆਂ ਹੋਣਾਂ ਸਨ । ਹੋਣਾਂ ਪੰਜ ਬੋਤਲਾਂ ਲਗਾਈਆਂ ਸਨ । ਬੋਤਲਾਂ ਦੇ ਸਿਰ ਲੁਕੇ ਹੋਏ ਸਨ । ਤੇ ਨਾਲ ਈ ਅੱਧੇ ਕੁ ਲੱਕ ਵੀ । ਫੇਰ ਹੋਣਾਂ ਕਬੂਤਰ ਬੰਣਏ ਸਨ । ਉਡਣ ਨੂੰ ਕਰਦੇ-2 । ਸਭ ਤੋਂ ਬੁੱਲੇ ਕਿੰਨੀਆਂ ਈ ਨਿੱਕੀਆਂ-2 ਉਡਦੀਆਂ ਚਿੜੀਆਂ । ਫੇਰ ਮੌਰੀਆਂ... ਨਿੱਕ ਸੁਕ ਰੱਖਣ ਲਈ । ਪੇਂਚੇ ਦੀ ਨੁਹਾਰ ਵੱਖਰੀ ਸੀ ।

"ਵਾਹ ਨੀ ਜਗੀਰੇ" ਹੋ ਸਲੇ ਨਾਲ ਤੇ ਮੀਨਾਕਾਰੀ ਦੀ ਦ੍ਰਾਦ ਦੇਂਦਿਆਂ, ਉਹ ਹੋਰ ਚੌਡਾ ਹੋ ਕੇ ਬੈਠ ਗਿਆਂ ਤੇ ਆਲੇ ਦੁਆਲੇ ਦੇਖਣ ਲੱਗਾ । ਸੌ ਕੁ ਘਰਾਂ ਦੀ ਬਣੀ ਇਸ ਕਾਲੇਂਨੀ 'ਚ ਸਜੇ ਮਜੂਬੀਆਂ ਤੇ ਅਧਰਮੀਆਂ ਦੇ ਵੀਹ ਬਾਈ ਘਰ ਮਸ਼ਾਂ ਆਏ ਸਨ । ਉਸ ਦੇ ਨਵੇਂ ਘਰ ਲਾਗਲੇ ਲਗਦੇ ਘਰ ਬਹੁਤੇ ਤਾਂ ਬਾਲੀ ਸਨ ਪਦੇ । ਕਵਾਟਰ ਅਲੋਟ ਤਾਂ ਹੋ ਚੁਕੇ ਸਨ, ਪਰ ਅਜੇ ਘਰ ਨਹੀਂ ਸਨ ਬਣੇ । ਲੱਖ ਲੱਖ ਸੁਕਰ ਬਣਾਇਆ ਸੀ ਉਸ ਮਨਜ਼ੀਤ ਦਾ । ਨਹੀਂ ਤਾਂ ਉਸ ਵਿਚਾਰੇ ਦੀ ਕਿਸ ਸੁਨਣੀ ਸੀ । ਕਵਾਟਰ ਸੌ ਸਨ ਤੇ ਮੰਗਣ ਵਾਲੇ ਏਦੂੰ ਕਿਤੇ ਚੌਂਕੇ ਪਦੰਦੇ । ਲੋਕਾਂ ਦੇ ਚੂਦੇ ਤੀਕ ਜ਼ੋਰ ਲਗ ਗਏ ਸਨ ਪਰ ਗੱਲ 'ਸੰਪੇਕਾਂ' ਨੇ ਈ ਬਣਾਈ ਸੀ । ਉਸ ਮਨਜ਼ੀਤ ਦਾ ਮਿਨਤ-ਤਰਲਾ ਕੀਤਾ ਸੀ ਤੇ ਮਨਜ਼ੀਤ ਨੇ ਪੈਂਦਿਆਂ ਈ ਹਾਂ ਕਰ ਦਿੱਤੀ ਸੀ ਤੇ ਨਾਲ ਈ ਕਿਹਾ ਸੀ "ਬਾਦ 'ਚ ਮੇਰਾ ਚੇਤਾ ਨਾ ਭੁਲਾ ਦਿਓ" ।

"ਇਹ ਕਿੱਦਾਂ ਹੋ ਸਕਦਾ... ਭਾਊ" ਉਸਦਾ ਤਾਂ ਮਨਜ਼ੀਤ ਦੇ ਪ੍ਰੈਰੀਂ ਪੈਣ ਨੂੰ ਚਿੱਤ ਕਰ ਆਇਆ ਸੀ ।

ਉਸਦੇ ਹਿੱਸੇ ਦਾ ਸੌ ਰੂਪਿਆ ਵੀ ਮਨਜ਼ੀਤ ਨੇ ਆਪ ਦੀ ਜਮ੍ਹਾਂ ਕਰਾ ਦਿੱਤਾ ਸੀ । ਬੱਸ ਉਸ ਤਾਂ ਅੰਗੂਠਾ ਲਾਇਆ ਸੀ ।

'ਚੇਥੇ ਪੰਜਵੇਂ' ਦਿਨ ਉਸਨੂੰ ਮਨਜ਼ੀਤ ਨੇ ਘਰ ਸੱਦਿਆ ਸ਼੍ਰੀ ਤੇ ਇਕ ਕਾਗਜ਼ ਫੜਾਉਂਦਿਆਂ ਪੁਛਿਆ ਸੀ "ਬੁੱਝ ਤਾਂ ਕੀ ਆ?"

"ਭਾਊ... ਮੈਨੂੰ ਕੀ ਪਤਾ... ਤੂੰ ਈ ਦਸ ਦੇ"

"ਨਹੀਂ... ਨੂੰ ਬੁੱਝ"

"ਮੈਨੂੰ ਕੀ ਪਤਾ... ਅਂ ਚਿੱਟੇ ਜਿਹੇ ਕਾਗਜ਼ ਤੇ ਕੁਸ਼ ਲਿਖਿਆ"

"ਲਿਖਿਆ ਨਹੀਂ ਛਪਿਆ... ਪਤਾ ਕੀ ਆ?"

"ਨਹੀਂ"
 "ਤੇਰੀ ਕਿਸਮਤ"
 "ਮੇਰੀ ਕਿਸਮਤ"
 "ਆਹੋ"
 "ਭਾਉ...ਸਿੱਧੀ ਗੱਲ ਦਸ" ਉਸ ਦਾ ਚਿੱਤ
ਠਾਂ-ਉਤਾਂਹ ਹੋ ਰਿਹਾ ਸੀ।

"ਤੈਨੂੰ ਸਰਕਾਰੀ ਕਵਾਟਰ ਮਿਲ ਗਿਆ ਕਾਲੋਨੀ
ਚ।"

"ਸੱਚੀ"

ਕਾਗਜ਼ ਲੈ ਉਹ ਘਰ ਵੱਲ ਦੇਂਦ ਪਿਆ ਸੀ।
ਜਗੀਰੇ ਪੌਤੀ ਤੇ ਚੜੀ ਦਲਾਨ ਦੀ ਕੰਧ ਲਿਪ ਰਹੀ ਸੀ
ਤੇ ਉਸ ਜਗੀਰੇ ਨੂੰ ਪਿੱਛੋਂ ਸੱਡੀ ਪਾ ਕੇ ਹੇਠਾਂ ਬਿੱਚ ਲਿਆ
ਸੀ ਤੇ ਮਿੱਟੀ ਨਾਲ ਨੱਕੇ ਨੀਕ ਭਰਿਆ ਲੁਹਾਂਡਾ ਚੁੱਕ ਕੇ
ਪਰੇ ਮਾਰਿਆ ਸੀ।

"ਅਤਿਆ ਕੀ ਗੱਲ ਆ?" ਜਗੀਰੇ ਸਿੱਧਾ ਈ
ਉਸਦੇ ਮੂੰਹ ਵੱਲ ਦੇਖ ਰਹੀ ਸੀ ਕਿਵੇਂ ਖੁਸ਼ੀ ਨਾਲ ਉਸ
ਦੀਆਂ ਗੁੱਲਾਂ 'ਚ ਖੂਨ ਆ ਗਿਆ ਸੀ ਜਿਸਮ ਦਾ।

"ਆਪਾ ਨੂੰ ਕਾਲੋਨੀ 'ਚ ਕਵਾਟਰ ਮਿਲ ਗਿਆ"

ਮੂੰਹ-ਹੋਥ ਧੋ ਕੇ ਜਗੀਰੇ ਨੇ ਚਾਹ ਰੱਖ ਦਿੱਤੀ ਸੀ
ਤੇ ਉਹ ਨਾਲ ਲਗਦੀ ਰਾਮ ਦਿੱਤੇ ਦੀ ਦੁਗਾਨ ਤੋਂ ਲੋਪੀ
ਕੋਲੋਂ ਕਾਗਜ਼ ਪੜਾਉਣ ਲਈ ਗਿਆ ਸੀ।

ਲੋਧੀ ਨੇ ਪੜ੍ਹ ਕੇ ਦਸਿਆ ਸੀ ਮੇਟਾ-2 "ਮੰਗਤ
ਰਾਮ ਸਪੁਤਰ ਗੰਗਾ ਰਾਮ... ਵਾਸੀ ਮਲਸੀਆ—ਤਹਿਸੀਲ
ਨਕੋਦਰ—ਜ਼ਿਲ੍ਹਾ—ਜਲੰਧਰ—ਜਾਤ ਮਜ਼ਬੀ—ਕਵਾਟਰ
ਨੰ: 45"

"ਹੋਰ" ਉਸ ਪੁੱਛਿਆ ਸੀ।

"ਹੋਰ ਤੋਂ ਨੂੰ ਛਿਕੂ ਲੈਣਾ—ਜਾ ਕੇ ਪੰਤਾਲੀ ਨੰ:
ਕਵਾਟਰ ਨੂੰ ਜਿੰਦਾ ਮਾਰ ਲੈ—ਦੁਵਾਂ ਜਿੰਦਾ—ਕੱਲ ਨੂੰ
ਮੈਂ ਨਕੇਦਰੋਂ ਲਿਆਇਆਂ"

"ਪੁੱਛਦਾ—ਜਗੀਰੇ ਨੂੰ" ਘਰ ਵੱਲ ਉਹ ਕਾਹਲੀ
ਕਾਹਲੀ ਢੁਰ ਪਿਆ ਸੀ।

ਚਾਹ ਪੀ ਕੇ ਉਹ ਕਵਾਟਰ ਨੂੰ ਦੇਖਣ ਗਏ ਸਨ।
ਦੋ ਕਮਰਿਆਂ ਦਾ ਕਵਾਟਰ ਸੀ। ਪੱਕਾ ਕਵਾਟਰ।
ਕਵਾਟਰ ਅੱਗੇ ਦੇਂਕੇ-ਚੁੱਲੇ ਲਈ ਜਗ੍ਹਾ ਕਾਢੀ ਸੀ। ਸਾਫ਼-
ਸੁਥਰਾ। ਹਵਾ ਆਉਣ ਲਈ ਦਿੱਟਾਂ ਦੇ ਰੋਸ਼ਨਦਾਨ ਰੱਖੇ
ਸਨ। ਚਮਕਦੀਆਂ ਲਾਲ ਇੱਟਾਂ।

"ਆ ਤਾਂ ਮੌਜ਼ਾ ਲੱਗ ਗਈਆ—ਲਿਪਣ ਦਾ
ਕਜੀਆਂ ਮੁੱਕਾ—ਕਲੀ ਕਰਨ ਦੀ ਵੀ ਲੋੜ ਨਹੀਂ"
ਜਗੀਰੇ ਕੋਲੋਂ ਚਾਅ ਸਾਂਡਿਆ ਨਹੀਂ ਸੀ ਜਾ ਰਿਹਾ।

ਸਾਅਮ ਨੂੰ ਉਹ ਮਨਜ਼ੀਤ ਕੋਲੋਂ "ਨਵੇਂ ਘਰ" 'ਚ
ਦਾਖਲ ਹੋਣ ਦਾ "ਪਰਮਿਟ" ਲੈਣ ਗਿਆ ਸੀ ਤਾਂ

ਮਨਜ਼ੀਤ ਨੇ ਕਿਹਾ ਸੀ, "ਤੇਰਾ ਤਾਂ ਚੇਲੀਂ ਸਰ ਜਿਆ
—ਮੈਨੂੰ ਈ ਪਤਾ ਕਿਦਾਂ ਤੈਨੂੰ ਕਵਾਟਰ ਦਵਾਇਆ—
ਲੋਕੀ ਤਾਂ ਜੁੱਤੀਆਂ ਚੱਟਣ ਨੂੰ ਫਿਰਦੇ ਸਨ—ਪਟਵਾਰੀਆਂ
ਨੂੰ ਸੌ-ਸੌ ਦੇਣ ਨੂੰ ਤਿਆਰ ਸਨ—ਕਲਰਕਾਂ ਦੇ ਘਰੀਂ
ਅੱਡ ਜਾ ਕੇ ਮਿਲੇ ਸਨ ਤੇ ਸੌਹਰਿਆਂ ਗੱਦਾਂ ਦਿਆਂ—
ਤੂੰ ਤਾਂ ਅੰਗੂਠਾ ਲਾ ਕੇ ਘਰਆਲਾ ਬੱਣ ਗਿਆ।"

"ਸਾਰੀ ਉਮਰ ਲਈ ਰੁਸੀਂ ਮੈਨੂੰ ਖਰੀਦ ਲਿਆ।"

"ਚਾਚਾ—ਵਧਾਈਆਂ ਕੰਦੋਂ ਦੇਣੀਆਂ—
ਫੇਰ?" ਜੈਲੇ ਨੇ ਪੁੱਛਿਆ ਸੀ।

"ਜਦੋਂ ਮਰਜ਼ੀ—ਸਭ ਕਸ ਢੁਹਾਡਾ ਈਆ।"

"ਪਹਿਲਾਂ ਤਾਂ ਪਾਰਟੀ ਮੈਂ ਲੈਣੀ ਆ" ਵਿਚੋਂ
ਈ ਮਨਜ਼ੀਤ ਬੇਲਿਆ ਸੀ।

ਸਾਰਾ ਦਿਨ ਉਹ ਪੁਰਾਣੇ ਘਰ ਤੋਂ "ਨਵੇਂ ਘਰ"
ਤੀਕ ਸਮਾਨ ਦੀ ਢੰਗ-ਢੁਆਈ ਕਰਦੇ ਰਹੇ ਸਨ। ਮਾਂ-
ਪਿਉ ਤਾਂ ਛੋਟੇ ਹੁੰਦਿਆਂ ਦੇ ਮਰ ਗਏ ਸਨ ਉਸਦੇ। ਜਦੋਂ
ਪਿਉ ਮਰਿਆ ਤਾਂ ਬਹਾਦਰੀ ਵਾਲਿਆਂ ਲਈ ਕਿੰਨੀ
ਕੁ ਜਾਇਦਾਦ ਛੱਡ ਗਿਆ ਸੀ। ਘਰ ਦਾ ਸਮਾਨ ਆਮ
ਘਰਾਂ ਨਾਲੋਂ ਕੁਸ਼ ਜ਼ਿਆਦਾ ਸੀ। ਨਾਲੇ ਉਸਦੇ ਵਿਹਾਹ
ਰੋਏ ਨੂੰ ਮਸ਼ ਸਾਲ ਕੁ ਰੋਇਆ ਸੀ ਤੇ ਜਗੀਰੇ ਪੇਕਿਆਂ
ਦੇ ਆਉਂਦੀ ਜਾਂਦੀ ਬਹੁਤ ਕੁਸ਼ ਲੈ ਆਉਂਦੀ ਸੀ,
ਉਸਦਿਆਂ ਨਾਹ ਨਾਹ ਕਰਦਿਆਂ ਵੀ।

ਜਗੀਰੇ ਨੇ ਚੁਲੋ-ਭੱਠੀ ਢਾਅ ਕੇ ਵੀ ਇੱਟਾਂ ਹੋਵੇ
ਕੱਠੇ ਕਰ ਲਈ ਸਨ ਤੇ ਬਨੇਰਿਆਂ 'ਚ ਕਿਤੇ ਕਿਤੇ
ਲਗੀਆਂ ਇੰਟਾਂ ਵੀ ਉਥੇੜ ਲਈਆਂ। [REDACTED] ਜ
ਲਾਇਣ ਲਈ।

ਸਮਾਨ ਸੀ ਕਿ ਮੁਕਣ 'ਚ ਨਹੀਂ ਆ ਰਿਹਾ ਸੀ।
ਅੱਕ ਕੇ ਉਸ ਕਈ ਘੜੇ ਤੇ ਕੁਜੇ ਕੰਧ 'ਚ ਮਾਰ ਮਾਰ
ਕੇ ਭੁੰਨ ਦਿੱਤੇ ਸਨ।

ਜਗੀਰੇ, ਨੇ ਉਸਨੂੰ ਰੋਕਿਆ ਸੀ ਤਾਂ ਉਸ ਸਮ-
ਝਾਇਆ ਸੀ, "ਬਲੀਏ—ਉਥੇ ਕੀ-ਕੀ ਰੱਖੋਗੀ—ਇਕ
ਤਾਂ ਘਰ ਏਦੂੰ ਛੋਟਾ—ਏਦੇ ਨਾਲੋਂ ਅੱਧਾ ਤੇ ਫੇਰ ਨਵੇਂ
ਘਰ 'ਚ ਆ ਟੌਟੇ-ਭੱਜੇ ਜਿਹੇ ਕੁਜੇ-ਤੌੜੀਆਂ—ਨਿਕਸੱਕ
ਜਿਹਾ ਚੰਗਾ ਲੱਗਦਾ।"

"ਤੈਨੂੰ ਬਣਾਉਣੇ ਪੈਣ ਤਾਂ ਪਤਾ ਲੱਗੇ" ਜਗੀਰੇ
ਨੇ ਮਿਹਣਾ ਮਾਰਿਆ ਸੀ।

"ਕੋਈ ਨਾ ਪਤਾ ਲੱਗ ਜਾਓ ਅਗਲੇ ਸਾਲ" ਉਸ
ਗੱਲ ਇਸਾਰੇ ਨਾਲ ਕਹੀ ਸੀ।

ਉਸਦੇ ਨਾਹ ਨਾਹ ਕਰਦਿਆਂ ਵੀ ਜਗੀਰੇ ਨੇ ਕੋਈ
ਵੀ ਚੀਜ਼ ਨਹੀਂ ਸੀ ਰਹਿਣ ਦਿੱਤੀ ਪੁਰਾਣੇ ਘਰ 'ਚ,
ਇਸ ਬਿਆਲ ਨਾਲ "ਕਿਹੜਾ ਰੋਜ਼ ਲੱਡਾਂ ਤੁੜਾਉ ਦੁ
ਮੀਲ—ਇਕੇ ਵਾਰੀ ਸਾਰਾ ਜੱਬ ਨਿਬੜ ਜਾਵੇ" ਉਹ

ਚੀਜ਼ਾਂ ਫੜਾਉਂਦਾ ਰਿਹਾ ਸੀ ਤੇ ਜਗੀਰੋਂ ਨੇ ਸਲੀਕੇ ਤੇ ਆਪਣੀ ਸਮੱਝ ਅਨੁਸਾਰ ਸਭ ਕੁਝ ਟਿਕਾਇਆ ਸੀ। ਵਿਚ ਵਿਚ ਉਹ ਸੁਲਾ ਵੀ ਮਾਰਦੀ ਰਹੀ ਸੀ "ਬੋਲਦੇ ਨਹੀਂ"—ਆ ਨਿੱਕੀਆਂ—ਨਿੱਕੀਆਂ ਚੀਜ਼ਾਂ ਸੰਦੂਕ ਤੇ ਠੀਕ ਰਹੂ—ਆ ਚਾਟੀਆਂ—ਕਾੜਣੇ—ਕੁਜੇ—ਤੌੜੀਆਂ—ਪੰਜ-ਸੱਤ ਚੱਪਣੇ—ਸੇਵੀਆਂ ਆਲੀ ਘੜੀ—ਸੰਦੂਕ ਦੇ ਬੱਲੇ ਟਿਕਾਈਆ—ਸੰਦੂਕ ਉਪਰ ਰਸੀਆ—ਦਰੀਆਂ ਬਣਾਉਣ ਲਈ ਕਢਾਏ ਕੀਲੇ, ਪੁਰਾਣਾ ਟਰੰਕ, ਕਹੀ, ਆਗ ਛਿਲਣ ਆਲੀਆਂ ਦਾਤੀਆਂ—ਰੰਬਾ ਠੀਕ ਰਹੂ—ਲੰਪ ਸਾਹਮਣੇ ਟੰਗ ਦੇਣੀ ਆ—ਵੇਲੇ ਕੁਅਲੇ ਕੰਮ ਆਉ—ਆ ਕਲੈਂਡਰ ਮੋਹਰਲੇ ਕਮਰੇ 'ਚ ਠੀਕ ਰਹੂ—ਤੂੰ ਕਪੜੇ ਟੰਗਣ ਲਈ ਦੇ ਮੇਖਾਂ ਗੱਡ ਕੇ ਸੂਤੜੀ ਬਣ ਲੈ—ਨ੍ਹਾਰ ਆਲੇ ਤੇ ਵੱਡੇ ਮੰਜੇ ਨੂੰ ਜੱਤ ਲਈਏ ਤਾਂ ਡਬਲ ਬੈਂਡ ਬਣ ਜਾਉ—ਭਾਡਿਆਂ ਲਈ ਸੈਂ ਕੱਲ ਨੂੰ ਈਂਗੀਠੀ ਬਣਾਉ—ਪਹਿਲਾਂ—ਪੇਟੀ ਐਸ ਖੂੰਜੇ ਦੀ ਚੰਗੀ ਲਗਣੀ ਆ—ਕੁਰਸੀਆਂ ਬੈਂਡ ਕੋਲ ਈ ਚੰਗੀਆਂ ਰਹਿਣਗੀਆਂ—ਦਾਣਿਆਂ ਦੀਆਂ ਬੰਗੀਆਂ ਹੇਠਾਂ ਇੱਟਾ ਰੱਖੀਏ ਨਹੀਂ ਤਾਂ ਸੈਂਕ ਨਹੀਂ ਛੱਡਣੀ—ਰੇਡਵਾ ਸੰਦੂਕ 'ਚ ਰੱਖ ਦੇ—ਪਾਥੀਆਂ ਦਾ ਸੈਂ ਕੱਲ ਨੂੰ ਗਹੁਰਾ ਬਣਾਉਂਗੀ—ਬੁਤਾ ਸਾਰਨ ਜੋਗੀਆਂ ਪਾਥੀਆਂ ਦੇਂਕੇ 'ਚ ਰੱਖੀ—ਗਾਂ ਲਈ ਅਗਲੇ ਮਹੀਨੇ ਦੇ ਡੇਕਾਂ ਲਾ ਲਵਾਂਗੇ—ਸਾਲ 'ਚ ਛਾਂ ਦੇਣ ਜੋਗੀਆਂ ਹੋ ਜਾਂਦੀਆਂ—ਸਿਆਲਾਂ ਨੂੰ ਗਾਂ ਜੋਗੀ ਜਗ੍ਹਾ ਲਵਾਂਗੇ—ਉਪਰ ਵੀ ਲੈਂਟਰ ਪਿਆ—ਚਿੜੀਆਂ ਮਰ ਜਾਣੀਆਂ ਆਲਣੇ ਤਾਂ ਨਾ ਪਾਉਣਗੀਆਂ"।

ਆਪਣੀ ਪਸੰਦ ਨਾਲ ਉਸ ਇਕ ਚੀਜ਼ ਟਿਕਾਈ ਸੀ ਤੇ ਉਹ ਸੀ ਬਾਬੇ ਨਾਨਕ ਦੀ ਫਰੇਮੇ ਕੀਤੀ ਹੋਈ ਛੱਟੇ। ਘਰ ਮੋਹਰੇ ਵੀ ਉਸ ਆਪਣੇ ਨਾਂ ਤੋਂ ਪਹਿਲਾਂ ੧੭ ਲਿਖਾਇਆ ਸੀ ਭਾਵੇਂ ਬਰ੍ਹਾਦਰੀ ਵਾਲਿਆਂ ਇਸ ਗੱਲ ਦਾ ਬੁਰਾ ਮਨਾਇਆ ਸੀ, ਇਹ ਕਹਿ ਕੇ "ਬਾਬੇ ਬਾਲਮੀਕੀ ਨੂੰ ਯਾਦ ਰੱਖਣਾ ਚਾਹੀਦਾ" ਤੇ ਉਸ ਗੱਲ ਮੁਕਾਈ ਸੀ, "ਇਨ੍ਹਾਂ ਦੇਹਾਂ 'ਚ ਫਰਕ ਤਾਂ ਸਮਝਾਉ"।

ਪੁਰਾਣੇ ਘਰ ਨੂੰ ਵੇਚਣ ਦੀ ਗੱਲ ਤੁਰ ਖਈ ਸੀ ਗੁਆਂਢੀਆਂ ਨਾਲ। ਉਹ ਵੇਚਣ ਦੇ ਪੱਖ 'ਚ ਨਹੀਂ ਸੀ ਪਰ ਜਗੀਰ ਉਸਦੀ ਪੇਸ਼ ਨਹੀਂ ਸੀ ਜਾਣ ਦੇਂਦੀ ਇਹ ਕਹਿੰਦਿਆਂ, "ਆਪਾ ਸਿਰ 'ਚ ਮਾਰਨਾ—ਮਸੀ—ਮਸੀ ਕਿਸਮਤ ਖੁਲ੍ਹੀ ਆ—ਮੈਂ ਤਾਂ ਤਲੀਆਂ ਦੇਂਦੀ ਦੇਂਦੀ ਮਰ ਗਈ ਸੀ ਪਿਛਲੇ ਮਹੀਨੇ ਤੇ ਦੋਵੇਂ ਵਾਰੀ ਉਧਰੋਂ ਮੀਂਹ ਪੈਂਹੇ ਸੀ—ਪਰਨਾਲੇ ਕੋਲੋਂ ਅੱਡੀਆਂ ਨਾਲ ਥ੍ਰਾਂ ਨਹਿੰਦਾ ਪਰ ਵੱਡੇ ਪੈਣਾ ਫੇਰ ਵੀ ਚੋਣੋਂ ਨਾ

ਹਟਿਆ—ਸਵਾਤ ਵੀ ਡਿਗਦੀ ਡਿਗਦੀ ਮਸੀਂ ਬਚੀ—ਕੱਦੇ ਵਿਹੜੇ 'ਚ ਪੈਰ ਰੱਖਣ ਨੂੰ ਜੀਅ ਨਹੀਂ ਕਰਦਾ ਬਰਸਾਤ ਦਿਆਂ ਦਿਨਾਂ 'ਚ—ਸਲਾਵਾ ਟੁੱਟ ਪੈਣੇ ਦਾ ਸੀਖਾਂ ਦੀ ਢੱਬੀ ਵੀ ਬਲਣ ਨਹੀਂ ਦੇਂਦਾ—ਗਾਂ ਅੱਡੇ ਟੱਪਦੀ ਫਿਰਦੀ ਘਾਣੀ ਬੱਚਾ ਘਾਣ ਕਰ ਦਿੱਦੀ ਆ ਵਿਹੜੇ ਦਾ—ਮੈਂ ਤਾਂ ਬਾਬਿਆਂ ਦੇ ਸਵਾ ਪੰਜਾਂ ਦੀ ਦੇਗ ਸਥੀ ਸੀ ਜਦ ਤੂੰ ਗੱਲ ਤੌਰੀ ਸੀ—ਲੈਂ ਨਾਮੋ ਮਾਂਹੀ ਤਾਂ ਮੇਰੇ ਨਾਲੋਂ ਬੋਲਣੋਂ ਵੀ ਹੱਟ ਗਈ—ਕਹਿੰਦੀ—ਪੇਤਾ ਨਹੀਂ ਮਨਜ਼ੀਤ ਨੂੰ ਕਿਵੇਂ ਇਨ੍ਹਾਂ ਦੇ ਲਿਆ—ਅੱਧਾ ਵਿਹੜਾ ਤਾਂ ਨੇਕ ਚੜ੍ਹਾਈ ਫਿਰਦਾ।

"ਚੰਗੇ ਕੰਮ ਨੂੰ ਲੋਕੀਂ ਸੜਦੇ ਈ ਹੁੰਦੇ ਅੋ" ਉਸ ਸਮਝਾਇਆ ਸੀ।

"ਮੈਂ ਕਿਆ—ਨਾਲੇ ਆਪਣੇ ਕਿਹੜੇ ਨਿਆਣੇ ਰੋਂਦੇ ਫਿਰਦੇ ਸਨ—ਜਿਹੜੇ ਚਾਰ ਪੈਸੇ ਵਟਾਂਗੇ ਉਹ ਤਾਂ ਗੈਣਗੇ—ਚਲੇ ਦੇ ਮੱਝਾਂ ਲੈ ਲਵਾਂਗੇ ਤੇ ਬਾਕੀ ਪੈਸੇ ਬੈਂਕ 'ਚ ਜਮਾਂ ਕਰਾ ਦਵਾਂਗੇ—ਕਹਿੰਦੇ ਖਾਣ ਜੋਗਾ ਵਿਆਜ ਆ ਜਾਂਦਾ।"

ਅਗੋਂ ਉਹ ਹੱਸ ਪਿਆ ਸੀ ਹਾਂ ਦੀ ਮੁਦਰਾ 'ਚ।

○ ○ ○

ਮਨਜ਼ੀਤ ਦੇਉਂ ਰੋਟੀ ਖਾ ਕੇ ਉਹ ਆ ਗਿਆ। ਦਰਵਾਜ਼ਾ ਬੰਦ ਸੀ। ਬਿਸਲੀ ਉਂਝ ਦੀ ਉਂਝ ਜਗ ਰਹੀ ਸੀ ਜਿਵੇਂ ਉਹ ਛੱਡ ਕੇ ਗਿਆ ਸੀ। ਜਗੀਰੇ ਅਜੇ ਵੀ ਨਹੀਂ ਆਈ ਸੀ। ਉਸ ਉਤਾਂਹ ਦੇਖਿਆ। ਵਾਹਵਾ ਸਮਾਂ ਹੋ ਗਿਆ ਲਗਦਾ ਸੀ।

"ਸਾਲੀ ਕਿਥੇ ਚਲੇ ਗਈ?" ਇਸ ਤੋਂ ਅਗੋਂ ਕੁਸ਼ ਨਹੀਂ ਪਤੇ ਲਗ ਰਿਹਾ ਸੀ ਉਸਨੂੰ। ਮਾਤਾ ਜਿਹਾ ਦੀਪੋ ਨੇ ਦਸਿਆ ਸੀ "ਮਨਜ਼ੀਤ ਦਾ ਭਈਆ ਆਇਆ ਸੀ ਦੁਪਹਿਰੇ।"

"ਕਿਤੇ ਅੱਧੀ ਦਿਹਾੜੀ ਨਾ ਲੌਣ ਚਲੀ ਗਈ ਹੋਵੇ।" ਕਈ ਵਾਰ ਉਸ ਜਗੀਰੇ ਨੂੰ ਰੋਕਿਆ ਸੀ ਦਿਹਾੜੀ ਜਾਣ ਤੋਂ। ਪਰ ਉਹ ਉਸਦੇ ਜਾਣ ਮਗਰੋਂ ਚਲੇ ਜਾਂਦੀ ਸੀ। ਉਹ ਵੱਗਜਦਾ ਤਾਂ ਕਹਿ ਦੇਂਦੀ—"ਸਾਰਾ ਦਿਨ ਵਿਹਲਿਆਂ ਨਹੀਂ ਬੈਠਿਆ ਜਾਂਦਾ... ਗਾਂ ਜੋਗੇ ਪੱਠੇ ਤਾਂ ਬੰਦਾ ਜਾਂਦਾ-2 ਲੈ ਅੰਦਾ"

"ਜਾਨਾਨੀਆਂ ਦੀ ਕਮਾਈ ਨਾਲ ਕੀ ਬਣਦਾ।"

"ਲੈਂ ਚਾਰ ਪੈਸੇ ਘਰ ਅੰਦੇ ਮਾੜੇ ਲਗਦੇ ਆ।"

ਆਨੀ ਬਹਾਨੀ ਉਸ ਕਾਲੋਨੀ 'ਚ ਦੋ ਤਿੰਨ ਗੋਤੇ ਮਾਰੇ ਸਨ ਪਰ ਕਿਸੇ ਕੋਲੋਂ ਪੁਛਣ ਦਾਂ ਹੀਆਂ ਨਹੀਂ ਸੀ ਕਰ ਸਕਿਆ।

ਫੇਰ ਉਹ ਮੰਜੇ ਤੇ ਆ ਕੇ ਪੈ ਗਿਆ ਤੇ ਸੋਚਿਆਂ ਕਰਦਿਆਂ ਉਸਦੀ ਅੱਖ ਲੱਗ ਗਈ।

ਜਾਗ ਆਈ ਤਾਂ ਜਗੀਰੇ ਕੰਧ ਨਾਲ ਚੋਖ ਲਾਈ
ਬੈਠੀ ਸੀ।

“ਐਂ... ਤੂੰ ਰੋਂਦੀ ਆ... ਤੂੰ ਕਿਥੇ ਗਈ ਸੀ...
ਕਦੋਂ ਆਈ ?” ਜਗੀਰੇ ਨੂੰ ਬੱਲਿਉਂ ਉਠਾਲ ਕੇ ਉਸ
ਮੰਜੇ ਤੇ ਬੇਠਾ ਦਿੱਤਾ।

ਜਗੀਰੇ ਦੇ ਵਾਲ ਖਿਲਰੇ ਪ੍ਰਾਣ ਸਨ। ਉਸ ਦਾ
ਮੂੰਹ ਕੱਚੇ ਮਾਰੇ ਗੋਭੀ ਸਰੋਂ ਦੇ ਪੀਲੇ ਪਦੇ ਛੁੱਲਾਂ ਵਰਗਾ
ਲੱਗ ਰਿਹਾ ਸੀ ਤੇ ਉਹ ਮੰਜੇ ਤੇ ਇਉਂ ਪੈ ਗਈ ਜਿਵੇਂ
ਉਸ 'ਚ ਜਾਨ ਰਹੀ ਈ ਨਾ ਹੋਵੇ।

“ਮੈਂ ਪੁੱਛਦਾ... ਮੂੰਹੋਂ ਵੀ ਬੌਲ” ਉਸ ਜਗੀਰੇ ਨੂੰ
ਹਲੂਣਾ ਦਿੱਤਾ।

ਜਗੀਰੇ ਹੋਰ ਵੀ ਉਚੀ 2 ਰੋਣ ਲੱਗੀ। ਰੋਣ ਤਾਂ
ਉਸਦਾ ਵੀ ਨਿਕਲਦਾ 2 ਰੁਕਿਆ ਸੀ। ਜਗੀਰੇ ਦੀ ਦਸ਼ਾ
ਉਸ ਕੋਲੋਂ ਦੇਖੀ ਨਹੀਂ ਸੀ ਜਾ ਰਹੀ !

“ਮਨਜੀਤ ਘਰੇ ਆ ਕੇ ਵਿਆਜ ਲੈ ਕੇ ਗਿਆ,
ਮੂਲ ਅਜੇ ਪਿਆ” ਕਿਨਾ ਸੱਚ ਕਹਿ ਗਈ ਸੀ ਉਹੁ।

ਮਨਜੀਤ, ਵਿਆਜ, ਮੂਲ ਦੀ ਉਸਨੂੰ ਸਮਝ ਨਹੀਂ
ਆ ਰਹੀ ਸੀ ਤੇ ਉਸ ਜਗੀਰੇ ਨੂੰ ਬਾਹੋਂ ਫੜ੍ਹੇ ਪੁੱਛਿਆ;
“ਸਿੱਧੀ ਗੱਲ ਦਸ... ਮੇਰਾ ਸਿਰ ਘੁੰਮਣ ਲੱਗ ਪਿਆ”

ਜਗੀਰੇ ਨੇ ਸਾਰੀ ਕਥਾ ਸੁਣਾ ਦਿੱਤੀ ਤੇ ਅਖੀਰ
‘ਚ ਦੱਸਿਆ। “ਮੈਂ ਅੰਦਰੇ ਥਈ ਸੀ.....”

੦ ੦ ੦

ਘਰ ਹਨੇਰੇ 'ਚ ਡਿਖਿਆ ਪਿਆ ਹੀ।

ਉਹਦੇਅਨ 'ਚ ਹੋਲ ਉਠਿਆ। ਇਕ ਡਰ ਨਾਲ
ਉਸ ਜਗੀਰੇ ਵੱਲ ਦੇਖਿਆ ਪੇਰਾਂ ਤੋਂ ਸਿਰ ਮੁੜ ਸਿਰ

ਤੋਂ ਪੈਰਾਂ ਤੀਕ। ਜਗੀਰੇ ਤਾਂ ਗੁਮੂ-ਸਮੂ ਹੋਈ ਪਵਾਂਦੀ
ਪਈ ਸੀ। ਬੀਤ ਚੁੱਕੇ ਦੇ ਦਰਦ ਦੀਆਂ ਲਕੀਰਾਂ ਲੰਮੀਆਂ
ਹੁੰਦੀਆਂ ਜਾ ਰਹੀਆਂ ਸਨ ਜਿਹੜੀਆਂ ਉਸ ਨੂੰ ਜਿਉਂ-
ਦਿਆਂ ਮਾਰ ਰਹੀ ਸਨ—ਜਿਸਮ ਕਦੀ ਬੇਜਾਨ ਹੋ ਰਿਹਾ
ਸੀ ਤੇ ਕਦੀ-2 ਸਾਹਾਂ ਦਾ ਵਾਵਰੋਲਾ।

ਹਰਖ ਦਾ ਮਾਰਿਆ ਉਹ ਕਦੀ ਮੁਠੀਆਂ ਬੰਦ ਕਰ
ਰਿਹਾ ਸੀ ਕਦੀ ਬੇਲ੍ਹੀ ਰਿਹਾ ਸੀ। ਅਮਲ 'ਚ ਦੁਖਦ
ਘਟਨਾ ਨੇ ਉਸਨੂੰ ਜੜ੍ਹੇ ਹੀ ਪੁੱਟ ਕੇ ਰੱਖ ਦਿੱਤਾ ਸੀ।
ਅੱਜ ਦੀ ਘਟਨਾ ਨੇ ਉਸਨੂੰ ਭੱਥਣ ਤੇ ਤਰੱਣ ਦੀ ਦਸ਼ਾ
ਦੇ ਵਿਚਕਾਰ ਖੜਾ ਕਰ ਦਿੱਤਾ ਸੀ। ਅੰਦਰ ਹੀ ਅੰਦਰ
ਪਸੀਨੇ ਪਸੀਨਾ ਹੋਇਆ ਪਿਆ ਉਹ ਉਗਲਾਂ ਦੇ ਪਟਾਕੇ
ਵਜਾ ਰਿਹਾ ਸੀ।

ਉਹ ਉਠਿਆ। ਸੰਦੂਕ ਉਪਰੋਂ ਹਥੋੜਾ ਚੁਕਿਆ
ਤੇ ਮੰਜੇ ਕੋਲ ਆ ਕੇ ਦੁਚਿਤੀ 'ਚ ਫਸ ਗਿਆ। ਜਗੀਰੇ
ਨੇ ਪਾਸਾ ਲਿਆ ਤੇ ਉਸਨੂੰ ਦੇਖ ਕੇ ਉਠ ਬੈਠੀ। ਉਸ
ਭਰਪੂਰ ਨਜ਼ਰਾਂ ਨਾਲ ਦੇਖਿਆ ਤੇ ਆਉਣ ਵਾਲੇ ਤੂਫਾਨ
ਨੂੰ ਤਾਰਦਿਆਂ ਬੋਲੀ—“ਮੈਂ ਕਿਆ... ਇਹ ਕੀ ਕਰਨ
ਲੱਗ ਏ?”

“ਝਗੜੇ ਦੀ ਜੜ੍ਹ ਇਹ ਆ” ਉਗਲਾਂ ਨੇ ਹਥੋੜੇ
ਦੇ ਦਸਤੇ ਨੂੰ ਹੋਰ ਵੀ ਪੁੱਟ ਕੇ ਫੜ ਲਿਆ ਸੀ।

“ਨਹੀਂ... ਮੈਂ ਕਿਆ... ਇਹ ਨਹੀਂ” ਨਵੇਂ ਘਰ
ਵਲ ਦੇਖ ਕੇ ਜਗੀਰੇ ਬੱਚਿਆਂ ਵਾਂਗੂ ਫੇਰ ਉੱਚੀ-2
ਰੋਣ ਲੱਗੀ।

ਇਕ ਹੱਥ 'ਚ ਉਸ ਹਥੋੜਾ ਪੁੱਟ ਕੇ ਫੜ ਲਿਆ
ਦੂਜੇ ਨਾਲ ਜਗੀਰੇ ਨੂੰ ਸੰਭਾਲਣ ਲੱਗਾ।

ਕ੍ਰੋਂਡੀਕਾਰੀ ਸਾਹਿਤ ਸਭਾ ਵੱਲੋਂ 11 ਅਗਸਤ ਨੂੰ ਭੀਖੀ ਗੋਸ਼ਟੀ ਅਤੇ ਡਰਾਮੇ
ਕ੍ਰੋਂਡੀਕਾਰੀ ਸਾਹਿਤ ਸਭਾ ਪੰਜਾਬ ਆਪਣੇ ਸਾਲਾਨਾ ਕੰਮ ਦੀ ਸੂਰਾਤ 11 ਅਗਸਤ 1985 ਨੂੰ ਭੀਖੀ ਵਿਖੇ
ਕਰਵਾਈ ਜਾ ਰਹੀ ਸਾਹਿਤਕ ਗੋਸ਼ਟੀ ਅਤੇ ਸਭਿਆਚਾਰਕ ਪ੍ਰੋਗਰਾਮ ਤੋਂ ਕਰ ਰਹੀ ਹੈ। ਇਹ ਗੋਸ਼ਟੀ 11 ਵਜੇ
ਸ਼ੁਰੂ ਹੋਵੇਗੀ। ਸੁਰਜੀਤ ਗਿੱਲ ਇਸ ਗੋਸ਼ਟੀ 'ਚ “ਇਤਿਹਾਸਕ ਵਿਰਸੇ ਨੂੰ ਵਰਤਣ ਦੇ ਸਵਾਲ ਬਾਰੇ” ਅੰਪਣਾ
ਪਰਚਾ ਰੱਖਣਗੇ। ਭਖਵੀਂ ਬਹਿਸ ਹੋਵੇਗੀ। ਰਾਤ ਨੂੰ 8 ਵਜੇ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਵੇਗਾ।
ਇਸ ਪ੍ਰੋਗਰਾਮ 'ਚ ਲੋਕ-ਨਾਟਕ ਕਲਾ ਕੇਂਦਰ ਅਮ੍ਰਿਤਸਰ, ਲੋਕ ਕਲਾ ਮੰਚ ਮਾਨਸਾ, ਲੋਕ ਨਾਟਕ ਕਲਾ ਕੇਂਦਰ
ਮਾਲਵਾ ਅਤੇ ਕਰਾਂਡੀਕਾਰੀ ਸਾਹਿਤ ਸਭਾ ਪੰਜਾਬ ਦੀ ਨਾਟਕ ਮੰਡਲੀ ਵੱਲੋਂ ਡਰਾਮੇ ਪੇਸ਼ ਕੀਤੇ ਜਾਣਗੇ। ਸਮੂਹ
ਸਾਹਿਤਕਾਰਾਂ, ਕਲਾਕਾਰਾਂ ਅਤੇ ਅਲੋਚਕਾਂ ਨੂੰ ਗੋਸ਼ਟੀ 'ਚ ਹਿੱਸਾ ਲੈਣ ਅਤੇ ਸਮੂਹ ਲੋਕਾਂ ਨੂੰ ਰਾਤ ਦੇ ਸਭਿਆਚਾਰਕ
ਪ੍ਰੋਗਰਾਮ 'ਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

ਬਰਨਾਲਾ, ਸੁਨਾਮ ਅਤੇ ਮਾਨਸਾ ਤੋਂ ਭੀਖੀ ਨੂੰ ਆਮ ਬੱਸਾਂ ਚੱਲਦੀਆਂ ਹਨ।

ਪੁੰਧਾਨ
ਗੁਰਸ਼ਰਨ ਸਿੰਘ

—ਵੱਲੋਂ—

ਸਕੱਤਰ
ਬਾਰੂ ਸਤਵਰਗ

ਬਲਰਾਜ ਸਾਹਨੀ, ਯਾਦਗਾਰ ਪ੍ਰਕਾਸ਼ਨ ਵਾਸਤੇ, ਕੈਲਾਸ਼ ਕਰ—ਗੁਰਸ਼ਰਨ ਸਿੰਘ ਨੇ, ਹਰਮੁਖ ਪ੍ਰੈਟਰਜ਼, 23-ਮਹਾਂ ਸਿੰਘ ਗੇਟ
ਮਾਰਕੀਟ, ਅੰਮ੍ਰਿਤਸਰ ਤੋਂ ਛਪਵਾਇਆ ਅਤੇ ਗੁਰੂ ਖਾਲਸਾਨਿਵਾਸ, ਡਾਕਖਾਨਾ ਖਾਲਸਾ ਕਾਲਜ, ਅੰਮ੍ਰਿਤਸਰ-143002
ਤੋਂ ਪ੍ਰਕਾਸ਼ਿਤ ਕੀਤਾ।

ਵਾਰਸ਼ਿਕ ਚੰਦਾ 15 ਰੁਪਏ, ਵਿਦੇਸ਼ ਹਵਾਈ ਡਾਕ ਰਾਹੀਂ 120 ਰੁਪਏ

ਕੁਰਬਾਨੀ ਦੇ ਪ੍ਰਸੰਗ 'ਚ

ਗੁਰਨਾਮ ਸਿੰਘ

ਇਕ ਦਿਨ, ਨਕਸਲਬਾੜੀ ਲਹਿਰ ਦੇ ਪ੍ਰਸੰਗ ਵਿਚ ਕਿਸੇ ਦਾ ਕਥਨ ਪੜ੍ਹ ਰਿਹਾ ਸਾਂ ਕਿ ਇਥੋਂ ਦੀਆਂ ਸਰਮਾਏਦਾਰ ਜਗੀਰਦਾਰ ਸਰਕਾਰਾਂ ਨੇ ਕੌਣੀ ਪੰਜਾਹ ਹਜ਼ਾਰ ਦੇ ਕਰੀਬਾਂ ਨਕਸਲਬਾੜੀ, ਮੌਰ ਦਿੱਤੇ ਹਨ। ਇਸ ਦੇ ਨਾਲ ਹੀ ਉਹ ਵਾਕਿਆ ਯਾਦ ਆ ਜਾਂਦਾ ਹੈ ਜਦੋਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਪੁਲੀਸ ਨੇ ਸੌਕੜੇ ਨੌਜਵਾਨ ਤੇ ਬਜ਼ੁਰਗ, ਦਰਖਤਾਂ ਨਾਲ ਬੰਨ੍ਹ ਬੰਨ੍ਹ ਗੋਲੀਆਂ ਨਾਲ ਉਡਾਂ ਦਿੱਤੇ ਸਨ, ਤੇ ਹੋਹੀਆਂ ਤੇ ਪੁਲਾਂ ਤੇ ਮੁਕਾਬਲੇ ਬਣਾਕੇ ਭਰ ਜ਼ਵਾਨੀਆਂ ਮਿਟੀ 'ਚ ਮਿਲਾ ਦਿੱਤੀਆਂ ਸਨ। ਇਹਨਾਂ ਵਿਚੋਂ ਬਹੁਤ ਦ੍ਰਿਸ਼, ਲੋਕਾਂ ਦੇ ਸਾਹਮਣੇ ਵਾਪਰੇ, ਅਜਿਹੇ ਕਾਰਨਾਮੇ ਸਾਰੇ ਭਾਰਤ 'ਚ ਇਸੇ ਰੂਪ 'ਚ ਵਾਪਰੇ ਹੋਣਗੇ, ਜਿਵੇਂ ਕਤਾਰਾਂ ਬੰਨ ਕੇ ਪਿੰਡ ਦੀ ਸੱਬ ਵਿਚ ਗੋਲੀਆਂ ਨਾਲ ਉਡਾਈ ਜਾਣਾ, ਪੜ੍ਹਿਆ ਗਿਆ ਹੈ। ਪੰਤੁ ਭਾਰਤ-ਦੀ ਜੰਤਾ ਨੇ ਨਾ ਪ੍ਰਤੀਕਰਮ ਕੀਤਾ ਹੈ, ਨਾ ਹਾਹਾਕਾਰ ਮਚਾਈ ਤੇ ਨਾਂ ਕੁਹਰਾਮ ਮਚਾਇਆ। ਜੁਲਮ ਲਗਾਤਾਰ ਜਾਰੀ ਹੈ। ਪੰਤੁ ਲੋਕ ਬਰਦਾਸ਼ਤ ਕਰ ਰਹੇ ਹਨ, ਚੁਪ੍ਪ ਚਾਪ ਰੱਬ ਦੇ ਨਾਂ ਤੇ। ਕਿਸਮਤ ਦੇ ਨਾਂ ਤੇ। ਜੇ ਕਿਧਰੇ ਪ੍ਰਤੀਕਰਮ ਹੋਇਆ ਵੀ ਤਾਂ ਉਹ ਅਸਰਦਾਰ ਨਹੀਂ ਬਣ੍ਹ ਸਕਿਆ। ਜਾਂ ਵਕਤੀ ਜਜਬਾਤਾਂ ਦਾ ਉਬਾਲ ਬਣਕੇ ਰਹਿ ਗਿਆ। ਇਸ ਲੇਖ ਦੇ ਪ੍ਰਸੰਗ ਵਿਚ, ਮੈਂ ਸ, ਭਗਤ ਸਿੰਘ, ਲੋਨਿਨ, ਮਾਓ, ਹੋਚੀਮਿੰਨ, ਉਧਮ ਸਿੰਘ, ਚੰਦਰ, ਸ਼ੇਖਰ, ਗਦਰੀ ਬਾਬੇ, ਦਾਇਆ ਸਿੰਘ, ਬੁਝਾ ਸਿੰਘ, ਸਰਾਂਭਾ ਜਾਂ ਹੋਰ ਅਨੇਕ ਸਾਬੀਆਂ ਦੇ ਨਾਲ ਨਾਲ ਗੁਰਸ਼ਰਨ ਸਿੰਘ ਤੇ ਉਸਦੇ ਹੋਰ, ਜਿਉਂਦੇ ਜਾਗਦੇ ਜੂਝਦੇ ਸਾਬੀਆਂ ਦਾ ਚਿਕਰ ਕਰਨਾ ਚਾਹੁੰਗਾ।

ਪਹਿਲੀ ਗੱਲ ਤਾਂ ਇਹ ਕਿ ਕੁਰਬਾਨੀ ਦੀ ਮੈਟਾ ਅਰਥ, ਕਿਸੇ ਮਿਸ਼ਨ ਤੋਂ ਸ਼ਹੀਦ ਹੋ ਜਾਣਾ, ਜਾਨ ਵਾਰ ਜਾਣਾ, ਮਰ ਮਿਟ ਜਾਣਾ ਹੀ ਲਿਆ ਜਾਂਦਾ ਹੈ। ਸਿੱਟੇ ਵਜੋਂ ਅਸੀਂ ਸ਼ਬਦੁਦੂ ਕਿਸੇ ਵਿਅਕਤੀ ਦੇ ਆਪਣੇ ਮੰਤਵ ਲਈ ਮਰ ਮਿਟ ਜਾਣ ਨਾਲ ਜੋੜ ਕੇ, ਇਸ ਮਹਾਨ ਸ਼ਬਦ ਨਾਲ ਅਨਰਥ ਕੀਤਾ ਹੈ। ਤੇ ਹਜ਼ਾਰਾਂ ਸਾਬੀਆਂ ਦੀਆਂ ਜਾਨਾਂ ਅਜਾਈਂ ਗੁਆਚ ਗਈਆਂ ਹਨ। ਸਮਾਜ ਦੇ ਹਿੜ੍ਹ, ਅਸਲੀ ਇਨਸਾਨਾਂ ਦੀਆਂ ਕੀਮਤਾਂ ਜਾਨਾਂ ਨਾਲ, ਜੇ ਵੇਖੀਏ ਤਾਂ ਪੂਰਾ ਇਨਸਾਫ ਨਹੀਂ ਕੀਤਾ ਗਿਆ।

ਕਿਉਂਕਿ ਜਦੋਂ ਹੀ ਉਹ ਮਨੋਦੀ/ਅਜ਼ਾਦੀ, ਮਨੁੱਖੀ ਭਾਈਚਾਰੇ ਤੇ 'ਹਰ ਬਰਾਬਰੀ' ਬਾਰੇ ਸੱਚਨ ਲੱਗੇ ਤਾਂ ਝੱਟ ਉਸਦੇ ਸਿਰ ਤੇ ਕੱਫਨ ਬੰਨ੍ਹ ਦਿੱਤਾ, ਬੰਸਤੀ ਚੌਲਾਂ ਪੁਆ

ਦਿੱਤਾ। ਸੇਰਫਰੋਸ਼ੀ ਦੀ ਤਮੰਨਾ ਪੈਦਾ ਕਰ ਦਿੱਤੀ। ਭਾਵ ਉਸਦੇ ਮਨ ਵਿਚ ਪਿਛਲੀਆਂ ਕੁਰਬਾਨੀਆਂ ਦੀ ਵਿਰਾਸਤ ਨੂੰ ਕੱਟ ਕੱਟ ਕੇ ਭਰ ਦਿੱਤਾ। ਸੂਰਬੀਰ ਸ਼ਹੀਦਾਂ ਦੀਆਂ ਕਹਾਣੀਆਂ ਸੁਣਾ ਸੁਣਾ। ਇਹ ਗੱਲ ਤੁੰਨਕੇ ਭਰ ਦਿੱਤੀ ਕਿ ਉਹ ਕੁਰਬਾਨੀ ਦਾ ਬੱਕਰਾ ਹੈ। ਉਸ ਨੇ ਅੱਜ ਨਹੀਂ ਤਾਂ ਕੱਲ ਕੌਮ ਲਈ ਮਰਨਾ ਹੀ ਮਰਨਾ ਹੈ। ਮੌਤ ਉਸਦੀ ਲਾੜੀ ਹੈ ਮੰਨਿਆ ਜਿਨ੍ਹਾਂ ਕੁਝ ਪ੍ਰਾਪਤ ਕਰ ਸਕਣਾ ਸੰਭਵ ਨਹੀਂ। ਸ਼ਹੀਦਾਂ ਦੇ ਖੂਨ ਦਾ ਰੰਗ ਹੀ ਤਬਦੀਲੀਆਂ ਲਿਆਉਂਦਾ ਹੈ। ਜਿਥੇ ਸ਼ਹੀਦਾਂ ਦਾ ਲਹੂ ਛੁਲ੍ਹਦਾ ਹੈ ਉਥੇ ਲਾਲ ਹੁਨਰੀ ਛੁਲ੍ਹਦੀ ਹੈ।

ਇਹ ਜਜਬੇ, ਇਹ ਨਿਸ਼ਾਨੇ, ਇਹ ਕੁਰਬਾਨੀਆਂ, ਇਹ ਸ਼ਹੀਦੀਆਂ ਮੈਂ ਸਮਝਦਾ ਹਾਂ, ਕਿ ਨਤੌਜੇ ਵਜੋਂ, ਸਮਾਜਵਾਦੀ ਲਹਿਰਾਂ ਜਾਂ ਸਮਾਜਵਾਦੀ ਲੋਕਾਂ ਦੇ ਪੂਰੀ ਤਰ੍ਹਾਂ ਹਿੱਤ ਵਿਚ ਨਹੀਂ ਗਏ। ਜਿਥੇ ਪੰਜਾਹ ਹਜ਼ਾਰ ਅਸਲੀ ਇਨਸਾਨਾਂ ਦਾ ਲਹੂ ਛੁਲ੍ਹ ਗਿਆ ਹੋਵੇ ਤੇ ਉਥੇ ਅਜੇ ਵੀ ਹੁਨਰੀ ਕਾਲੀ ਬੰਲੀ ਹੀ ਝੁੱਲੇ ਤਾਂ ਇਸਦਾ ਸਪਸ਼ਟ ਅਰਥ ਹੈ, ਕਿ ਕਿਧਰੇ ਨੁਕਸ ਹੈ। ਕਿਧਰੇ ਕਮੀ ਹੈ। ਦਿਸ਼ਾ ਸਹੀ ਨਹੀਂ ਹੈ। ਤੇ ਸਮਾਜ ਦਾ ਉਹ ਵਰਗ ਜੋ ਆਮ ਲੋਕਾਂ ਦੀ ਅਜਾਦੀ ਪ੍ਰਤੀ ਅੰਤ ਤੀਕ ਇਮਾਨਦਾਰ ਹੈ, ਸਮਾਜ ਦਾ ਹਰ ਕੋਹੜ ਖਤਮ ਕਰਕੇ, ਧਰਤੀ ਨੂੰ ਸਵਰੂਪ ਬਣਾਉਣਾ ਚਾਹੁੰਦਾ ਹੈ, ਉਨ੍ਹਾਂ ਦੀਆਂ ਕੁਰਬਾਨੀਆਂ ਦਾ ਇਹ ਬੇਰੋਕ ਸਿਲਸਿਲਾ, ਮੇਰੇ ਵਿਚਾਰ ਅਨੁਸਾਰ ਅੰਤਿਆਂ ਦਾ ਹਾਣੀਕਾਰਕ ਸਿੱਧ ਹੋਇਆ ਹੈ। ਜਿਸ ਬਾਰੇ ਮੈਂ ਲੇਖ ਅਂਤੇ ਤੋਂ ਸੇਵਦਾਅ ਰਿਹਾ ਹਾਂ ਤੇ ਇਕ ਵਿਚਾਰ ਇਕ ਮਾਨਸਿਕ ਪੀਤ੍ਰ ਬਣਿਆ ਖਲੋਤਾ ਹੈ।

ਮੈਂ ਚਾਹੁੰਦਾ ਹਾਂ ਕਿ ਕੁਰਬਾਨੀ ਦੇ ਅਰਥਾਂ ਨੂੰ ਵਿਸ਼ਾਲ ਕੌਂਠਾ ਜਾਵੇ। ਸਿਰਫ ਮਰ ਮਿਟ ਕੇ ਹੀਰੇ ਬਣ ਜਾਣਾ ਹੀ ਇਸਦਾ ਪੂਰਾ ਅਰਥ ਨਹੀਂ ਹੈ। ਸਿਰਫ ਸ਼ਹੀਦ ਦਾ ਛੁਰਜਾ ਪ੍ਰਾਪਤ ਕਰ ਜਾਣਾ ਹੀ ਹਿੜ੍ਹ ਨਹੀਂ। ਖੱਡੇ ਦੀ ਧਾਰੀ ਤੇ ਕੁਰਦਿਆਂ ਬੰਸ਼ੱਕ ਕੁਰਬਾਨੀਆਂ ਦੇ ਨੌਕੇ ਵਣਗੇ, ਇਸ ਕਿਸਮ ਦੇ ਅਧਾਰ ਅਕਸਰ ਬਣੇ ਰਹਿਣਗੇ। ਲੁਟੇਰੀਆਂ ਸਰਕਾਰਾਂ, ਸੂਰਬੀਰਾਂ ਨੂੰ ਲਗਾਤਾਰ ਮਾਰ ਮੁਕਾਉਣ ਲਈ ਕਾਰਜਸ਼ੀਲ ਵੀ ਰਹਿਣਗੀਆਂ—ਪੰਤੁ ਸਮਾਜਵਾਦੀ ਅਜਾਦੀਆਂ ਦੇ ਪੈਰੂਆਂ, ਨੇ ਕਿਵੇਂ ਚਲਣਾ ਹੈ, ਇਹ ਸੇਵਣਾ ਬਣਦਾ ਹੈ।

ਕਦੀ ਕਦੀ ਇੱਝ ਜਾਪਦਾ ਹੈ ਕਿ ਕੁਰਬਾਨੀਆਂ ਦਾ ਇਹ ਸੀਮਤ ਮਾਰਗ ਘੜਿਆ ਹੀ ਸਰਮਾਏਦਾਰ-ਦਿਮਾਗ ਨੇ ਹੈ। ਕਿ ਕੌਮ ਲਈ ਮਰ ਮਿਟੇ, ਦੇਸ਼ ਤੋਂ ਕੁਰਬਾਨੁ

ਹੋ ਜਾਓ, ਸੂਲੀਆਂ ਚੜ੍ਹ ਜਾਓ, ਫਾਸੀ ਲੱਗ ਜਾਓ, ਗੋਲੀਆਂ ਤੇਪਾਂ ਦੇ ਮੂੰਹ ਮੌੜ ਦਿਓ—ਰਹਿੰਦੀ ਦੁਨੀਆਂ ਤੀਕ ਤੁਹਾਡਾ ਨਾਮ ਰਹੇਗਾ, ਤੁਹਾਡੇ ਮਜ਼ਾਰਾਂ ਤੇ ਮੇਲੇ ਲਗਣਗੇ, ਭੁਹਾਡੀਆਂ ਕੁਰਬਾਨੀਆਂ ਦੇ ਗੁਣ ਗਾਇਨ ਹੋਣਗੇ। ਯਾਦਗਾਰਾਂ ਬਣਨਗੀਆਂ। ਦੁਨੀਆਂ ਸਲਾਮਾਂ ਕਰੇਗੀ। ਪੂਜਾ ਕਰੇਗੀ।

ਕੁਰਬਾਨੀ ਦੇ ਇਹਨਾਂ ਮੰਤਵਾਂ ਮਗਰ, ਲਗਦਾ ਹੈ ਜਿਵੇਂ ਸਮਾਜਕ ਸੋਚ ਵਾਲੇ ਲੋਕਾਂ ਲਈ, ਕੁਝ ਕਾਲਾ ਹੈ। ਜਿਸਨੂੰ ਅੱਜ ਸਮਝਣ ਦੀ ਜ਼ਰੂਰਤ ਹੈ। ਇਸ ਬਾਰੇ ਪੂਰੀ ਗਹਿਰਾਈ ਨਾਲ ਸੋਚ ਕੇ ਇਕ ਮੁੱਖ ਹਿਤੂ ਤੇ, ਸਮਾਜ ਹਿਤੂ ਵਿਕਾਰਾਰਾ ਬਣਾਉਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਅਰਥਾਂ ਨੂੰ ਸਹੀ ਦਿਸ਼ਾ ਵੱਲ ਲਿਜਾਣਾ ਚਾਹੀਦਾ ਹੈ ਤਾਂ ਕਿ ਅਰਥਾਂ ਦਾ ਅਨੇਰਥ ਹੀ ਹੁੰਦੀ ਨਾ ਰਾਹੇ।

ਇਸ ਪ੍ਰਸੰਗ ਵਿਚ ਮੈਂ ਖਾਸ ਖਾਸ ਉਦਾਹਰਣਾਂ ਦਿਆਂਗਾ, ਜਿਨ੍ਹਾਂ ਬਾਰੇ ਆਮ ਲੋਕ ਵੀ ਜਾਣਦੇ ਹਨ।

ਇਸ ਸਮੇਂ ਪੰਜਾਬ ਦੇ ਮੰਚ ਤੇ ਸ. ਗੁਰਸ਼ਰਨ ਸਿੰਘ ਤੇ ਉਹਨਾਂ ਵਰਗੇ ਹੋਰ ਅਨੇਕ ਸੱਜਣ ਪੁਰਸ਼ ਲੋਕ ਅੰਜਾਦੀ ਲਈ ਜੂਝ ਰਹੇ ਹਨ। ਪੂਰੀ ਈਮਾਨਦਾਰੀ ਨਾਲ, ਸਾਰੇ ਮਨੁੱਖੀ ਸੁੱਖ ਆਰਾਮ ਤਿਆਗ ਕੇ ਜੂਝ ਰਹੇ ਹਨ। ਉਹਨਾਂ ਦਾ ਇੰਜ ਜੀਉਂਦੇ ਜੀਅ ਜੂਝਣਾ ਵੀ ਮਹਾਨ ਕੁਰਬਾਨੀ ਹੈ। ਗੁਰਸ਼ਰਨ ਸਿੰਘ ਜਾਂ ਹੋਰ ਸੂਰਬੀਰ ਪੁਰਸ਼ਾਂ ਦਾ ਮੰਨ ਮਿਟਣਾ, ਲੋਕ ਸੰਘਰਸ਼ ਲਈ ਏਨਾ ਹਾਨੀਕਾਰਕ ਸਿਧ ਹੋਵੇਗਾ ਕਿ ਸੈਂਕੜੇ ਸਾਲ ਹੋਰ ਗੁਰਸ਼ਰਨ ਸਿੰਘ ਤਿਆਰ ਕਰਨ ਵਿਚ ਲਗ ਸਕਦੇ ਹਨ। ਲਗਦੀ ਵਾਹ ਅਜਿਹੀ ਕਿਸਮ ਦੇ ਯੋਧਾਂ ਵਿਅਕਤੀਆਂ ਦੁਆਲੇ ਅਣਆਈ ਮੌਤ ਦਾ ਪਰਛਾਵਾਂ ਵੀ ਪੈਣ ਨਹੀਂ ਦਿਤਾ ਜਾਣਾ ਚਾਹੀਦਾ।

ਇਸੇ ਮੰਠਵ ਲਈ ਮੈਂ ਸੱਭਤਾਂ ਵਾਂਧ ਸ. ਭਗਤ ਸਿੰਘ ਦਾ ਜਿਕਰ ਕਰਨਾ ਚਾਹੀਦਾ ਹਾਂ। ਖਟਕੜ ਕਲਾਂ 'ਚ ਜਾਂ ਸ਼ਹੀਦਗਾਰ ਬਾਰਡਰ ਤੇ ਸ. ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਯਾਦ ਵਿਚ ਕਾਂਗਰਸ, ਅਕਾਲੀ, ਸੀ.ਪੀ.ਆਈ., ਸੀ.ਪੀ.ਐਮ. ਤੇ ਅਨੇਕ ਹੋਰ ਪਾਰਟੀਆਂ ਦੀਆਂ ਕਾਨਫਰੰਸਾਂ ਤੇ ਹਰ ਸਾਲ ਬਿਨਾ ਨਾਗਾ ਹੁੰਦੀਆਂ ਨੇ ਵਿਸ਼ਾਲ ਮੇਲੇ ਲਗਦੇ ਹਨ। ਭਗਤ ਸਿੰਘ ਨੂੰ ਹਰ ਸਰਮਾਈਦਾਰ, ਜਗੀਰਦਾਰ ਲੁਟੇਰਾ ਵੱਲ ਮਾਲਾ ਪਾ ਕੇ ਸ਼ਰਧਾਂਜਲੀ ਭੇਟ ਕਰਦਾ ਹੈ। ਉਸਨੂੰ ਸਿਰ ਝੁਕਾਉਂਦਾ ਹੈ। ਲੋਕ ਭੇਡਾਂ ਬੱਕਰੀਆਂ ਦੀ ਤਰ੍ਹਾਂ ਆਉਂਦੇ ਹਨ। ਢੰਡ ਸਾਰੀਆਂ ਸੁਣੇ ਹਨ, ਜੋਟ ਤੇ ਜੱਟੀ ਬਣੇ ਮੁੰਡਿਆਂ ਨੂੰ ਵੇਖਦੇ ਹਨ। ਪਕੜੇ ਖਾਦੇ ਹਨ, ਜਲੇਬੀਆਂ ਖਾਂਦੇ ਹਨ, ਚੂੜੀਆਂ ਵੱਚ੍ਚੇ ਹਨ। ਚੰਡੀਆਂ

ਝੂਟਦੇ ਹਨ, ਠਰਕ ਭੋਰਦੇ ਹਨ ਤੇ ਜੁਆਕਾਂ ਨੂੰ ਦੁਆਨੀ ਦਾ ਵਾਜਾ ਦੇ ਲੈ ਕੇ ਘਰ ਮੁੜ ਆਉਂਦੇ ਹਨ। ਸ਼ਹੀਦ ਭਗਤ ਸਿੰਘ ਅਹਿਲ ਬੁੱਤ ਬਣਿਆ ਇਹ ਤਮਾਸਾ ਹਰ ਸਾਲ ਵੇਖਦਾ ਹੈ। ਲੁਟੇਰੇ ਵੱਟਾਂ ਅਤੇ ਰੁੱਟਾਂ ਦੀਆਂ ਝੋਲੀਆਂ ਭਰਕੇ ਰਾਜ ਮੁਹਿਲਾਂ 'ਚ ਜਾ ਬੈਠਦੇ ਹਨ। ਨਿਸਚਿੰਤ ਹੋ ਕੇ ਬੇਖੇਡ ਹੋ ਕੇ।

ਕੌਣ ਸਮਝਦੇ, ਕੌਣ ਸੋਚਦੇ, ਇਕ ਭਗਤ ਸਿੰਘ ਕਿਸ ਆਜ਼ਾਦੀ ਦੀ ਸੋਚ ਲੈ ਕੇ ਮਰਿਆ ਸੀ? ਜੇ ਆਮ ਲੋਕ ਇਹ ਗੱਲ ਸਮਝ ਹੀ ਨਹੀਂ ਸਕੇ, ਸੋਚ ਹੀ ਨਹੀਂ ਸਕੇ ਤਾਂ ਭਗਤ ਸਿੰਘ ਦੀ ਸਮੇਂ ਤੋਂ ਪੋਹਿਲਾਂ ਚੇਲੇਕਤ ਸ਼ਹੀਦ ਹੋ ਜਾਣਾ ਕਿੰਨਾ ਕੁਦਰਸਤ ਸੀ? ਜੇ ਇਹ ਗੱਲ ਲੋਕਾਂ ਦੀ ਚਰਚਾ ਨਹੀਂ ਬਣ ਸਕੀ ਤਾਂ ਇਸਦਾ ਅਰਥ ਹੈ ਕਿ ਜਿਹੜੇ ਯੋਗ ਸੂਰਮਿਆਂ ਨੇ, ਦਿਮਾਗਾਂ 'ਚ ਕੁਹਰਾਅ ਭਰਨਾ ਸੀ, ਉਹੋ ਬਲਦੀ ਦੇ ਬੂਬੇ ਛਾਲ ਮਾਰ ਗਏ ਤੇ ਘੋੜੀਆਂ ਕਾਂ, ਉਹਨਾਂ ਦੇ ਨਾਂ ਤੇ ਹੀ ਵੱਟ ਫੁਟੋਰ ਕੇ, ਲੋਕਾਂ ਦੀ ਛਿੱਲ ਪੁੱਟਣ ਵਾਲੇ, ਰਿੱਧੀਆਂ ਖੀਰਾਂ 'ਤੇ ਝਪਟ ਪਏ, ਬੇਰੋਕ, ਬੇਟੋਕ।

ਸ. ਭਗਤ ਸਿੰਘ ਨਿਡੱਚ ਯੋਧਾ ਸੀ, ਪਰ ਇਸਦਾ ਅਰਥ ਇਹ ਤਾਂ ਨਹੀਂ ਕਿ ਉਹ ਗੋਲੀਆਂ ਜਾਂ ਫਾਸੀਆਂ ਨੂੰ ਨਿਉਂਦੇ ਦਿੰਦਾ ਫਿਰੇ। ਤੇ ਉਸਦੀਆਂ ਬੰਦੂਕਾਂ ਉੱਗਾ—ਉਣ ਵਾਲਾ ਖੇਤਰੀ ਬੁਝੇ ਸਾਂਭ ਲੈਣ। ਆ ਬੀਲ ਮੁੜੇ ਮਾਰ ਦੀ ਕਹਾਣੀ ਕਿਸੇ ਮੂਰਖ ਤੇ ਤਾਂ ਢੁੱਕ ਸਕਦੀ ਹੈ ਪਰ ਸੂਰਮਿਆਂ ਤੇ ਨਹੀਂ।

ਅੰਗੇਜ਼ ਸਾਮਰਾਜ ਤਿਆਰ ਸੀ, ਕਿ ਭਗਤ ਸਿੰਘ ਜਾਂ ਚੰਦਰ ਸੋਖਰ ਨੂੰ ਕਦੋਂ ਚਲਦਾ ਕੀਤਾ ਜਾਵੇ। ਤੇ ਹਿੰਦੂ ਸਰਮਾਈਦਾਰੀ ਸੋਚ ਰਹੀ ਸੀ ਕਿ ਮੁੜ ਕੰਈ ਭਗਤ ਸਿੰਘ ਪੈਦਾ ਨਾ ਹੋਵੇ ਨਾ ਰਹੇ। ਦੋਹਾਂ ਨੇ ਰਲਕੇ ਸੈਂਕੜੇ ਸਾਲਾਂ 'ਚ ਉੱਗਿਆ ਸੂਰਜ ਨਿਗਲ ਲਿਆ। ਤੇ ਭਗਤ ਸਿੰਘ ਜਿਸ ਥਾਂ ਨੂੰ ਖਾਲੀ ਕਰ ਗਿਆ, ਉਥੇ ਬੈਠੇ ਡਾਂਗੇ ਹੋਰੀਂ ਜੋ 60 ਸਾਲ ਤੋਂ ਮਾਲਕ ਭਗਤੀ ਕਰ ਰਹੇ ਹਨ ਤੇ ਲੋਕਾਂ ਨਾਲ ਫਲਾਵਾ ਜਾਰੀ ਹੈ। ਉਥੇ ਬੈਠੇ ਹਨ ਚੋਡੀ ਬਾਸੂ ਤੇ ਨਵੰਦਰੀਪਾਦ ਜਿਨ੍ਹਾਂ ਨੂੰ ਪੂਜਾ ਪਾਠ ਤੋਂ 'ਵਿਹਲ ਨਹੀਂ। ਹਰ ਮੌਸ਼ ਅਰਾਮ ਜਿਨ੍ਹਾਂ ਦੀ ਜਿੰਦਗੀ ਦਾ ਅਟੁੱਟ, ਹਿੱਸਾਂ ਹੈ। ਭਗਤ ਸਿੰਘ ਤਾਂ ਤੁਹਾਦਾ ਬ੍ਰਣਿਆਂ, ਤੇ ਹੀਰੇ ਬਣ ਗਿਆ ਗਾਂਧੀ...ਜਿਉਂਦੀ ਰਹਿ ਗਈ ਸਰਮਾਈਦਾਰੀ...ਤੇ ਅਜਾਦੀ ਲੈ ਗਏ ਪੱਕੀਆਂ ਪਕਾਈਆਂ ਤੇ ਬੰਹਿਣ ਵਾਲੇ। ਵਿਹਲੜ...ਸ਼ੇਡਾਨ ਤੇ ਮੱਕਾਰ ਧੋਬੇਬਾਜ਼ ਬੇਈਮਾਨ ਹਰਾਮਖੇਰ...ਪੇਟੂ।

ਕੌਣ ਸੰਮੇਵਾਰ ਬਣੇਗਾ ਇਸ ਦੁਖਾਂਤ ਦਾ?

ਕਿਉਂਕਿ ਭਗਤ ਸਿੰਘ ਦੀ ਕੁਰਬਾਨੀ ਦਾ ਸਮਾਂ ਨਾ ਠੀਕ ਸੀ ਨਾ ਢੁੱਕਵਾ। ਇਹ ਗੱਲ ਸਿੱਖ ਲਹਿਰ ਸਾਬਤ

ਕਰੇਗੀ। ਗੁਰੂ ਰਵੀਦਾਸ ਤੋਂ ਕਬੀਰ, ਨਾਮਦੇਵ, ਗੁਰੂ ਨਾਨਕ ਤੋਂ ਅਮਰਦਾਰ ਤੱਕ ਸਮਾਜਕ ਤਬਦੀਲੀਆਂ ਲਈ ਵਿਚਾਰਧਾਰਕ ਘੋਲ ਜਾਰੀ ਰਿਹਾ। ਬੇਸ਼ਕ ਗੁਰੂ ਰਵੀਦਾਸ ਨੂੰ ਅੰਤਮ ਸਮੇਂ, ਝੋੜੀਕਾਰੀ ਹੋਣ ਕਾਰਨ, ਬ੍ਰਾਹਮਣ ਰਾਜੇ ਨੇ, ਰੰਭੀ ਨਾਲ ਆਪ ਛਾਤੀ ਪਾੜਕੇ ਮਰਨ ਦੀ ਸਜ਼ਾ ਦਿੱਤੀ ਪਰ ਉਸ ਸਮੇਂ ਤੀਕ ਵਿਚਾਰਧਾਰਾ ਉੱਤਰ ਦੱਖਣ ਪੂਰਬ ਪੱਛਮ ਤੀਕ ਫੈਲ ਚੁੱਕੀ ਸੀ। ਨਾਮਦੇਵ ਨੂੰ ਹਾਥੀ ਹੇਠ ਸੁਟਿਆ ਗਿਆ ਪਰ ਉਹ ਵੀ ਬਚਦੇ ਰਹੇ। ਇਕ ਸਮੇਂ ਆਣਕੇ ਚੰਦੂ ਨੇ ਗੁਰੂ ਅਰਜਨ ਨੂੰ ਸ਼ਹੀਦ ਕਰਾਉਣ ਤੱਕ-ਦਾ ਰੋਲ ਕੀਤਾ। ਲੇਗਦੇ ਹੱਥ ਹੀ ਅਗਲੀ ਲੀਡਰਸ਼ਿਪ ਗੁਰੂ ਹਰਗੋਬਿੰਦ ਹੱਥ ਤਲਵਾਰ ਲੈ ਕੇ ਨਿਕਲੀ...। ਲਹਿਰ ਰਾਹ ਤੇ ਰਹੀ ਸਹੀ ਦਿਸ਼ਾ ਵੱਲ ਵਧੀ। ਇਕ ਮੌਕਾ ਆਇਆ, ਗੁਰੂ ਤੇਗ ਬਹਾਦਰਾਨੇ ਐਨ ਚੁੱਕਵੇਂ ਸਮੇਂ ਤੇ ਚੰਗਾੜੀ ਸੁੱਟੀ ਜਿਸ ਨਾਲ ਚਾਰੇ ਪਾਸੀਂ, ਇਕ ਲਹਿਰ ਅੰਦਰ ਕੁਹਰਾਮ ਮੱਚ ਗਿਆ ਤੇ ਅੰਤ ਇਸ ਲਹਿਰ ਨੇ ਮੁੰਗਲ ਸਾਮਰਾਜ ਨੂੰ ਬੇਤੂ ਬੇਤੂ ਕਰ ਦਿੱਤਾ ਤੇ ਉਸਦਾ ਸਾਹ ਸਤ ਕੱਢ ਲਿਆ। ਪ੍ਰਾਪਤੀ ਦੇ ਸਮਿਆਂ ਵਿਚ ਫਿਰ ਵੱਡੀਆਂ ਕੁਰਬਾਨੀਆਂ ਹੋਈਆਂ। ਪਰ ਗੁਰੂ ਗੋਬਿੰਦ ਸਿੰਘ ਜਿੰਨ੍ਹਾਂ ਦੇ ਮਗਰ ਲੋੜੀਂਦੀ ਯੋਗਤਾ ਵਾਲੀ ਲੀਡਰਸ਼ਿਪ ਨਹੀਂ ਸੀ—ਬਚਦੇ ਕਰਦੇ ਦੱਖਣ ਵੱਲ ਨਿਕਲ ਗਏ ਤਾਂ ਕਿ ਅਸਲੀ ਨਿਸ਼ਾਨੇ ਪੂਰੇ ਕਰਨ ਲਈ ਕੁਝ ਸਮਾਂ ਮਿਲ ਸਕੇ। ਪਰੰਤੂ ਰਸਤੇ ਵਿਚ ਉਹਨਾਂ ਦਾ ਚਲਾਣਾ ਕਰ ਜਾਣਾ ਤੇ ਲਹਿਰ ਨੂੰ ਸਿਖਰ ਦੀ ਲੀਡਰਾਤੇ ਬਾਣਿਆਂ ਛੱਡ ਜਾਣਾ, ਸਿੱਖ ਲਹਿਰ ਦਾ ਹੋਰ ਵੀ ਵੱਡਾ ਦੁਖਾਂਤ ਹੋ ਨਿਭੱਕਿਆ। ਸਿੱਟੇ ਵਜੋਂ ਇਕ ਸਮਾਜਕ ਮਿਸ਼ਨ, ਕਾਗਜ਼ਾਂ 'ਚ ਤੇ ਕਥਾਵਾਂ 'ਚ ਸੰਗੜ ਕੇ ਰਹਿ ਗਿਆ। ਤੇ ਮੁੜ, ਸਹੀ ਦਿਸ਼ਾ ਨਾ ਲੈ ਸਕਿਆ।

ਦੂਜੇ ਪਾਸੋਂ ਸਰਦਾਰੇ ਭਗਤ ਸਿੰਘ, ਜਿਸ ਸਮੇਂ ਸ਼ਹੀਦ ਹੋਏ, ਉਹਨਾਂ ਦਾ ਕੋਈ ਜਾਨ-ਨਸ਼ੀਨ ਤਿਆਰ ਨਹੀਂ ਸੀ। ਗੱਲ, ਅਜੇ ਮੁਢਲੇ ਪੜਾ 'ਚ ਦਿਸ਼ਾ ਲੈ ਰਹੀ ਸੀ। ਜੇਦੋਂ ਭਗਤ ਸਿੰਘ ਨੇ ਵਾਂਸੀ ਚੁੰਮੀ, ਕੋਈ ਕੁਹਰਾਮ ਨਹੀਂ ਮੱਚਿਆ ਕਿਉਂਕਿ ਜੇਤਾ ਤਾਂ ਗੁਣੀ ਮੁਗਰ ਲੱਗੀ ਹੋਈ ਸੀ। ਆਪਣੀ ਔਰਤ ਨੂੰ ਮਾਂ ਕਹਿਣ ਵਾਲਾ ਤੇ ਨੰਗੀਆਂ ਕੁੜੀਆਂ ਨਾਲ ਸੈਣ-ਵਾਲਾ, ਗਰੀਬੀ ਵੇਸ 'ਚ, ਮੇਵੇ ਬਦਾਮ ਖਾਣ ਵਾਲਾ, ਚਲਾਕ ਬੰਦਾ ਲੋਕਾਂ ਲਈ ਮਹਾਤਮਾ ਬਣ ਰੁੱਕਾ ਸੀ। ਹਿੰਦੂ ਸਰਮਾਈਦਾਰੀ ਅਜਾਦੀ ਦੀ ਲਹਿਰ ਨੂੰ ਨੱਥ ਪਾ ਚੁੱਕੀ ਸੀ, ਤੇ ਨਾਲੋਂ ਨਾਲ, ਹਿੰਦੂ ਸਰਮਾਈਦਾਰੀ ਨੇ ਗੁਣੀਆਂ ਦੀ ਇੰਡੀ ਕਤਾਰ ਤਿਆਰ ਕਰ ਲਈ ਸੀ, ਕਿ ਅੱਜ ਤੀਕ ਨਹੀਂ ਮੁੱਕੀ। ਇਹਨਾਂ ਸੁੱਤੇ ਤੇ ਲਾਂਭੇ ਹੋਏ ਹਾਲਤਾਂ 'ਚ ਭਗਤ ਸਿੰਘ ਦਾ ਮੰਚ

ਤੋਂ ਲਹਿਰ ਜਾਣਾ, ਗੁਣੀਵਾਦ ਦੇ ਪੱਖ 'ਚ ਭੁਗਤ ਗਿਆ। ਤੇ ਅਸਲ ਅਜਾਦੀ ਭਗਤ ਸਿੰਘ ਦੇ ਨਾਲ ਹੀ ਫਾਸੀ ਰੜ ਗਈ। ਜੋ ਭਾਰਤੀ ਜੰਤਾ ਲਈ ਨਕ-ਸਾਬਤ ਹੋਈ। ਗੁਣੀ ਅੱਜ ਵੀ ਭਾਰਤੀ ਸਮਾਜ ਦਾ ਹੀਰੇ ਹੈ। ਪੰਧ-ਦਰਸਾਉਂ ਹੈ।

ਭਗਤ ਸਿੰਘ ਦੇ ਅੜੁੱਕਵੇਂ ਸਮੇਂ ਜਾਣ ਨਾਲ ਆਇਆ ਇਨਕਲਾਬ ਭਟ ਗਿਆ। ਜੰਗਲ 'ਚ ਗੁਆਚ ਗਿਆ। ਮੁੜ ਕੇਂਦੀ ਅਜਿਹਾ ਇਨਕਲਾਬੀ ਪੰਦਾਨਾ ਹੋ ਸਕਿਆ ਜੋ ਲਹਿਰ ਨੂੰ ਤੇ ਜੰਤਾ ਨੂੰ ਬੁੱਕਲੇ ਵਿਚ ਲੈ ਸਕਦਾ ਪਾਲ ਸਕਦਾ ਵੱਸ ਕਰਕੇ, ਇਨਕਲਾਬ ਕਰ ਸਕਦਾ। ਸਾਰੋਂ ਇਨਕਲਾਬ ਦਾ ਮੌਦੀ ਬਣ ਬੈਠੀ ਹਿੰਦੂ ਸਰਮਾਈਦਾਰੀ, ਜ਼ਿਸਨੇ ਪਿਛਲੇ 30-35 ਸਾਲਾਂ 'ਚ ਸਮਾਜਵਾਦੀ ਲਹਿਰ, ਦਾ ਅਜਿਹਾ ਰੂਪ ਵਿਗਾੜਿਆ ਕਿ ਬਿੰਧਿਆੜ ਤੇ ਚਿੜੀਆਂ ਤੇਤੇ ਸਾਂਝੀ ਬਣ ਗਏ। ਅਜਿਹੀ ਪੀਵੀ, ਸਥਿਤੀ ਬਣ ਗਈ ਹੈ ਕਿ ਮਾਸਥੋਰੇ ਬੁਨੀ ਲੁਟੇ-ਰਿਆਂ ਬਖਿਆਵੇਂ ਨੂੰ ਮਸੂਮ-ਸ਼ਿਕਾਰ ਜੰਤਾ ਬਿਆਗਣ ਨੂੰ ਤਿਆਰ ਨਹੀਂ ਹੈ। ...ਤੇ ਇਨਕਲਾਬ ਭਟਕ ਕੇ ਰਹਿ ਗਿਆ ਹੈ ਬਾਈ ਮੰਜੀਆਂ 'ਚ। ਤੇ ਜਿਹੜੇ ਕੁਝ ਠੀਕ ਰਾਹ ਤੇ ਰੁਰ-ਰਹੇ ਹਨ ਉਹਨਾਂ ਨੂੰ ਸਰਮਾਈਦਾਰੀ ਨਾਲੋਂ ਅਖੇਤੀ ਸਮਾਜਵਾਦੀ ਜ਼ਿਆਦਾ ਖਿੱਚ ਰਹੇ ਹੋਏ। ਇਥੇ ਮੈਂ ਇਹ ਗੱਲ ਵੀ ਸੁਪੱਸ਼ਟ ਕਰ ਦਿਆਂ ਕਿ ਮੈਂ ਸਰਦਾਰ ਭਗਤ ਸਿੰਘ ਨੂੰ ਸੰਸਾਰ ਦੀਆਂ ਇਨਕਲਾਬੀ ਸਖਸੀਅਤਾਂ ਦੇ ਬਰਾਬਰ ਸਤਿਕਾਰਦਾ ਰਾਂ। ਮੈਂ ਸਰਦਾਰ ਦੀ ਕੁਰਬਾਨੀ ਨੂੰ ਛੁਟਿਆ ਕੇ ਨਹੀਂ ਵੇਖ ਰਿਹਾ। ਪਰੰਤੂ ਉਹ ਬੱਧਾ ਜਿਸਦਾ ਖੇਤਰਿਆਨੀ ਸਾਰਾ ਕੁਥਾ ਨੰਗਾ ਸਮਾਜ, ਭਗਤ ਰਿਹਾ ਹੈ, ਉਸ ਲਈ ਕੈਣ ਜ਼ਿੰਮੇਵਾਰ ਬਣੇਗਾ? ਇਤਿਹਾਸ ਦੇ ਵਰਕੇ ਸਿਖਾਉਣ ਲਈ ਵੀ ਹੁੰਦੇ ਹਨ ਬੀਤੇ 'ਚ ਹੋਈ ਕੁਤਾਹੀ ਨੂੰ ਦੁੱਹਰਾਉਣਾ, ਹਿੱਤ ਵਿਚ ਨਹੀਂ ਜਾ ਰਿਹਾ।

ਗੁਣੀ ਦੇ ਮੁਕਾਬਲੇ, ਭਗਤ ਸਿੰਘ ਹਜ਼ਾਰਾਂ ਭਗਤ ਸਿੰਘ ਪੰਦਾ ਕਰਕੇ ਚਲਾ ਜਾਂਦਾ ਤਾਂ ਕੀ ਦੁੱਖ ਸੀ ਪਰ ਮੈਦਾਨ ਖਾਲੀ, ਛੱਡ ਕੇ ਉਸਦਾ ਢੁਰ ਜਾਣਾ ਇਨਕਲਾਬੀ ਸੰਘਰਸ਼ ਦੇ, ਹਿੱਤ 'ਚ ਨਹੀਂ ਗਿਆ। ਕਿਹੀ ਅਜਾਦੀ ਹੈ ਜਿਹੜੀ ਅੱਧੀ ਅਰਥ ਅਥਾਦੀ ਨੂੰ ਬਿਰਫ ਕੁੱਤਿਆਂ ਵਿੱਲਿਆਂ ਤੋਂ ਵੱਧ ਕੁਝ ਨਹੀਂ ਸਮਝਦੀ।

ਲੈਨਿਨ ਤੇ ਮਾਓ ਦਾ ਸੰਘਰਸ਼-ਪੜ੍ਹੇ, ਉਹ ਵਾਰ ਵਾਰ ਮੌਤ ਦੇ ਮੂੰਹ 'ਚ ਨਿਕਲਦੇ-ਰਹੇ ਕੇ ਮੌਤ ਛਾਡੀ ਕੱਲੇਂ ਹੋ, ਹੋ-ਕੇ ਮੁੜਦੀ, ਰਹੀ। ਪਰ ਉਹ ਮੌਤ ਨੂੰ ਪਿਛਾੜ ਕੇ, ਅੱਗੇ ਵਧਦੇ ਰਹੇ। ਲੈਨਿਨ ਕਿੰਨੇ ਵਰ੍ਹੇ ਗੁਪਤ ਵਾਸ ਰਹੇ। ਅਤੇ ਉਹ ਘੁੜੀ ਆ ਗਈ ਜਿਸ ਲਈ ਸੰਘਰਸ਼ ਅਰੰਭਿਆ ਗਿਆ ਸੀ। ਹੋਂਦੀ ਮਿੰਨ੍ਹ ਹਜ਼ਾਰਾਂ ਤੰਗੀਆਂ ਤਕਲੀਫਾਂ ਦੇ ਬਾਦ ਵੀ ਜ਼ਿੰਦਾ ਰਹੇ। ਏਸੇ ਤਰ੍ਹਾਂ ਉਧਮ

ਸਿੰਘ ਦੀ ਗੱਲ ਕਰੀਏ। ਉਸਨੇ ਸਿੰਘਾਂ ਮਰ ਜਾਣ ਦੀ ਥਾਂ ਆਪਣੇ ਸਮਾਜ ਦੇ ਵੈਰੀ ਦੀ ਸਫ਼ ਲਪੇਟਣ ਨੂੰ ਤਰਜੀਹ ਦਿੱਤੀ। ਪਰੰਤੁ ਇਸ ਕਾਰਜ ਲਈ ਉਹ ਲੰਬਾ ਸਮਾਂ ਹਰ ਖਤਰੇ ਤੋਂ ਸਾਧਾਰਨ ਰਿਹਾ ਤਾਂ ਕਿ ਉਸਦਾ ਇਹ ਪੁੰਨ ਅਧੂਰਾ ਨਾ ਰਹਿ ਜਾਵੇ।

ਸੋਚਦਾ ਹਾਂ ਕਿ 50000 ਨਕਸਲਵਾੜੀ ਮਾਰੇ ਗਏ ਇਹਨਾਂ ਵਿਚੋਂ ਕੁਝ ਤਾਂ ਹਾਲਤਾਂ ਦੇ ਬੰਨ੍ਹ ਮਾਰੇ ਗਏ ਹੋਣਗੇ। ਪਰੰਤੁ ਬਹੁਤ ਸਾਥੀਆਂ ਨੇ ਬਚ ਬਰ ਕੇ ਚੱਲਣ ਨਾਲੋਂ ਜਾਂ ਨੀਕ ਢੰਗ ਨਾਲ ਕਾਰਗਰ ਰਹਿਣ ਨਾਲੋਂ ਮਰ ਮਿਟਣ ਨੂੰ ਜ਼ਿਆਦਾ ਤਰਜੀਹ ਦਿੱਤੀ ਹੋਵੇਗੀ। ਜੇ ਇਸ ਤਰ੍ਹਾਂ ਮੁੰਡ ਮਿਟਣ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ ਸੀ ਕਿ ਉਹ ਜਿਉਂਦੇ ਜੀਅ ਕੰਧੇ ਨਾਲ ਕੋਧ ਮਿਲਾ ਕੇ ਕੌਮ ਜਾਰੀ ਰੱਖਦੇ। ਕੀ ਬੂਝ ਸਿੰਘ ਜਾਂ ਦਇਆ ਸਿੰਘ ਫੇਰ ਪੈਦਾ ਹੋ ਗਏ? ਕੀ ਇਹ ਹਜ਼ਾਰਾਂ ਸਿਪਾਹੀ ਏਡੇ ਵੱਡੇ ਸਮਾਜ ਨੂੰ ਰਾਹ ਪਾਉਣ ਤੋਂ ਅਸਮਰਥ ਸੀ? ਕੀ ਉਡੀਆਂ ਦੁਰਲੋਭ ਜਿੰਦਾਂ ਦੀਆਂ ਕੁਰਬਾਨੀਆਂ ਸਦਕਾ, ਇਸ ਦੇਸ਼ ਦੇ ਭੇਡਾਂ ਬੱਕਰੀਆਂ ਕੁਤਿਆਂ ਬਿੱਲਿਆਂ ਵਰਗੇ ਲੋਕ ਮਗਰ ਉੱਠ੍ਠ ਤੁਰੇ? ਕੀ ਪ੍ਰਤੀਕਰਮ ਵਜੋਂ ਉਠੇ ਜਨਤਕ ਉਕਾਰਾਂ ਨਾਲ ਕਦੀ ਕਾਬਜ਼ ਸਰਕਾਰਾਂ ਕੰਬੀਆਂ? ਰੱਬਲ ਹੋਈਆਂ? ਪੈਰੋਂ ਹਿੱਲੀਆਂ? ਮਨੋਬਲ ਗੁਆ ਸਕੀਆਂ?

ਅੱਜ ਦੇ ਪ੍ਰਸੰਗ 'ਚ ਵੇਖੋ, ਹਿੰਦੂ ਸਰਮਾਇਦਾਰੀ ਆਪਣੀਆਂ ਕਰਤੂਤਾਂ ਕਾਰਨ ਜਦੋਂ ਦਿਨੋਂ ਦਿਨ ਪੈਰੋਂ ਉਖੜ ਰਹੀ ਸੀ ਤਾਂ ਗਿਣਤੀ ਦੇ ਹਿੰਦੂ ਅਤੇ ਇਕ ਇੰਦਰਾ ਵੀ ਪੂੰਜੀਵਾਦੀ ਸ਼ਹੀਦਾ 'ਚ ਜਾ ਰਲੇ। ਸਿੰਟੇ ਵਜੋਂ ਸਾਈ ਭਾਰਤ ਅੱਗ ਦੀ ਲਪੇਟ 'ਚ ਆ ਗਿਆ। ਸਾਰੀ ਪ੍ਰਲੀਸ ਸਾਰੀ ਫੇਜ਼ ਹਰਕਤ 'ਚ ਆ ਗਈ। ਸਾਰਾ ਪਰੀਸ ਹਰਕਤ 'ਚ ਆ ਗਿਆ ਤੇ ਉਹ ਲੱਖਾਂ ਲੋਕ, ਜੋ ਖੁਦ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਲਾਚਾਰ ਹਨ, ਜ਼ਾਲਮਾਂ ਖਾਤਰ ਇਕ ਖਾਸ ਕਿਸਮ ਦੇ ਬੰਦਿਆਂ ਨੂੰ ਟੁੱਟ ਕੇ ਪੈ ਗਏ। ਕੁਹਰਾਮ ਮੱਚ ਗਿਆ। ਹਾਲਤਾਂ ਨੂੰ ਆਪਣੇ ਰੁਖ 'ਚ ਘੁਮਾ ਕੇ, ਹਿੰਦੂ ਸਰਮਾਇਦਾਰੀ, ਸਮੂਹ ਹਿੰਦੂਆਂ ਦੀਆਂ ਜਿੰਦਾਂ ਦੇ ਸਿਰ ਤੇ ਅੜੋਲ ਪੈਰਾਂ ਸਿਰ ਹੋ ਖਲੋਤੀ ਤੇ ਵਧੇਰੇ ਸ਼ਕਤੀਸ਼ਾਲੀ ਬਣ ਬੈਠੀ। ਅੱਜ ਹਰ ਅਵਾਜ਼ ਨੂੰ ਦਬਾਉਣ ਲਈ ਹੋਰ ਕਾਲੀ ਕਾਨੂੰਨ ਹਾਜ਼ਰ ਹੈ ਤੇ ਕੰਗਾਲ ਜੰਤਾਂ ਦੇ ਇਸਤੇਦਾਰ ਫੇਜੀ ਸਿਪਾਹੀਂ ਜਾਂ ਪੁਲਸੀਏ ਆਪਣੇ ਹੀ ਗਰੀਬ ਭਰਾਵਾਂ ਦਾ ਮਾਸ ਨੋਚਣ ਲਈ ਹਰ ਮੌਡ ਤੇ ਤਿਆਰ ਖਲੋਤੇ ਹਨ। ਇਹ ਸੀ ਸਰਮਾਇਦਾਰੀ ਲਈ ਕਿਸੇ ਇਕ ਵਿਅਕਤੀ ਲਈ ਸ਼ਹੀਦੀ ਦਾ ਢੁੱਕਵਾਂ ਸਮਾਂ। ਜਿਸਦਾ ਵਾਰਸ ਤਿਆਰ-ਬਰ-ਤਿਆਰ ਗੱਦੀ ਦੇ ਕੋਲ ਖਲੋਤਾ ਸੀ।

ਇੰਜੇਂ ਜਦੋਂ ਵੀ ਕਦੀ ਸੌਚੀਦਾ ਹੈ ਤਾਂ, ਲੱਗਦਾ ਹੈ ਕਿ ਗਿਣਤੀ ਦੀਆਂ ਸ਼ਹੀਦੀਆਂ ਤੋਂ ਸਿਵਾ, ਹਜ਼ਾਰਾਂ ਸ਼ਹੀਦੀਆਂ ਵਿਅਰਥ ਗਈਆਂ ਹਨ। ਹਜ਼ਾਰਾਂ ਜਾਨਾਂ ਅਜਾਈਆਂ ਮੌਤ ਦੀ ਨਿਆਈ ਜਾ ਪਈਆਂ ਹਨ। ਇਹ ਜਿੰਦਾਂ ਜੋ ਜਿਉਂਦਿਆਂ ਰਹਿ ਕੇ ਕਾਲੀ ਬੱਲੀ ਰਾਤ ਨੂੰ ਲਾਲ ਹਨੋਰੀ 'ਚ ਬਦਲ ਸਕਣ ਦੇ ਸਮਰੱਥ ਸਨ। ਇਸ ਤਰ੍ਹਾਂ ਲਗਾਤਾਰ ਮਰੀ ਜਾਣ ਨਾਲ ਤੇ ਮੈਦਾਨ ਦੁਸ਼ਮਣ ਲਈ ਖਾਲੀ ਕਰ ਰੱਖਣ ਨਾਲ ਤੇ ਆਪਣੇ ਸੂਰਮੇ ਗੁਆਂ ਲੈਣ ਨਾਲ ਕੋਈ ਹਨ੍ਹੇਰੀ ਛੁੱਲੇਗੀ, ਅਜੇ ਤਾਂ ਜਚਦੀ ਨਹੀਂ। ਦੇਸ਼ ਦੇ ਇਕ ਕੋਨੇ ਤੋਂ ਉੱਚੀ ਲਹਿਰ ਸਰਮਾਇਦਾਰੀ ਦਾ ਕੀ ਵਿਗਾੜ ਸਕਦੀ ਹੈ। 'ਅੱਜ ਦੇ' ਸਿੰਘ ਸਿੰਘਾਂ ਨੇ, ਹਥਿਆਰਾਂ ਦੇ ਅੰਬਾਰ ਲਾ ਕੇ ਕਾਬਜ਼ ਜਮਾਤ ਦਾ ਕੀ ਵਿਗਾੜ ਦਿੱਤਾ? ਇਕ ਮਹਾਮਾਰੀ ਸਹੇਵਨ ਤੋਂ ਬਿਨਾਂ ਲੱਖਾਂ ਨੂੰ ਬੇਘਰ ਕਰਾ ਕੇ, ਹਜ਼ਾਰਾਂ ਨੂੰ ਜਿਉਂਦਿਆਂ ਸੜਵਾ ਕੇ, ਧੀਆਂ ਭੈਣਾਂ ਦੀਆਂ ਇੱਜਤਾਂ ਲੁਟਵਾ ਕੇ, ਕਿਹੜੀ ਮੱਲ ਮਾਰਨ ਦਾ ਦਾਅਵਾ ਕਰਨਗੇ ਉਹ? ਕਾਬਜ਼ ਜਮਾਤ ਦਾ ਜੂਲਮੀਂ ਦੰਰ ਤਾਂ ਸਗੋਂ ਹੋਰ ਚੇੜ੍ਹੇ ਹੋਇਆ ਹੈ।

ਸੋ ਸਮਾਜਵਾਦੀ ਲਹਿਰਾਂ ਨੂੰ ਹਰ ਕੋਨੇ ਤੋਂ ਤਿਆਰ ਕਰਨਾ ਤੇ ਉਠਾਉਣਾ ਚਲੂਰੀ ਹੈ। ਇਸ ਕੰਮ ਲਈ ਅੱਜ ਦੁਰਲੱਭ, ਸੂਰਮਿਆਂ ਦਾ ਜਿਉਂਦੇ ਰਹਿ ਕੇ, ਸੰਘਰਸ਼ ਜਾਰੀ ਰੱਖਣਾ ਚਲੂਰੀ ਹੈ। ਉਦੋਂ ਤੀਕ ਜਦੋਂ ਤੀਕ ਲਾਵੇ ਦੀਆਂ ਆਸਾਂ ਨਾ ਬਣ ਜਾਣ।

ਜਿਸ ਅਜਾਦੀ ਦੀ ਵਾਗਡੌਰ, ਭਗਤ ਸਿੰਘ ਤੇ ਉਸਦੇ ਸਾਥੀਆਂ ਹੁੱਥ ਆਉਣੀ ਚਾਹੀਦੀ ਸੀ, ਉਹ ਗਾਂਧੀ ਦੇ ਪ੍ਰੇਤਾਂ ਧੀਆਂ ਦੇ ਹੱਥ ਚਲੀ ਗਈ। ਤੇ ਫਿਰ ਦੇਤਿਆਂ ਪੇਤਿਆਂ ਦੇ ਹੱਥ। ਅੱਧਾ ਅਰਥ ਅੰਬਾਦੀ ਹਰ ਚੀਜ਼ ਤੋਂ ਆਡਰ ਹੈ। ਪਰ ਉਹ ਗਾਂਧੀ ਭਗਤ ਬਣੀ ਖਲੋਤੀ ਹੈ। ਜੋ ਗੁਲਾਮੀ ਨੂੰ ਮਾਨਸਕ ਪੱਧਰ ਤੇ ਪਵਾਨ ਕਰਕੇ ਆਪਣੀ ਅਜਾਦੀ ਤੇ ਖੁਸ਼ੀਆਂ ਜਾਂ ਲੋੜੀਂਦੀਆਂ ਵਸਤਾਂ, ਮੰਦਰਾਂ, ਗਰਦੁਆਰਿਆਂ, ਮੱਠਾਂ, ਮਸੀਤਾਂ, ਠਾਕਰ ਗੁਰਦੁਆਰਿਆਂ, ਤੀਰਥਾਂ, ਸਾਧੂਆਂ ਸੰਤਾਂ, ਚੇਲਿਆਂ, ਜੋਗੀਆਂ, ਅਵਤਾਰਾਂ, ਭਗਵਾਨਾਂ, ਮੜ੍ਹੀਆਂ ਮਸਾਲਾਂ ਕੋਲੋਂ ਪ੍ਰਾਪਤ ਕਰਨ ਵਿਚ ਰੁੱਝੀ ਹੋਈ ਹੈ। ਵੱਡਿਆਂ ਵੱਡਿਆਂ ਡੇਰਿਆਂ ਨੇ, ਜੋ ਸਰਮਾਇਦਾਰੀ ਦੇ ਜੰਮਪਲ ਹਨ, ਸਮੂਹ ਜੰਤਾਂ ਨੂੰ, ਕੀਡਿਆਂ ਦੇ ਭੈਣਾਂ 'ਚੰਚੇਲ ਪਾਉਣ ਲਾਇਆ ਹੋਇਆ ਹੈ। ਤੇ ਆਮ ਲੋਕਾਂ ਦੀ ਕਮਾਈ ਨਾਲ ਕਰੋੜਾਂ ਅਰਥਾਂ ਰੁਪਏ ਦੇ ਧਰਮ ਸਥਾਨ ਉਸਾਰ ਰਹੇ ਹਨ/ਠਾਠਾਂ ਉਸਾਰ ਰਹੇ ਹਨ। ਇਕੱਲੇ ਬੰਗਲਾ ਸਾਹਿਬ ਗੁਰਦੁਆਰੇ ਦੇ ਸੋਨੇ ਨਾਲ ਜਿੱਥੇ ਸ਼ਰਨਾਰਥੀਆਂ ਨੂੰ ਰੋਟੀ ਕੱਪੜਾ ਤੇ ਮਕਾਨ ਦਿੱਤਾ ਜਾ ਸਕਦੇ ਸੀ। ਇਕ ਮੰਦਰ ਵਿਚ 60-

65 ਕੁਵਿੰਟਲ ਸੋਨਾ ਪਿਆ ਹੈ ਤੇ ਬਣਾਰਸ ਦੇ ਇਕ ਮੰਦਰ ਵਿਚ 28 ਮਣੀ ਸੋਨਾ। ਪਹਾੜਾਂ ਦੀ ਕਿਸੇ ਥਾਂ ਤੇ 30 ਵੱਡੇ ਦੇ ਕਰੀਬ ਉੱਚੀ ਸੋਨੇ ਦੀ ਮੂਰਤੀ ਹੈ। ਇਕੱਲੀ ਸ਼ਰੋਮਣੀ ਕਮੇਟੀ ਦਾ ਬੱਸਟ ਹਿਮਾਚਲ ਸਰਕਾਰ ਜਿੰਨਾਂ ਹੈ। ਦੂਜੇ ਪਾਸੇ ਸਰਕਾਰ 250 ਕਰੋੜ ਰੁਪਏ ਦੀ ਗੰਗਾ ਪਵਿੱਤਰ ਕਰਨ ਵਾਸਤੇ ਰੱਖ ਰਹੀ ਹੈ ਤੇ ਏਫੀ ਰਕਮ ਹੀ ਵਿੱਦਿਆ ਤੇ ਖਰਚਣ ਲਈ। ਸਾਬੀਓ ਇਨਕਲਾਬ ਕਿੱਧੋਂ ਵੜੇਗਾ?

ਸੋ ਸੱਜਣੋਂ, ਮੇਰਾ ਨਿੱਜੀ ਵਿਚਾਰ ਹੈ ਕਿ ਇਨਕਲਾਬੀ ਹੋਣ ਦੇ ਨਾਲ ਨਾਲ ਇਹ ਸੌਚਣਾ ਵੀ ਬਣਦਾ ਹੈ ਕਿ ਅਸੀਂ ਸਿਰਫ਼ ਮਰ ਮਿਟਣ ਲਈ ਹੀ ਪੈਦਾ ਨਹੀਂ ਹੋਏ ਹਾਂ। ਢੁੱਕਵੇਂ ਤੇ ਯੋਗ ਹਾਲਤਾਂ ਦੀ ਇਕ ਕੁਰਬਾਨੀ, ਹਜ਼ਾਰਾਂ ਕੁਰਬਾਨੀਆਂ ਨੂੰ ਛੱਡ ਜਾਂਦੀ ਹੈ। ਉਸ ਲਈ ਤਿਆਰ ਰਹੋ, ਪਰੰਤੁ ਬੇਵਕਤ ਮਰ ਜਾਣਾ, ਜਾਲਮ ਰਾਜ ਦੀ ਉਮਰ ਲੰਬੀ ਕਰਨਾ ਹੈ।

ਮੇਰਾ ਭਾਵ ਹੈ ਕਿ ਕੁਰਬਾਨੀ ਦੇ ਅਰਥਾਂ ਨੂੰ ਵਿਸ਼ਾਲਤਾ ਦਿਉ। ਇਸਨੂੰ ਮੌਤ ਤੱਕ ਸੀਮਤ ਨਾ ਕਰੋ। ਸਰਮਾਇਦਾਰੀ ਪ੍ਰਬੰਧ ਆਪਣੀ ਉਮਰ ਲੰਬੀ ਕਰਨ ਲਈ, ਸਮਾਜਵਾਦੀ ਸੂਰਮਿਆਂ ਨੂੰ ਬਲਦੀ ਦੇ ਬੂਬੇ ਡਾਹੁਣ ਲਈ ਇਨਕਲਾਬੀ ਦਿਮਾਗਾਂ ਨਾਲੋਂ ਬਹੁਤ ਜ਼ਿਆਦਾ ਸੁਚੇਤ ਤੇ ਕਾਮਯਾਬ ਹੈ। ਉਹ ਕਦੀ ਵੀ ਨਹੀਂ ਚਾਹੁੰਦੀ ਕਿ ਕੋਈ ਸੂਰਮਾ ਜਾਂ ਗਦਰੀ ਵਾਪਸ ਜ਼ਿਉਂਦਾ ਰਹਿ ਕੇ ਉਸ ਲਈ ਵਖਤ ਖੜਾ ਕਰੋ। ਤੇ ਉਸਦੇ ਨੱਕ 'ਚ ਦਮ ਕਰੀ ਰੱਖੋ। ਬੇਸ਼ੱਕ ਖਤਮ ਕਰਕੇ ਮਗਰੋਂ ਉਸਨੂੰ ਬੁੱਤ ਬਣਾ ਕੇ ਪੂਜਣਾ ਕਿਉਂ ਨਾ ਪਵੇ ਤੇ ਛੁੱਲ੍ਹ ਮਾਲਾਵਾਂ ਕਿਉਂ ਨਾ ਚੜਾਉਣੀਆਂ ਪੈਣ।

ਸੋ ਸਾਬੀਓ ਸੁਚੇਤ ਹੋਵੋ। ਇਤਿਹਾਸ ਦੇ ਪੰਨਿਆਂ 'ਚੋਂ ਕੁਝ ਸਿੱਖੇ। ਬੇਵਕਤ ਸੌਤੇ ਰੰਗ ਨਹੀਂ ਬੰਣਾਉਂਦੀ। ਸਗੋਂ ਜਾਲਮ ਰਾਜ ਨੂੰ ਬੇਡਰ ਹੋ ਕੇ ਭੁਰਨ ਦਾ ਹੋਂਸਲਾ ਦਿੰਦੀ ਹੈ। ਭਿੰਡਰਾਵਾਲਾ (ਗਲਤ ਜਾਂ ਠੀਕ) ਜ਼ਿਉਂਦਾ ਸੀ ਤਾਂ ਸਾਰੇ ਭਾਰਤ ਤੇ, ਵੱਡੀ ਤੋਂ ਵੱਡੀ ਤਾਕਤ ਤੇ ਇਕ ਭੈਅ ਇਕ ਸਹਿਮ ਛਾਇਆ ਹੋਇਆ ਸੀ। ਮੂਤ

ਕਰਨ ਜਾਣ ਲਈ, ਗੋਲੀਆਂ ਬੰਦੂਕਾਂ ਦੀ ਛਾਂ ਚਾਹੀਦੀ ਸੀ। ਪਰ ਉਸਦੇ ਮਰਨ ਤੋਂ ਬਾਦ ਉਹਨਾਂ ਵੀ ਮਨ-ਆਈਆਂ ਕੀਤੀਆਂ ਜਿੱਨ੍ਹਾਂ ਘਰ ਦੀ ਕਦੀ ਚੂਹੀ ਨਹੀਂ ਸੀ ਮਾਰੀ। (ਇਹ ਉਦਾਹਰਣ ਸਿਰਫ਼ ਇਕ ਸੂਰਮੇ ਦੀ ਜ਼ਿਉਂਦੇ ਜੀਅ ਸ਼ਕਤੀ ਲਈ ਦੇ ਰਿਹਾ ਹਾਂ ਉਸਦੇ ਕੰਮਾਂ ਜਾਂ ਮੰਤਵਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ)।

ਤਾਂ ਫਿਰ ਚਾਹੀਦਾ ਇਹ ਹੈ ਕਿ ਸਮਾਜਵਾਦੀ ਬੂਤਾਂ ਹਰ ਗਲੀ ਤੇ ਹਰ ਮੇਡ ਤੇ ਛਲੇਡਾ ਬਣ ਕੇ ਭੁਰਨ ਤੇ ਸਮਾਂ ਪੈਣ ਤੇ ਕੁਝ ਕਰ ਗੁਜਰਨ। ਮੈਂ ਸਮਝਦਾ ਹਾਂ ਕਿ ਲੋਕ ਕੁਹਰਾਮ ਤਿਆਰ ਕਰਨਾ ਵੀ ਵੱਡੀ ਕੁਰਬਾਨੀ ਹੈ। ਤੇ ਇਸ ਕੁਹਰਾਮ ਨੂੰ ਪ੍ਰਾਪਤੀਆਂ ਦੇ ਦੌਰ 'ਚ ਪ੍ਰਹੁੰਚਾਣ ਲਈ ਕਿਸੇ ਵੀ ਮਨੁੱਖ ਦੀ ਕੁਰਬਾਨੀ ਮਹਾਨ ਹੋਵੇਗੀ। ਪਰ ਐਨ੍ਹ ਲੋੜ ਅਤੇ ਢੁੱਕਵੇਂ ਸਮੇਂ। ਜਦੋਂ ਮੰਜ਼ਲ ਕਦਮਾਂ 'ਚ ਹੋਵੇ।

ਇਕ ਪਾਸੇ ਲੋਕ ਤਾਂ ਫੋਕਿਆਂ ਝੂਠਿਆਂ ਲਾਗਿਆਂ ਅਤੇ ਨਾਗ੍ਰਿਕਾਂ ਨਾਲ ਹੀ ਜਾਲਮ ਤੋਂ ਖੱਲ ਲੁਹਾਈ ਜਾ ਰਹੇ ਹਨ। ਇਹਨਾਂ ਹਾਲਤਾਂ 'ਚ ਇਕ ਵੀ ਸਮਾਜਵਾਦੀ ਦਾ ਰਾਹਾਂ 'ਚ ਗੁਆਚ ਜਾਣਾ ਜਨਤਕ ਲਹਿਰ ਦੇ ਹਿੱਤ ਵਿੱਚ ਨਹੀਂ ਜਾਏਗਾ।

ਇਹ ਮਾਮਲਾ ਸਮਾਜਵਾਦੀ ਬੁੱਧੀਜੀਵੀਆਂ ਦਾ ਧਿਆਨ ਮੰਗਦਾ ਹੈ। ਮੈਂ ਕੁਰਬਾਨੀ ਦੇ ਸੰਸਕਾਰਾਂ ਦੇ ਉਲਟ ਇਕ ਵਿਚਾਰ ਦੇ ਰਿਹਾ ਹਾਂ। ਮਸਲਾ ਦਰ ਪੇਸ਼ ਹੈ। ਕਿਸੇ ਨਤੀਜੇ ਤੇ ਤਾਂ ਪਹੁੰਚਣਾ ਹੀ ਹੋਵੇਗਾ। ਠੀਕ ਜਾਂ ਗਲਤ ਦਾ ਨਿਰਨਾ ਤਾਂ ਲੈਣਾ ਹੀ ਹੋਵੇਗਾ, ਤਾਂ ਜੋ ਬੇਲੋੜੀ ਮਾਰ ਤੋਂ ਬਚਿਆ ਜਾ ਸਕੇ ਤੇ ਸੰਘਰਸ਼ ਜਾਰੀ ਰੱਖਿਆ ਜਾ ਸਕੇ। ਆਖਰ ਇਹ ਸੋਚਣਾ ਹੀ ਹੋਵੇਗਾ ਕਿ ਏਨੀਆਂ ਕੁਰਬਾਨੀਆਂ ਤੋਂ ਬਾਦ ਵੀ ਸਰਮਾਇਦਾਰੀ ਅਮਰ ਵੇਲ ਵਾਂਗ ਸਾਡੇ ਹੀ ਸਿਰਾਂ ਤੇ ਕਿਉਂ ਚੜ੍ਹੀ ਜਾ ਰਹੀ ਹੈ। ਕੀ ਅਸੀਂ ਤਾਂ ਉਸਨੂੰ ਤੱਕਤ ਨਹੀਂ ਦੇ ਰਹੇ? ਤੇ ਜੰਤਾ, ਸਰਮਾਇਦਾਰ ਲੋਕਾਂ ਦੀਆਂ ਝੂਠਿਆਂ ਬੇਕਵਾਸ ਚਾਲਾਂ 'ਚ ਕਿਉਂ ਫਸੀ ਭੁਰੀ ਜਾ ਰਹੀ ਹੈ। ਬਿਨਾਂ ਕੋਈ ਰੋਸ ਕੀਤਿਆਂ।

[ਸਫਰ: 6 ਦੀ ਬਾਕੀ]

ਉਸ ਦੇ ਭਾਸ਼ਨ ਵਿਚ ਅਣਕੱਜੀ ਧਮਕੀ ਸੀ, 'ਪੰਜਾਬ ਦੀ ਸਮਸਿਆ ਲਈ ਅਸੀਂ ਕੁਝ ਵੀ ਕਰ ਸਕੇਂਦੇ ਹਾਂ।' ਇਸ ਕੁਝ ਵੀ ਦੇ ਅਰਥਾਂ ਨੂੰ ਸਮਝਣ ਲਈ ਨਵੰਬਰ 1984 ਦੀ ਤਿਆਨਕਤਾ ਨੂੰ ਚੇਤੇ ਕਰਨ ਦੀ ਲੋੜ ਹੈ।

ਅਸੀਂ ਇਥੋਂ ਇਹ ਸਪਸ਼ਟ ਕਰ ਦੇਣਾ ਚਾਹੀਦੇ ਹਾਂ ਕਿ ਸਾਡਾ ਮਨਸਾ ਭਿੰਡਰਾਵਾਲੇ ਦੇ ਹਮਾਇਤੀਆਂ ਵਲੋਂ 'ਕੀਤੀ ਹਿੰਸਾ' ਅਤੇ ਫੈਲਾਈ ਦਹਿਸ਼ਤ ਨੂੰ

ਨਿਆਏ ਉਚਿਤ ਠਹਿਰਾਉਣਾ ਬਿਲਕੁਲ ਨਹੀਂ। ਪਰ ਅਸੀਂ ਇਕ ਗੱਲੋਂ ਮੁਤਹਿਕ ਹਾਂ ਕਿ ਸਰਕਾਰ ਵਲੋਂ ਦਾਹੀ ਗਈ ਹਿੰਸਾ ਅਤੇ ਦਹਿਸ਼ਤ ਕਿਸੇ ਵੀ ਤਰ੍ਹਾਂ ਨਿਆਏ ਉਚਿਤ ਨਹੀਂ। ਜਦੋਂ ਤਥਾਕਥਿਤ ਦਹਿਸ਼ਤ-ਪਸੰਦ ਬੇਕਸੂਰ ਲੋਕਾਂ ਉਪਰ ਹਿੰਸਾ ਕਰਦੇ ਹਨ ਤਾਂ ਉਹਨਾਂ ਨੂੰ ਵਿਤੀਆਂ ਜਾਂ ਸਕਦਾ ਹੈ, ਮੁਕਦਮੇ 'ਚਲਾ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਜਾਂ ਦੂਜੇ ਪਾਸੇ ਉਹ 'ਮੁਕਾਬਲਿਆਂ' ਵਿਚ ਮਾਰੇ ਜਾ ਸਕਦੇ

ਹਨ। ਦੂਜੇ ਸ਼ਬਦਾਂ, ਵਿਚ ਉਹਨਾਂ ਦੀਆਂ ਕਾਰਵਾਈਆਂ ਉਪਰ ਕਾਬੂ ਪਾਇਆ ਜਾ ਸਕਦਾ ਹੈ। ਪਰ ਜਦੋਂ ਹਕੂਮਤ ਖੁਦ ਹੀ ਬੰਬਸੂਰ ਲੋਕਾਂ ਉਪਰ ਕਿਤੇ ਵੱਡੇ ਪੈਮਾਨੇ ਤੇ ਹਿੰਸਾ ਅਤੇ ਅਨਿਆਂ ਢਾਉਣ ਤੇ ਤੁਲ ਪਵੇ ਤਾਂ ਵਿਚਾਰੇ ਕੀਹੇਦੇ ਕੋਲ ਫੋਰਿਆਦੀ ਹੁੰਣ ? ਸਰਕਾਰ ਅਤੇ ਇਸਦੇ ਚਿਹਰਾਹੀਣ ਕਾਰਿੰਦੇ ਕਿਸ ਅੱਗੇ ਜਵਾਬਦੇਹ ਹਨ ?

ਅਕਾਲੀਆਂ ਨੂੰ ਮੁੜ ਮੁੜ ਸੰਵਿਧਾਨ ਦੇ ਸੱਖੇਟੇ ਅੰਦਰ ਰਹਿਣ ਤੇ ਕੌਮੀ ਏਕਤਾ ਲਈ ਕੰਮ ਕਰਨ ਦੀ ਨਸੀਹਤ ਕੀਤੀ ਜਾਂਦੀ ਹੈ। ਪਰ ਜਾਪਾਦਾ ਹੈ ਕਿ ਇਹ ਸਭ ਤਰ੍ਹਾਂ ਦੇ ਵਿਰੋਧ ਨੂੰ ਆਪਣੇ ਕਦਮਾਂ 'ਚ ਢੱਹਾਣ ਲਈ ਸਰਕਾਰ ਦੇ ਨਾਅਰੇ ਬਣ ਗਏ ਹਨ। ਅਕਾਲੀਆਂ ਵਲੋਂ ਕੀਤੇ ਗਏ ਕਿਸੇ ਵੀ ਅੰਦੇਲਨ ਨੂੰ ਰਾਸ਼ਟਰ ਵਿਰੋਧੀ ਕਾਰਵਾਈ ਗਰਦਾਨਿਆਂ ਜਾਂਦਾ ਹੈ। ਟਾਂਦੀਮਜ਼ ਆਫ ਇੰਡੀਆ ਦੀ ਰਿਪੋਰਟ ਜਿਸ ਦਾ ਪਹਿਲਾਂ ਹਵਾਲਾਂ ਇੱਤਾ ਗਿਆ ਹੈ ਅਗੋਂ ਕਾਰਿੰਦੀ ਹੈ, "ਅਕਾਲੀਆਂ ਦੇ ਵਧ ਰਹੇ ਟਕਰਾਉ ਵਾਲੇ ਰਵਾਇਏ ਦਾ ਇਕ ਹੌਰੇ ਸਬੂਤ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੇਵਾਲ ਅਤੇ ਅਕਾਲੀ' ਦਲ (ਤੇ) ਪ੍ਰਧਾਨ ਜਗਦੇਵ ਸਿੰਘ ਤਲਵੰਡੀ ਵਲੋਂ ਕੀਤੀ ਗਈ ਸਰਕਾਰ ਦੀ ਆਲੋਚਨਾ ਹੈ।" ਜਾਹਰਾ ਤੁਰ ਤੇ ਲੇਖਕ 'ਦਾ ਵਿਸ਼ਵਾਸ ਹੈ ਕਿ ਆਲੋਚਨਾ ਆਪਣੇ ਆਪ ਵਿਚ 'ਟਕਰਾਉ ਹੈ ਅਤੇ ਇਸ ਲਈ ਨਿੰਦਨ ਯੋਗ ਹੈ।

ਇਥੇ ਅਸੀਂ ਇਹ ਚੇਤੇ ਕਰਾਉਣਾ ਚਾਹੁੰਗੇ ਕਿ ਹਾਕਮ ਪਾਰਟੀ ਅਤੇ ਸਰਕਾਰੀ ਮਸੀਨਰੀ ਵਲੋਂ ਸੰਵਿਧਾਨ ਖਾਸ ਕਰ ਇਸ ਦੇ ਉਹਨਾਂ ਹਿੱਸਿਆਂ ਦੀ ਜੋ ਦੇਸ਼ ਦੇ ਲੋਕਾਂ ਨੂੰ ਕੁਝ ਘੱਟੋਂ ਘਟ ਹੱਕ ਦੇਣ ਦੀ ਜਾਮਨੀ ਭਰਦੇ ਹਨ, ਦੀ ਉਲੰਘਣਾ ਦਾ ਨਿਰੰਤਰ ਅਤੇ 'ਸ਼ਾਨਦਾਰ' ਰਿਕਾਰਡ ਹੈ। ਕੀ ਹਰਮੰਦਰ ਸਾਹਿਬ ਤੇ 'ਹਮੱਲਾ ਸੰਵਿਧਾਨਕ ਸੀ ? ਕੀ ਅਸਾਮ ਵਿਚ ਚੱਲ੍ਹਾ ਕਰਾਉਣ ਦਾ ਢੰਗ ਸੰਵਿਧਾਨਕ ਸੀ ? ਕੀ ਬੁਬਾਂ ਤੇ ਕਬਜ਼ਾ, ਜੋ ਹਾਕਮ ਪਾਰਟੀ ਸਦਾ ਕਰਦੀ ਆਈ ਹੈ, ਸੰਵਿਧਾਨਕ ਹੈ ? ਕੀ ਕਾਂਗੜਾਸ ਪਾਰਟੀ 'ਤੇ ਖਜ਼ਾਨਾ ਭੁਰਨ, ਲਈ ਕਰੋਚਾਂ ਰੂਪਏ ਇਕੱਠੇ ਕਰਨ 'ਵਾਸਤੇ ਗੁਪਤ ਕਮਿਸ਼ਨ ਬਦਲੇ ਵਿਦੇਸ਼ੀ 'ਹਵਿਆਰ ਨਿਰਮਾਤਾਵਾਂ ਫੇਰਮਾਂ ਨੂੰ ਠੇਕੇ ਦੇਣਾ ਸੰਵਿਧਾਨਕ ਹੈ ? ਕੀ ਨੈਕਰਖਾਹੀ ਅਤੇ ਪੁਲੀਸ ਦੀ ਕਾਰਗੁਜ਼ਾਰੀ ਹਮੇਸ਼ਾ ਸੰਵਿਧਾਨਕ ਹੁੰਦੀ ਹੈ ? ਕੀ ਨਵੰਬਰ 84 ਵਿਚ ਸਿੱਖਾਂ ਦਾ ਕਤਲੇਆਮ ਸੰਵਿਧਾਨਕ ਸੀ ? ਫਿਰ ਵੀ ਉਸ ਕਤਲੇਆਮ ਲਈ ਜ਼ਿੰਮੇਵਾਰ ਕੁਝ ਵਿਅਕਤੀ ਅੱਜ ਵੀ ਹਾਕਮ ਪਾਰਟੀ ਦੇ ਸਨਮਾਨੋਂ ਹੋਏ ਨੈਤਾਂ ਹਨ। ਹਾਕਮ ਪਾਰਟੀ ਸੰਵਿਧਾਨ ਨੂੰ ਅਨਿਆਂ ਨੂੰ ਨਿਆਂ ਵਿਚ ਬਦਲਣ

ਲਈ ਜਾਂਦੀ ਦੀ ਛੜੀ ਵਾਂਗ ਵਰਤਦੀ ਹੈ।

ਮਹਿਜ਼ ਇਸ ਕਰਕੇ ਕਿ ਕੌਂਦੀ ਮੁੜਰਮ ਚੋਣ ਜਿਤਣ ਲਈ ਰਾਜ ਸ਼ਕਤੀ ਅਤੇ ਸਰਕਾਰੀ ਮਸੀਨਰੀ ਦੀ ਵਰਤੋਂ ਕਰਦਾ ਹੈ। ਕੋਈ ਘਟ ਮੰਜਰਮ ਨਹੀਂ ਬਣ ਜਾਂਦਾ, ਬੇਸ਼ਕ ਸਰਕਾਰ ਸਾਨੂੰ ਇਹ ਵਿਸ਼ਵਾਸ ਚਰਾਉਣਾ ਚਾਹੀਦੀ ਹੈ। ਅਜਿਹੀਆਂ 'ਉਲੰਘਣਾਵਾਂ ਬੇਅੰਤ ਹਨ। ਫਿਰ ਵੀ ਸਮਝਿਆ ਦਿਹੋ ਜਾ ਰਿਹਾ ਹੈ ਕਿ ਸਿਰਫ ਹਾਕਮ ਜਮਾਤ ਹੀ ਸੰਵਿਧਾਨ ਦੇ ਵਕਾਰ ਨਾਲ ਪੁਣਾਈ ਹੋਈ ਹੈ, ਮਹਿਜ਼ ਇਸ ਕਰਕੇ ਕਿ ਉਹ ਹਕੂਮਤ ਵਿਚ ਹੈ।

ਇਸ ਤਰੱਕ ਨਾਲ ਜਿਹੌਂ ਵੀ ਕੋਈ ਹਾਕਮ ਜਮਾਤ ਦੀ ਸ਼ਕਤੀ ਦੀ ਵਿਰੋਧਤਾ ਕਰਦਾ ਹੈ, ਉਸ ਨੂੰ ਸੰਵਿਧਾਨ ਦੀ ਉਲੰਘਣਾ ਦਾ ਦੋਸ਼ੀ ਗਰਦਾਨਿਆਂ ਜਾਂਦਾ ਹੈ। ਐਜੀਬ ਕਿਸਮ ਦੇ ਦੋਹਰੇ ਮਿਆਰ ਰਾਹੀਂ ਹਾਕਮ ਜਮਾਤ ਨੂੰ ਕੇਮ ਨਾਲ ਨਥੀ ਕੰਰ ਦਿੰਤਾ ਜਾਂਦਾ ਹੈ ਅਤੇ ਹਾਕਮ ਜਮਾਤ ਦੀ ਮੁਖਾਲਫਤ ਨੂੰ ਰਾਸ਼ਟਰੀ ਏਕਤਾ ਨੂੰ ਢਾਹ ਲਾਉਣਾ ਕਰਾਰ 'ਦਿਤਾ ਜਾਂਦਾ ਹੈ। ਇਥੋਂ ਤੀਕ ਕਿ ਜਿਹੜੇ ਅਕਾਲੀ ਲੀਡਰਾਂ ਨੇ 'ਸੰਵਿਧਾਨ ਵਿਚ ਨਿਰਧਾਰਤ ਕੀਤੇ ਫੈਡਰਲ 'ਸਿਧਾਂਤਾਂ ਦੇ ਆਧੀਅਤ ਤੇ ਕੇ 'ਦਰ ਰਾਜ ਸੰਬੰਧਾਂ ਦੇ ਮੁੜ-ਗਠਨ 'ਤੋਂ ਵਧ ਕਾਸੇ ਦੀ ਮੰਗ ਨਹੀਂ' ਕੀਤੀ ਉਨ੍ਹਾਂ ਉਪਰ 'ਵੀ ਰਾਸ਼ਟਰ ਵਿਰੋਧੀ ਹੋਣ ਦਾ ਠੱਪਾ ਲਾ ਦਿਤਾ ਗਿਆ ਹੈ। ਵਾਸਤਵ ਵਿਚ ਇੰਦਰਾ ਅਤੇ ਰਾਜੀਵ ਗਾਂਧੀ ਵਲੋਂ ਕੋਈ ਵਿਚ ਸ਼ਕਤੀਆਂ ਦੇ ਕੋਈ ਕੰਰਣ ਨੂੰ ਸੰਵਿਧਾਨ ਤੋਂ ਬੇ-ਮੁਖਤਾ ਕਹਿਣਾ ਵਧੇਰੇ ਹੱਕ ਬਜਾਨਾ ਹੈ।

ਲੋਕਤੰਤਰ ਦੇ ਫੌਡਿਆਂ ਦੇ ਬਾਵਜੂਦ ਜਿਸ ਤੰਤਰ ਵਿਚ ਅਸੀਂ ਰਹਿ ਰਹੇ ਹਾਂ ਹਕੂਮਤ ਵਿਚ ਹੋਣਾ ਇਕ ਵਖਰਾ ਵਰਮ ਬੰਣਨਾ ਹੈ। ਸਾਡੇ ਦੇਸ਼ ਵਿਚ ਰਾਜਨੀਤੀ ਦੇ ਵਧ ਰਹੇ ਮੁੜਰਮੀ ਕਰਣ ਲਈ ਜ਼ਿੰਮੇਦਾਰ ਇਹ ਇਕ ਅਹਿਮ ਤੱਤ ਹੈ ਅਤੇ ਮੁੜਰਮੀ ਕੰਰਣ ਸਿਖਰ ਤੋਂ ਫੁਟਦਾ ਹੈ। ਇਹੀ ਕੁਝ ਵਿਸ਼ੇਸ਼ ਵਿਅਕਤੀਆਂ ਦੇ ਖਤਰਨਾਕ ਦੌਰੀ-ਕਰਣ ਅਤੇ ਉਨ੍ਹਾਂ ਨੂੰ ਰਾਸ਼ਟਰ ਦੇ ਰਹਸ਼-ਮਈ ਵਜੂਦ ਨਾਲ ਇਕਮਿਕ ਕਰਨ ਲਈ ਜ਼ਿੰਮੇਵਾਰ ਹੈ।

ਅਕਾਲੀਆਂ ਅਤੇ ਸਰਕਾਰ ਦਰਮਿਆਨ ਟੱਕਰ ਦਾ ਜ਼ਿਕਰ ਕਰਦਿਆਂ ਜੇ ਅਸੀਂ ਹੇਠ ਲਿਖੀਆਂ ਗੱਲਾਂ ਨੂੰ ਮੱਦੇਨਜ਼ਰ ਰਖੀਏ ਤਾਂ ਬਹੁਤ ਅਰਥਪੂਰਣ ਹੋਵੇਗਾ;

੦ ਕਿ ਅਸੀਂ ਟੱਕਰ ਨੂੰ ਬੰਬਈਆਂ ਫਿਲਮ ਵਡ-ਮੂਲੇ ਵਾਂਗ ਘਟਾ ਕੇ ਨਾ ਵੇਖੀਏ। ਅੱਜ ਸਰਕਾਰ ਅਤੇ ਇਸ ਦੇ ਨੇਤਾਵਾਂ ਨੂੰ ਕਥਾ ਦੇ ਮਹਾਨ ਹੀਰੇ ਅਤੇ ਅਕਾਲੀਆਂ ਨੂੰ ਦੁਸਟੇ ਖਲਾਗਿਕ ਅਤੇ ਸੋਧੇ ਜਾਣ ਯੋਗ ਸਮੇਂ ਜਾਣ ਦੀ ਬਿਤੀ ਪ੍ਰਭਾਵ ਹੈ। ਬਿਨਾਂ ਸ੍ਰਕ ਅੰਕਾਲੀਆਂ

ਨੇ ਗੋਤ ਜਿੰਮੇਦਾਰਾਨਾ ਗਲਤੀਆਂ ਕੀਤੀਆਂ ਹਨ ਅਤੇ ਉਨ੍ਹਾਂ ਦੀ ਉਹ ਕੀਮਤ ਵੀ ਅਦਾ ਕਰ ਰਹੇ ਹਨ। ਪੜ੍ਹੇਤੂ ਸਰਕਾਰ ਅਤੇ ਹਾਕਮ ਜਮਾਤ ਨੇ ਉਸ ਤੋਂ ਕਿਤੇ ਭਿਆਨਕ ਅਤੇ ਜਾਣ-ਬੁਝ ਕੇ ਬੱਜਰ ਭੁਲਾਂ ਕੀਤੀਆਂ ਹਨ ਅਤੇ ਇਨ੍ਹਾਂ ਦੀ ਕੀਮਤ ਦੂਜਿਆਂ ਨੂੰ ਚੁਕਾਉਣਾ ਲਈ ਮਜ਼ਬੂਰ ਕਰ ਰਹੀ ਹੈ। ਇਸ ਕਾਸੇ ਦੇ ਮੱਦੇ ਨਜ਼ਰ ਇਹ ਜ਼ਰੂਰੀ ਹੈ ਕਿ ਸਰਕਾਰ ਨੂੰ ਨਿਰਪਖ ਅਤੇ ਨਿਆਏਸ਼ੀਲ ਸੱਤਾ ਨਾ ਸਮਝ ਕੇ ਇਸ ਸੰਮੱਸਿਆ ਦੇ ਇਕ ਹਿੱਸੇ ਵਜੋਂ ਸਮਝਿਆ ਜਾਵੇ।

੦ ਕਿ ਅਕਾਲੀ ਦਲ ਅਖੰਡ ਪਾਰਟੀ ਨਹੀਂ ਹੈ, ਇਸ ਦੇ ਆਗੂ ਵਖ ਵਖ ਬੋਲੀਆਂ ਬੋਲੇ ਹਨ। ਸੰਤ ਕਾਂਗੋਵਾਲ ਨੂੰ ਠੀਕ ਉਸੇ ਤਰ੍ਹਾਂ ਚੌਹਾਨ ਦੇ ਵਿਚਾਰਾਂ ਲਈ ਜਵਾਬਦੇਹ ਨਹੀਂ ਜਿਵੇਂ ਸਾਰੇ ਹਿੰਦੂ ਇਕ ਸੁਣਟਰਕਾਰ ਜਾਂ ਕਿਸੇ ਇਕ ਕਾਰਾਗਰੀ ਦੇ ਵਿਚਾਰਾਂ ਲਈ ਜਿੰਮੇਵਾਰ ਨਹੀਂ।

੦ ਕਿ ਸਾਨੂੰ ਸਰਕਾਰ, ਦੇ ਵਿਹਾਰ ਅਤੇ ਆਮ ਸ਼ਹਿਰੀ ਦੇ ਵਿਹਾਰ ਦੀ ਪਰਖ ਲਈ ਵੱਖ ਵੱਖ ਮਿਆਰ ਨਹੀਂ ਵਰਤਣੇ ਚਾਹੀਦੇ। ਦਰਿਸ਼ਤਪਸੰਦਾਂ ਵਲੋਂ ਕੀਤੇ ਜਾਂਦੇ ਕਤਲਾਂ ਨੂੰ ਬੰਦ ਕੀਤੇ ਜਾਣ ਅਤੇ ਨਿੰਦੇ ਜਾਣ ਦੀ ਲੋੜ ਹੈ ਪਰ ਸਾਨੂੰ ਸਰਕਾਰ ਵਲੋਂ ਕੀਤੇ ਕਤਲਾਂ ਦੀ ਨਿਖੇਧੀ ਕਰਨ ਪ੍ਰਤੀ ਵੀ ਉਨ੍ਹੇ ਹੀ ਚੇਤਨ ਹੋਣਾ ਚਾਹੀਦਾ ਹੈ। ਸਿਰਫ ਇਸ ਕਰਕੇ ਕਿ ਸਰਕਾਰ ਕਤਲ ਅਤੇ ਤਸ਼ਦਦ ਲਈ, ਫੇਜ ਤੇ ਪੁਡੀਸ ਦੀ ਵਰਤੋਂ ਕਰਦੀ ਹੈ, ਕੋਈ ਘੱਟ ਨਿੰਦਨੀ ਨਹੀਂ ਬਣ ਜਾਂਦੀ। ਇਸ ਕਰਕੇ ਸਾਨੂੰ ਪੰਜਾਬ, ਵਿਚ ਫੌਜੀ ਕਾਰਵਾਈ ਅਤੇ ਨਵੰਬਰ ਦੇ

ਛਸਾਦਾਂ ਵਿਚ ਸਿੱਖਾਂ ਦੇ ਕਤਲੇਅਾਮ ਲਈ ਨਿਆਏਨ ਉਚਿਤਾ ਦੀ ਤਲਾਸ ਨਹੀਂ ਚਾਹੀਦੀ। ਅੰਜਿਹੀਆਂ ਸਬਕ-ਸਿਥਾਉ ਕਾਰਵਾਈਆ ਸਾਡੇ ਸਮਾਜਕ ਅਤੇ ਰਾਜਸੀ ਜੀਵਨ ਦੇ ਇਕ ਆਮ ਮੁਜਰਮ ਦੀਆਂ ਕਾਰਵਾਈਆਂ ਨਾਲੋਂ ਵਧੇਰੇ, ਭੈੜੀ ਤਰ੍ਹਾਂ ਮਜ਼ਰਮੀਕਰਨ ਕਰੇਗੀ।

੦ ਸੰਵਿਧਾਨ ਜਾਂ ਰਾਸ਼ਟਰ ਨੂੰ ਸਭ ਚੀਜ਼ਾਂ ਦਾ ਮਾਪਦੰਡ ਬਣਾਉਣ ਦੀ ਬਜਾਏ ਇਹ ਯਾਦ ਰੱਖਣਾ ਬੇਹਤਰ ਹੋਵੇਗਾ ਕਿ ਮਨੁੱਖੀ ਜੀਵਨ, ਸਨਮਾਨ ਅਤੇ ਸੁਤੰਤਰਤਾ ਨਾਲੋਂ ਕੁਝ ਵੀ ਵਧੇਰੇ, ਕੀਮਤੀ ਨਹੀਂ। ਇਨ੍ਹਾਂ ਦੀ ਬਹਾਲੀ ਅਤੇ ਫੌਲਾਉ ਮਨੁੱਖੀ ਵਤੀਰੇ ਦੀ ਕਸਵਟੀ ਹੈ।

੦ ਕਿ ਰਾਸ਼ਟਰੀ ਏਕਤਾ ਦੇ ਵਿਚਾਰ ਨੂੰ ਅਕਸਰ ਖਤਰਨਾਕ ਫੇਦੇ ਵਜੋਂ ਵਰਤਿਆ ਜਾਂਦਾ ਹੈ। ਰਾਸ਼ਟਰ ਮਹਿਜ ਇਕ ਰਾਜਨੀਤਕ ਵਜੂਦ ਹੈ ਨਾ ਕਿ ਰੱਬ-ਦਿੱਤੀ ਸਥਾਈ ਸਿਰਜਣਾ। ਰਾਸ਼ਟਰ ਦੀਆਂ ਹਦਬੰਦੀਆਂ ਬਦਲੀਆਂ ਰਹਿੰਦੀਆਂ ਹਨ। ਲੋਕਾਂ ਵਿਚ ਸਥਾਈ ਏਕਤਾ ਕੰਦੀ ਵੀ ਬੰਦੂਕਾਂ ਅਤੇ ਬਲ ਪ੍ਰਯੰਗ ਨਾਲ ਨਹੀਂ ਹਾਸਲ ਕੀਤੀ ਜਾ ਸਕਦੀ। ਰਾਸ਼ਟਰੀ ਏਕਤਾ ਦੇ ਨਾਂ ਹੇਠ ਮਨੁੱਖੀ ਜਾਨਾਂ ਦੇ ਖਾਤਮੇ ਨਾਲੋਂ ਵੱਖ ਵੱਖ ਭਾਈਚਾਰਿਆਂ ਦੇਰ-ਮਿਆਨ ਸਹਿ-ਹੋਂਦ ਤੇ ਜ਼ੋਰ ਦੇਣਾ ਕਿਤੇ ਵਧੇਰੇ ਮਹੱਤਵ-ਪੂਰਣ ਹੈ।

(ਇਲਸਟਰੇਟਡ ਵੀਕਲੀ 'ਚੋ')
ਪੰਜਾਬੀ ਰੂਪ : ਅਮੇਲਕ ਸਿੰਘ
ਪੰਜਾਬੀ ਟ੍ਰਾਂਸਲਿੱਟ, ਚੰਡੀਗੜ੍ਹ

ਪਾਠਕ ਲੇਖਕ ਫੋਰਮ

ਗਿੱਲ ਭਰਾਵਾਂ ਦੀ ਚਿੱਠੀ ਦੇ ਜੁਆਬ ਵਿਚ ਛਪੀ ਇੰਡੀਅਨ ਪੀਪਲਜ਼ ਫਰੰਟ ਵਾਲੇ ਸਾਬੀਆਂ ਦੀ ਚਿੱਠੀ 'ਤੇ ਟਿੱਪਣੀ

ਜੂਨ 1985 ਦੇ ਸਮਤਾ, ਵਿਚ ਛਪੀ ਇੰਡੀਅਨ ਪੀਪਲਜ਼ ਫਰੰਟ ਵਾਲਿਆਂ ਦੀ, ਚਿੱਠੀ ਨੂੰ ਪੜ੍ਹਕੇ ਦਿਮਾਗ ਵਿਚ ਉਨ੍ਹੇ ਸੁਆਲਾਂ ਨੇ ਚਿੱਠੀ ਲਿਖਣ ਲਈ ਮਜ਼ਬੂਰ ਕੀਤਾ ਹੈ। ਇਸ ਚਿੱਠੀ ਵਿਚ ਇਹਨਾਂ ਸਾਬੀਆਂ ਨੇ ਕੇਂਦਰੀ ਸਰਕਾਰ ਨੂੰ ਲੋਕ ਵਿਰੋਧੀ ਅਤੇ ਤਾਨਾਸ਼ਾਹ (ਜ਼ਿਹੜੀ ਕਿ ਬਿਨਾਂ ਸੱਕ ਇੰਝ ਹੀ ਹੈ) ਸਾਬਤ ਕੀਤਾ ਹੈ ਅਤੇ ਅਕਾਲੀ ਪਾਰਟੀ ਅਤੇ ਛਿੰਡਰਾਵਾਲੇ ਨੂੰ ਲੋਕ ਹਿਤੇਸੀ ਅਤੇ 'ਖੁਹਾਨ ਘੁਲਾਈਆ' ਸਾਬਤ / ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੋਕੀ ਕਮਿਊਨਿਸਟਾਂ ਵੱਲੋਂ ਇਸ ਤਰ੍ਹਾਂ ਦੀਆਂ ਕਰਤੁਤਾਂ ਦੀ ਆਸ ਨਹੀਂ ਰੱਖਦੇ। ਯਾਦ ਰੱਖੋ, ਜਾਂਦੇ ਰੱਖੋ, ਜਾਂਦੇ ਲੋਕ, ਕਚਿਹਿਰੀਆਂ

ਲਾ ਕੇ ਭਿੰਡਰਾਵਾਲੇ, ਅਕਾਲੀਆਂ ਕਾਂਗਰਸੀਆਂ ਅਤੇ ਹੋਰ ਲੁਟੇਰੀਆਂ ਜਮਾਤਾਂ ਦੇ ਲੋਕਾਂ ਨੂੰ ਕਟਾਹਿਰੇ ਵਿਚ ਖੜ੍ਹੇ ਕਰਨਗੇ ਤਾਂ ਉਦੋਂ ਤੁਹਾਡੇ ਵਰਗੇ ਲੋਕਾਂ ਨੂੰ ਵੀ ਮਾਫ਼ ਨਹੀਂ ਕਰਨਗੇ। ਤੁਸੀਂ ਸਮੇਂ ਸਮੇਂ ਤੇ ਅਕਾਲੀ ਪਾਰਟੀ ਤੇ ਹੋਰ ਇਹੋ ਜਿਹੀਆਂ ਪਾਰਟੀਆਂ ਦੀਆਂ ਪੂੜ੍ਹਾਂ ਬਣੋਂਦੇ ਰਹੇ ਹੋ ਅਤੇ ਲੋਕਾਂ ਨਾਲ ਗਦਾਗੀਆਂ ਕਰਦੇ ਰਹੇ ਹੋ। ਜਦ ਤੁਹਾਡੇ ਕੋਲ ਸਭ ਤੋਂ ਉੱਤਮ ਸਿਧਾਂਤ (ਮਾਰਕਸਵਾਦ) ਹੈ ਤਾਂ ਅਕਾਲੀਆਂ ਦੀ ਪ੍ਰਵਾਨਗਣ ਦੀ ਕੀ ਲੋੜ ਹੈ ? ਕੀ ਤੁਹਾਨੂੰ ਆਪਣੇ ਆਪ ਤੇ ਯਕੀਨ ਨਹੀਂ ਕਿ ਤੁਸੀਂ ਲੋਕਾਂ ਨੂੰ ਆਪਣਾ ਸਿਧਾਂਤ ਮਗਰਾਲਾ ਸਕੋਗੇ।

ਇਸ ਚਿੱਠੀ ਦੇ ਸੁਰੂ ਵਿਚ ਹੀ ਤੁਸੀਂ ਕਿਹਾ ਹੈ ਕਿ ਪੰਜਾਬ ਸਮੱਸਿਆ ਅਖੰਡੀ 'ਹਰਿਤ ਕਰਾਂਤੀ' ਦਾ ਸਿੱਟਾ ਸਿਰਫ ਪੰਜਾਬ ਵਿਚ ਹੀ, ਇਹੋ ਜਿਹਾ ਹਿਕਲਣ ਲਈ ਬਚਿਆ

ਹੋਇਆ ਸੀ? ਕੀ 'ਪੂਜੀਦਾਰ' ਜੰਤਦਾਰੀ ਸਿਰਫ਼ ਪੰਜਾਬ ਵਿੱਚ ਹੀ ਪੈਦਾਵਾਰੇ ਦੇ ਲਾਭਕਾਰੀ ਮੁੱਲ ਨਾ ਮਿਲੇਣ-ਕਰਕੇ, ਤਬਾਹ ਹੌਣ ਲੱਗਾ "ਸੀ?" ਬਾਕੀ ਰਾਜਾਂ ਵਿਚ ਕਿਹੜੇ ਪੈਦਾਵਾਰ ਦੇ ਲਾਭਕਾਰੀ ਮੁੱਲ ਮਿਲਦੇ ਹਨ ਉਥੇ ਹਰਿਆਣਾ ਸਮੱਸਿਆ ਜਾਂ ਯੂ. ਪੀ. ਸਮੱਸਿਆ ਕਿਉਂ ਨਾ ਬਣੀ? ਜੇ ਅਕਾਲੀ ਪੋਰਟੀ ਸਦੀਓਂ ਹੀ ਲੋਕ ਹਿਤੇਸੀ ਅਤੇ ਕਿਸਾਨ ਹਿੱਤ੍ਰੂ ਤੇ ਤਾਂ ਮਨ 1977-80 'ਤਕ ਕਿਸਾਨਾਂ ਦੀ ਪੈਦਾਵਾਰ ਦੇ ਲਾਭਕਾਰੀ ਮੁੱਲ ਦੇਣ ਲਈ ਕਿਹੜੇ ਕਿਹੜੇ ਉਪਰਾਲੇ ਕੀਤੇ ਸਨ, ਜਦੋਂ ਅਕਾਲੀਆਂ ਦੀ ਪੰਜਾਬ ਵਿਚ ਸਰਕਾਰ ਰਹੀ ਤੇ ਕੇਂਦਰ ਸਰਕਾਰ ਵਿਚ ਵੀ ਹਿੱਸੇਦਾਰੀ ਸੀ। ਅਕਾਲੀਆਂ ਦੀ ਸਰਕਾਰ ਵੇਲੇ (1978) ਤੁਹਾਨੂੰ ਵੀ ਪੜ੍ਹੇ ਹੋਏ ਕਿ ਪੰਜਾਬ ਦੇ ਕਿਸਾਨ ਦੀਆਂ ਲੂਝਾਅਾਂ ਦੀ ਪੇਦਾਵਾਰ ਦਾ ਕੀ ਹਾਲ ਹੋਇਆ ਸੀ? ਉਦੋਂ "ਵੱਡੇ ਇਨਕਲਾਬੀ" ਅਕਾਲੀਆਂ ਨੇ ਪੈਦਾਵਾਰ ਦੇ ਲਾਭਕਾਰੀ ਮੁੱਲ ਕਿਉਂ ਨਾ ਦੁਆਏ? ਉਦੋਂ ਤੋਂ ਸਗੋਂ ਹੋਕੋਂ ਲਈ ਜੂਝਦੇ ਲੋਕਾਂ ਦਾ ਸੁਆਗਤ ਲਾਠੀਆਂ ਗੋਲੀਆਂ ਨਾਲ ਕਰਦੇ ਸਨ (ਅਕਾਲੀ) ਅਤੇ ਹੁਣ ਵੱਡੇ ਹੋਕੋਂ ਦੇ ਰਾਖੇ ਬਣ ਗਏ। ਮਹਾਨ ਘੁੱਲਾਟੀਆਂ ਨੂੰ ਘੁੱਲਾਟੀਆਂ ਦਾ ਸਰਟੀਫਿਕੇਟ ਦ੍ਰਿੰਨ ਵੱਲੋਂ "ਲਾਲ ਅਕਾਲੀ" ਮਿਲ ਗਏ। ਸਮੇਂ ਤੁਹਾਨੂੰ ਮਾਛ ਨਹੀਂ ਕਰੇਗਾ।

ਚੁਸ਼ੀ ਲਿਖਿਆ ਹੈ ਕਿ "ਉਹਨਾਂ ਦੀ ਅਸਲੀ ਮੰਗ ਇੱਹੋ ਸੀ ਕਿ ਪੇਦਾਵਾਰ ਦੀਆਂ ਕੀਮਤਾਂ ਵਧਾਈਆਂ ਜਾਣ ਅਤੇ ਜ਼ਿਮੀਦਾਰ ਦੀ ਵਰਤੋਂ ਵਿਚ ਆਉਣ ਵਾਲੀਆਂ ਮਸ਼ੀਨਾਂ ਦੇ ਮੁੱਲ ਘਟਾਏ ਜਾਣ"। ਜੇ ਅਸਲੀ ਮੰਗ ਇਹ ਸੀ, ਤਾਂ ਮੌਰਚੇ ਦਾ ਨਾਂ 'ਘਰਮ ਯੁਪ' ਕਾਹਨੂੰ ਰਖਿਆ ਗਿਆ ਸੀ। ਅਕਾਲੀਆਂ ਵੱਲੋਂ ਵਾਰ ਵਾਰ 'ਪੰਥ ਨੂੰ ਬਤਰਾ' ਸਿੱਖਾਂ ਨਾਲ ਵਿਤਰਾ ਦੀਆਂ ਟਾਹਰਾਂ ਕੀ ਇਸੇ ਅਸਲੀ ਮੰਗ ਨੂੰ ਪੇਸ਼ ਕਰਦੀਆਂ ਹਨ? ਤੁਹਾਡੀ ਸਮਝ ਨੂੰ ਗ੍ਰਹਿਣ ਕਿਉਂ ਲੱਗ੍ਹ ਗ੍ਰਿਆ?

ਅੱਗੇ ਜਾ ਕੇ ਲਿਖਿਆ ਹੈ, ਕਿ "ਇਸ ਸਾਰੇ, ਮੁਆਮਲੇ ਵਿਚ, ਅੁਕਾਲੀ ਦਲ ਖਾਸ ਕਰਕੇ ਭਿੰਡਰਾਵਾਲੇ ਹੋਰਾਂ ਦਾ ਕੰਸ਼ਰ ਸ਼੍ਰੀਵ ਐਨਾ ਹੀ ਸੀ ਕਿ ਉਹ ਸਰਕਾਰ ਦੀਆਂ ਕੁਟਨੀਤਿਕ ਚਾਲਾਂ ਨੂੰ ਸੰਮਝਣ ਵਿਚ 'ਨੀਕਾਮ ਰਹੇ। ਕਿੰਨੀ ਸ਼ਰਮਨਾਕ ਕੇਸ਼ਿਸ਼ ਹੈ ਨੀਲੇ 'ਅਰੰਗਜੇਬ' ਨੂੰ ਇਮਾਨਦਾਰ ਅਤੇ ਲੋਕ ਹਿੱਤ ਸਾਬਤ ਕਰਨ ਦੀ। ਯਾਨੀ ਭਿੰਡਰਾਵਾਲਾ ਦਿਮਾਨਦਾਰ ਸੀ, ਪਰ ਭੋਲਾ ਸੀ। ਵਿਚਾਰਾ ਸੇਰਕਾਰ ਦੀਆਂ ਚੌਲਾਂ ਨਹੀਂ ਸੰਮਝ ਸਕਿਆ। ਭਿੰਡਰਾਵਾਲੇ ਵਲੋਂ 5000 ਹਿੰਦੂਆਂ ਨੂੰ 'ਰਾਡੋ-ਰਾਂਡ' ਮਾਰ ਮੁੰਕਾਉਣ ਦੀ ਧਮਕੀ, ਕੀ ਉਸ ਮੰਜਦ ਦੀ ਸ੍ਰੀਤਾਨਾਂ ਵਾਲੀ ਸੋਚ ਬਾਰੇ ਭੇਰਾ ਭਰ ਵੀ ਸੱਕਾਂਦੀ ਗੁਜ਼ਾਇਸ਼ ਛੱਡਦੀ ਹੈ? ਜਦੋਂ

ਭਿੰਡਰਾਵਾਲਾ ਹਿੱਸਾਬ ਕਰਕੇ~ ਇਕ 'ਈਕ, ਸਿੱਖ ਲਈ 35-35 ਹਿੰਦੂ ਕਤਲ ਕਰਨ ਲਈ ਕਹਿਦਾ ਹੈ ਤਾਂ ਕੀ ਉਸ ਦਾ ਕਸੂਰ ਸਿਰਫ਼ ਇੰਨਾਂ ਹੀ ਹੈ ਕਿ ਉਹ ਸਰਕਾਰ 'ਦੀਆਂ ਕੁਟਨੀਤਿਕ ਚਾਲਾਂ ਨੂੰ ਨਹੀਂ' ਸਮਝ ਸਕਿਆ? ਨਹੀਂ ਉਹ ਸਿੱਖੀ-ਸਰੂਪ ਵਾਲਾ ਜਨੂੰਨੀ ਹਿੰਦੂਆਂ-ਸਿੱਖਾਂ ਵਿੱਚ ਫਿਰਕੁ ਵਸਾਦ ਕਰਾ ਕੇ, ਅਮਰੀਕਨ, ਸਾਮਰਾਜ-ਦੀ ਸੰਸਾਰ ਨੀਤੀ ਨੂੰ ਲਾਗੂ ਕਰਦਾ ਸੀ। ਪਰ ਜੇ ਇਸ ਸਭ ਕਾਸੇ ਨੂੰ ਤੁਹਾਡੀ ਅੱਖ ਨਹੀਂ "ਖੇਖ-ਸ਼ਕਦੀ ਜਾਂ ਜਾਣ ਬੁਝਕੇ ਨਹੀਂ" ਦੇਖਦੀ ਤਾਂ ਸਾਡਾ ਕੀ ਕਸੂਰ ਹੈ?

ਇਹ ਠੀਕ ਹੈ ਕਿ ਸਾਰੀਆਂ ਅਤੇ ਕਵਾਦੀਆਂ ਕਾਰ-ਗੁਜ਼ਾਰੀਆਂ ਵਿਚ ਸਿਰਫ਼ ਮੌਰਚੇ ਵਾਲਿਆਂ ਦਾ ਹੀ ਹੱਥ 'ਨਹੀਂ' ਸੀ, ਸਰਕਾਰ ਆਪਣੇ ਪਾਲਤੂ ਗੁੰਡਿਆਂ ਰਾਹੀਂ 'ਵੀਘਲਾਂ ਨੂੰ ਬਦਨਾਮ ਕਰਨ ਲਈ ਹਿੰਸਾ ਦੀ ਬੰਡ ਖੇਡਦੀ ਹੈ। ਪਰ ਸਾਰੀਆਂ ਨਾ ਸਹੀ ਜੋ ਬੇਡੀਆਂ ਕਾਰ-ਗੁਜ਼ਾਰੀਆਂ ਵਿਚ ਵੀ ਹੱਥ ਸੀ ਤਾਂ ਉਹ ਜਾਇਜ਼ ਹੈ? ਮੌਰਚੇ ਵਾਲੇ ਜੇ ਤੁਹਾਡੇ ਅਨੁਸਾਰ ਇਮਾਨਦਾਰ ਯੋਧੇ ਹਨ ਤਾਂ ਉਹਨਾਂ ਨੇ ਉਹਨਾਂ ਸਾਰੀਆਂ ਅਤੇ ਕਵਾਦੀਆਂ ਕਾਰਵਾਈਆਂ ਦਾ ਢਿੜ੍ਹਤਾ ਨਾਲ ਵਿਰੋਧ ਕਿਉਂ ਨਹੀਂ ਕੀਤਾ?

ਸਾਬੀ ਜੀ, ਇਸ ਸਮੱਸਿਆ "ਲਈ ਪਹਿਲੇ ਦੂਜੇ ਨੰਬਰ ਦੀ ਗੱਲ ਗਲਤ ਹੈ ਬਲਕਿ ਅਕਾਲੀ ਤੇ ਸਰਕਾਰ ਦੇਵੇਂ ਬਾਬਾਰ ਦੇ ਜ਼ਿੰਮੇਵਾਰ ਹਨ। ਪਹਿਲੇ, ਦੂਜੇ ਨੰਬਰ ਲਾਉਣ ਨਾਲ ਅਸੀਂ ਦੋ ਫਾਕੂਆਂ ਵਿਚੋਂ ਇਕ 'ਦੇ ਹੱਕ ਵਿਚ ਭੁਗਤ ਜਾਂਦੇ ਹਾਂ। ਕਾਂਗਰਸ ਪਾਰਟੀ ਨੇ ਆਪਣੀ ਵੇਟ ਸਿਆਸਤ ਦੇ ਤਹਿਤ ਪਹਿਲਾਂ ਭਿੰਡਰਾਵਾਲੇ ਦੇ ਆਦਮੀਆਂ ਦੀਆਂ ਅਤੇ ਕਵਾਦੀਆਂ ਕਾਰਵਾਈਆਂ ਨੂੰ ਬੇਰੋਬ-ਹੋਣ ਦਿਤਾ ਅਤੇ ਸਹਿ ਵੀ ਦਿਤੀ ਅਤੇ ਹਿੰਦੂ ਜਨਸਮੂਹ ਵਿਚ ਲੋੜੀਂਦਾ ਸ਼ਹਿਮ ਪੈਦਾ ਕੀਤਾ। ਹਿੰਦੂ ਜਨਸਮੂਹ ਦੇ ਮਨਾਂ ਵਿਚ ਭਿੰਡਰਾਵਾਲੇ ਦੇ ਬੰਦਿਆਂ ਦੀਆਂ ਜ਼ਰੂਰਤਾਂ ਕਰਕੇ ਇਨ੍ਹਾਂ ਸੇਹਿਮ ਪੈਦਾ ਹੋ ਨਿਗਆ ਕਿ ਉਹ ਇਹ ਮਹਿਸੂਸ ਕਰਨ ਲਗਾ ਕਿ ਸਿਖ ਅੱਤਵਾਦੀਆਂ ਤੋਂ ਸਾਨੂੰ ਕੋਈ ਨਹੀਂ ਬਚਾਇਸਕਦਾਹਾ। ਇਸ ਮਾਰੀ ਹਾਲਤ ਨੂੰ ਭਾਪਕੇ ਕਾਂਗਰਸ ਸਰਕਾਰ ਨੇ ਇਕ ਦਮ ਪੰਜਾਬ ਨੂੰ ਮੂਰਛਤ ਕਰਕੇ ਦਰਬਾਰ-ਸਾਹਿਬ ਤੇ ਇਮਲਾ-ਕਰਨੇ, ਹਿੰਦੂ ਜਨਸਮੂਹ ਦੀ ਹਮਦਰਦੀ ਆਪਣੇ 'ਵੱਲ-ਪਿੱਚ ਲਈ। ਇਸ Blue star Action ਨਾਲ ਹਿੰਦੂ ਜਨਸਮੂਹ ਦਿਹਾਂਸ਼ੁਸ਼ ਕਰਨ ਲਗਾ ਕਿ ਸਿਖ ਅੱਤਵਾਦੀਆਂ ਤੋਂ ਸਾਨੂੰ ਕੋਈ ਨਹੀਂ ਬਚਾਇਸਕਦਾਹਾ। ਇਸ ਮਾਰੀ ਹਾਲਤ ਨੂੰ ਮੂਰਛਤ ਕਾਂਗਰਸ ਸਰਕਾਰ ਨੇ ਇਕ ਦਮ ਪੰਜਾਬ ਨੂੰ ਮੂਰਛਤ ਕਰਕੇ ਦਰਬਾਰ-ਸਾਹਿਬ ਤੇ ਇਮਲਾ-ਕਰਨੇ, ਹਿੰਦੂ ਜਨਸਮੂਹ ਦੀ ਹਮਦਰਦੀ ਆਪਣੇ 'ਵੱਲ-ਪਿੱਚ ਲਈ। ਇਸ Blue star Action ਨਾਲ ਸਾਰੇ ਦੇਸ਼-ਸਾਰਾਂ ਨੂੰ ਹੋਰ-ਕੋਈ ਪ੍ਰਾਰਟੀ ਨਹੀਂ ਬਚਾਇਸਕਦਾਹਾ। ਕਾਂਗਰਸ ਪਾਰਟੀ ਨੇ ਹੋਰ, ਕੋਈ ਕਰ ਸਕਦੀ ਹੈ। ਇਸ ਤਰ੍ਹਾਂ ਕਾਂਗਰਸ ਪਾਰਦੀ, ਨੇ Blue star Operation ਨਾਲ ਸਾਰੇ ਦੇਸ਼-ਸਾਰਾਂ ਨੂੰ ਹੋਰ-ਕੋਈ ਪ੍ਰਾਰਟੀ ਨਹੀਂ ਬਚਾਇਸਕਦਾਹਾ। ਇਸ ਸਾਬਤ ਹੋ ਚੁਕਾ ਹੈ। ਪਰਾਂ, ਸਿਖ, ਅੱਤਵਾਦੀਆਂ ਨੂੰ

ਵਿਦੇਸ਼ੀ ਮਦਦ ਨੂੰ ਖਾਰਜ ਕਰਨਾ ਵੀ ਉਨ੍ਹਾਂ ਹੀ ਗਲੜ, ਹੈ ਜਿਨ੍ਹਾਂ ਕਿ ਕਾਂਗਰਸ ਪਾਰਟੀ ਦੀ ਵੋਟ ਸਿਆਸਤ ਨੂੰ। ਇਸ ਸਮਝਿਆ ਲਈ ਕਾਂਗਰਸ ਦੀ ਵੋਟ ਸਿਆਸਤ ਤੇ ਵਿਦੇਸ਼ੀ ਅਜੋਂ ਸੀਆਂ ਦੇਣੇ ਜਿੰਮੇਦਾਰ ਹਨ।

—ਮਹਿੰਦਰ ਮਾਥੀ

2-ਗਿੱਲ ਭਰਾਵਾਂ ਦੇ ਸਾਬੀਆਂ ਦੀ ਚਿੱਠੀ ਦਾ ਜਾਇਬ

ਗਿੱਲ ਭਰਾਵਾਂ ਦੇ ਕੁਝ ਸਾਬੀਆਂ ਵਲੋਂ ਪਿਛਲੇ ਮਹੀਨੇ 'ਸਮਤਾ' ਨੂੰ ਲਿਖੀ ਚਿੱਠੀ ਵਿਚੋਂ ਕੁਝ ਹੋਰ ਨੁਕਤੇ ਉਭਰੇ ਹਨ। ਗਿੱਲ ਭਰਾਵਾਂ ਨੇ ਜਿਥੇ ਖੱਬੀ ਧਿਰ (ਨਕਸ਼ਲਬਾੜੀ) ਪ੍ਰਤੀ ਅੰਨ੍ਹੀ ਨਫਰਤ ਉਜਾਗਰ ਕੀਤੀ ਹੈ, ਉਥੋਂ ਉਹਨਾਂ ਦੇ ਸਾਬੀਆਂ ਵਲੋਂ ਇਸ ਧਿਰ ਨੂੰ ਬਰਾਬਰ ਦੀ ਧਿਰ ਸਮਝ ਕੇ ਦੇਸ਼ਤੀ ਪ੍ਰਗਟਾਈ ਹੈ। ਸਾਡੇ ਦੁਸ਼ਮਣ (ਕਾਂਗਰਸੀਆਂ) ਖਿਲਾਫ ਇਕ ਦੂਜੇ ਨੂੰ ਸਹਿਯੋਗ ਦੇਣ ਦੀ ਲੋੜ ਉਭਾਰੀ ਹੈ।

ਸੂਰੂ ਵਿਚ ਗਿੱਲ ਭਰਾਵਾਂ ਦੇ ਸਾਬੀਆਂ ਨੇ ਕਿਹਾ ਹੈ ਕਿ 'ਇਹਨਾਂ ਲਈ ਵਿਚ ਜਿਥੇ ਕਾਫੀ ਵਿਰੋਧ ਵੀ ਹੈ, ਪਰ ਇਹ ਜ਼ਿਕਰ ਨਹੀਂ ਕੀਤਾ ਕਿ ਇਹਨਾਂ ਦੋਹਾਂ ਧਿਰਾਂ ਵਿਚ ਵਿਰੋਧ ਕਿਸ ਕਿਸਮ ਦੇ ਹਨ। ਹਾਂ, ਇਥੇ ਸਾਂਝ ਦਾ ਜ਼ਿਕਰ ਕੀਤਾ ਗਿਆ ਹੈ, ਕੀ ਜੇ "ਦੁਸ਼ਮਨ ਇਕ ਹੋਵੇ" ਇਹ ਵਿਰੋਧੀਆਂ ਦੀ ਸਾਂਝ ਦਾ ਕੋਈ ਆਧਾਰ ਬਣਦਾ ਹੈ? ਨਹੀਂ, ਸਿਰਫ ਇਹੀ ਜ਼ਰੂਰੀ ਨਹੀਂ, ਸਗੋਂ-ਵਿਰੋਧੀ ਧਿਰਾਂ ਵਲੋਂ ਵਿੱਢੀ ਲੜਾਈ ਦਾ ਮਕਸੇਦ ਕੀ ਹੈ; ਉਹ ਹੁਣ੍ਹਲ ਕੀ ਕੇ ਕਿਸ ਵਾਸਤੇ ਕਰਨਾ ਚਾਹੁੰਦੇ ਹਨ। ਇਸ ਨੁਕਤਾ-ਬਿੰਦੂ 'ਤੇ ਇੱਕ-ਮਿੱਕਤਾ ਹੀ ਉਹਨਾਂ ਦੀ ਸਾਂਝ ਦਾ ਆਧਾਰ ਬਣਦਾ ਹੈ।

ਬੀਤੀ ਦੀਆਂ ਕੁਝ ਘਟਨਾਵਾਂ ਤੇ ਨਜ਼ਰ ਮਾਰਿਆਂ ਦੇਂਗੇ ਧਿਰਾਂ ਦੀ ਵਿਚਾਰਧਾਰਾ ਅਤੇ ਅੰਮੇਲ ਪ੍ਰੇਰਿਤ ਹੋ ਜਾਂਦਾ ਹੈ। ਲੋਕਾਂ ਪ੍ਰਤੀ ਇਹਨਾਂ ਦੇ ਰਵਾਈਏ ਬਾਰੇ ਸਾਫ਼ ਹੋ ਜਾਂਦਾ ਹੈ।

ਸਿੱਖ ਫਿਰੋਕੂ ਦਹਿਸਤੀ ਕਾਰਵਾਈਆਂ ਨੇ ਲੋਕਾਂ ਦੇ ਕਿਸੇ ਵੀ ਮਸਲੇ ਨੂੰ ਹੌਲ ਨਹੀਂ "ਕੀਤਾ"। ਸਗੋਂ ਮੇਤਵੇਂ ਰੂਪ ਵਿਰੁੰਧ ਰਿੰਦੂ ਫਿਰੋਕੂ ਜਨੂੰਨੀਆਂ ਨੂੰ ਸਿੱਖ ਫਿਰਕੇ ਵਿਰੁੱਧ-ਜ਼ਹਿਰ ਉਗਲਣ ਦਾ ਮੌਕਾ ਦਿਤਾ ਹੈ। ਦੋਹਾਂ ਤੱਗ੍ਹਾਂ ਦੇ ਜੁਨੂੰਨੀਆਂ ਨੂੰ, ਲੋਕਾਂ ਦੇ ਇੱਕ-ਦੂਜੇ ਖਿਲੋਫ ਫਿਰੋਕੂ ਜ਼ਹਿਰ ਦਾ ਪ੍ਰਚਾਰ ਕਰਕੇ ਬੋਹੁੰਦੂ ਗੱਡੀਰ ਹੈਲਤ "ਪੈਂਦਾ" ਕੀਤੀ ਹੈ। ਜੁਨੂੰਨੀਆਂ ਦੀਆਂ ਇਹਨਾਂ ਕਾਰੋਵਾਈਆਂ ਨੂੰ, ਹਾਕਮ ਜ਼ਮਾਤਾਂ ਨੇ ਲੁਟੇਰੇ ਰੱਜ ਪ੍ਰਬੰਧ ਦੀ "ਉਮਰ-ਹੋਰ-ਵਧਾਉਣ ਲਈ" ਵਿਗਤਿਆਂ ਹੈ ਅੰਤੇ, ਸਿੱਖਰੀਂ "ਚੜ੍ਹਾਇਆ" ਹੈ। ਬਿੰਨ੍ਹਾਂ ਸੁੱਕ ਫਿਰਕਾ ਪ੍ਰਸਤੀ ਲੂਟੋਂਕੀਆਂ ਜੰਮੰਤਾਂ ਦੇ ਹੱਦ, ਲੋਕਾਂ ਨੂੰ ਪ੍ਰਤੀਲੁਧੀਂ ਉਣ ਅੰਤੇ, ਦਬਾਉਣ, ਲਈ

ਕਾਰਗਰ-ਹਥਿਆਰ ਹੈ। ਜਿਥੇ ਕਾਂਗਰਸ, ਨੈਂਅਪਣੀ ਸੱਤਾ ਬਣੀ ਰੱਖਣ ਲਈ ਫਿਰੋਕੂ ਜਨੂੰਨੀਆਂ ਨੂੰ ਖਲ੍ਹੀ ਛੁੱਟੀ ਰੂਈ ਰੁੱਖੀ ਹੈ, ਉਥੇ ਅਕਾਲੀਆਂ (ਜਨਸੰਘ ਤੇ ਭਾਰਤੀ ਜਨਤਾ ਪਾਰਟੀ ਆਦਿ) ਨੇ ਵੀ ਇਹਨਾਂ ਨੂੰ "ਗੁੱਦੀ ਪਰਾਪਤੀ" ਵਾਸਤੇ ਵਰਤਣ ਤੋਂ ਗਰੋਜ਼ ਨਹੀਂ ਕੀਤਾ।

ਇਕ ਫਿਰਕੇ ਦੇ ਜਨੂੰਨੀ ਅਨਸਰਾਂ ਦੀਆਂ ਦੂਸਰੇ ਫਿਰਕੇ ਵਿਰੋਧੀ ਕਾਤਲਾਂ ਕਾਰਵਾਈਆਂ, ਉਸ ਅੰਦਰ ਬੰਦਿਸ਼ਵਾਸੀ ਅਤੇ ਅਸੱਚਿਆ ਦੀਆਂ ਭਾਵਨਾਵਾਂ ਪੇਦਾ ਕਰਦੀਆਂ ਹਨ। ਇਹੀ ਹਾਲਤ, ਲੋਕਾਂ ਦੇ ਵੱਡੇ ਹਿਸੇ ਨੂੰ ਫਿਰੋਕੂ ਜਨੂੰਨੀਆਂ ਦੀ ਪਰੇਤ ਛਾਇਆ ਹੋਣ ਪੱਕਦੀ ਹੈ। ਅਣਜਾਣੀਂ ਹੀ ਉਹ-ਕਿਸੇ ਇਕ ਫਿਰੋਕੂ ਪੈਂਤੜੇ ਤੇ ਜਾਖੜੇ ਹਨ। ਮਿਹਨਤੀ ਲੋਕਾਂ ਦੀ ਵਰਗ ਏਕਤਾ (ਲੁਟੇਰੇ ਵਰਗ-ਵਿਰੋਧੀ) ਖਿੰਡਾਉਣ ਲਈ ਲੁਟੇਰੇ ਵਰਗ ਕੌਲ ਦਿੱਧੇ ਵੀ ਇਕ ਹਥਿਆਰ ਹੈ।

ਫਿਰੋਕੂ ਜਨੂੰਨੀਆਂ ਦੀਆਂ ਕਾਤਲੀ ਕਾਰਵਾਈਆਂ ਜਿੰਡੀ ਸਿਖਰ ਤੇ ਪ੍ਰਤੀਚ ਚੁੱਕੀਆਂ ਸਨ, ਹੈਰਾਨ ਹੋਣ ਵਾਲੀ ਗੱਲ ਨਹੀਂ, ਕੁਝ ਵਿਆਕਤੀਆਂ ਦਾ ਕੁਝ ਹੀ ਸਮੇਂ ਚੁਭਰਨਾ ਫਖਰ ਕਰਨ ਵਾਲੀ ਗੱਲ ਨਹੀਂ। ਪਹਿਲਾਂ ਗੱਲ ਕਿ ਫਿਰੋਕੂ ਦੇਹਿਸਤ ਗਰਦੀ ਦੀ ਜ਼ਿੰਨਾ ਚਿਰ ਉਹਨਾਂ ਦੇ ਜਣਦਿਆਂ ਨੂੰ ਲੋੜ ਸੀ, ਉਦੋਂ ਤੋਂ ਲੋਕੇ ਕੇ ਇਹ ਚਕੜਾ ਵਾਲੇ ਦੇਰ ਹੰਦਾ ਚੁੱਕੀ ਹੈ। ਪੁੱਰ ਅੱਨ ਜਿਥੇ ਕਾਂਗਰਸੀ ਹੁਕਮਰਾਨਾ ਨੇ ਆਪਣੇ ਪ੍ਰਬੰਧਕੀ ਤਾਣੇ-ਬਾਣੇ ਅੰਤੰਦਾਰੋਂ ਦੀ ਸਥਿਰਤਾ ਨੂੰ ਖਤਰਾ ਮਹਿਸੂਸ ਕਰਦਿਆਂ ਦਾ ਹਿੱਸਤਪਸੰਦਾ ਵਿਰੁੱਧ ਸਥਤੀ ਵਰਤਣੀ-ਸੂਰੂ ਕੀਤੀ ਹੈ। ਉਥੇ "ਅਕਾਲੀ" ਦਲ ਨੇ ਵੀ ਆਪਣੀਆਂ ਹੀ ਗਿਣਤੀਆਂ ਨਾਲ ਦਹਿਸਤਪਸੰਦੀ ਦੀ ਨੁਕਤਾ-ਚੋਨੀ ਕਰਨੀ ਸੂਰੂ ਕੀਤੀ ਹੋਈ ਹੈ। ਅਕਾਲੀਆਂ ਨੇ ਵੀ ਆਪਣੇ ਪਹਿਲੇ ਰਵਾਈਏ 'ਚ ਫਰੋਕ ਲੈ ਆਂਦਾ ਹੈ। ਇਹ ਇਸਾਂ ਕਰਕੇ ਵੀ ਕਿ "ਸਿੱਖ-ਦਹਿਸਤ ਪਸੰਦੀ ਦਾ ਪਹਿਲਾਂ ਵਾਲਾ ਵਜੂਦ ਨਹੀਂ" "ਰਿਹਾਂ" ਦਿੱਲੀ ਅਤੇ ਹੋਰਨਾਂ "ਸੁਭਿਆਂ" ਵਿਚ ਬੰਬ ਕਾਂਡਾਂ ਨੇ ਜਿੰਡਾ ਜਨਤਕ ਵਿਰੋਧ ਬੈਟਿਆ ਹੈ, ਉਸਨੇ ਅਕਾਲੀ-ਦਲ ਦੇ ਸਾਰੇ ਗਰੁੰਪਾਂ ਨੂੰ ਇਸ ਦੀ ਨਿੰਦਾ ਕਰੇਂਦ ਲਈ ਮਜ਼ਬੂਰ ਕਰ ਦਿੱਤਾ ਹੈ। ਅਕਾਲੀ ਦਲ ਦੇ ਸਰੋਮਣੀ ਆਗੂਆਂ ਦੇ ਅਸਤੀਫੇ ਦੇਣ "ਵਾਲੀ ਬੇਡ ਇਹਨਾਂ ਦੇ ਖੁਸ਼ੇ ਵਕਾਰ ਨੂੰ ਬਹੁਲ ਕਰਨ 'ਚ ਸਹਾਈ ਹੋਈ ਹੈ। ਸੋ? "ਖਾਲਿਸਤਾਨੀ" ਦਹਿਸਤਪਸੰਦੀ ਦੀ ਇਹਨਾਂ ਨੂੰ ਪਹਿਲਾਂ ਵਾਗ੍ਨੀ-ਵਰਤਨ ਦੀ ਲੋੜ ਨਹੀਂ ਲਗਦੀ। ਚੁਜ਼ੀਆਂ ਗੱਲ, ਕਿ "ਬਿੰਡੇਰਵਾਲਾ" ਕਿਉਂ ਹੀ ਸਮੇਂ ਵਿਚ-ਕਿਵੇਂ "ਉਭਰਿਆ"? ਰਿਤਿਹਾਸ ਬੇਅੰਤੇ ਮੇਸ਼ਹੂਰ ਸੰਖਸ਼ੀਅਤਾਂ "ਨਾਲੰਡ ਭਰਿਆਂ" ਪਿਆ ਹੈ, ਪਰੰ

ਇਹਨਾਂ ਵਿਚਕਾਰ ਇਕ ਖੂਨੀ ਲਕੀਰ ਵੀ ਉੱਕਰੀ ਗਈ ਹੈ। ਲਕੀਰ ਦੇ ਇਕ ਪਾਸੇ ਮਲੋਖਤਾ ਦੇ ਲਹੁ ਨਾਲ ਲਿਬੜੇ ਬੁੱਲਾਂ ਵਾਲੇ ਜਰਵਾਣੇ ਲੋਟ੍ਟੁ ਹਨ ਅਤੇ ਦੂਜੇ ਪਾਸੇ ਲੋਕਾਂ ਦੀ ਅਗਵਾਈ ਕਰਨ ਵਾਲੇ ਮਹਾਨ ਸੁਰਖੀਰ ਹਨ। ਉਭਰ ਕੇ ਸਾਹਮਣੇ ਆਉਣਾਂ ਹੀ ਜੇ 'ਸੁਰਮਗਤੀ ਹੁੰਦਾ' ਤਾਂ ਮੀਰ ਮਨੂੰ ਤੇ ਐਂਗੜੇਬੁੱਧ ਜਿਹੇ ਜਰਵਾਣਾਂ ਦੀ ਇਤਿਹਾਸ ਵਿਚ ਹੋਰ ਹੀ ਥਾਂ ਹੋਣੀ ਸੀ।

ਸਮਾਜ ਵਿਚ ਕੋਈ ਮਾਰਨ ਦੀਆਂ ਕਾਰਵਾਈਆਂ ਕਰਕੇ ਹੀ ਦਲੇਰ ਅਤੇ ਖਾੜਕੂ ਨਹੀਂ ਅਖਵਾਂ ਸਕਦਾ। ਕਮਿਊਨਿਸਟ ਇਨਕਲਾਬੀ (ਨਕਸਲਬਾੜੀ) ਹਰ ਘਟਨਾ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਵੇਖਦੇ ਹਨ। ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੇ ਪੈਂਤੜੇ ਤੋਂ ਖੜ੍ਹ ਕੇ ਵੇਖਦੇ ਹਨ। ਕਮਿ: ਇਹ ਧਿਰ ਲੁਟੇਰਿਆਂ ਪੱਖੀ ਨਿਜਾਮ ਨੂੰ ਚਕਨਾ—ਚੂਰ ਕਰਕੇ ਲੋਕਾਂ ਸਾਡੀ ਪ੍ਰਬੰਧ ਸਿਰਜਣ ਦੀ ਮੁਦੌਦੀ ਹੈ। ਇਹ ਧਿਰ ਲੋਕਾਂ ਨੂੰ ਹਿੰਦੂ ਸਿੱਖ ਜਾਂ ਮੁਸਲਮਾਨ ਆਦਿ ਵਿਰਕਿਆਂ ਦੇ ਤੌਰ 'ਤੇ ਨਹੀਂ ਦੇਖਦੀ। ਲੁਟੇਰਿਆਂ ਵਿਰੁੱਧ ਲੜਣ ਸਮੇਂ ਉਹਨਾਂ ਦੇ ਧਰਮ ਨੂੰ ਆਧਾਰ ਨਹੀਂ ਬਣਾਉਂਦਾ। ਪਰ ਫਿਰਕੂ ਜਨੂੰਨੀ ਪੈਂਤੜੇ ਤੋਂ ਖੜ੍ਹ ਕੇ ਕੀਤੀ ਕੋਈ ਵੀ ਕਾਰਵਾਈ ਲੋਕਾਂ ਦੇ ਹਿੱਤ 'ਚ ਨਹੀਂ ਜਾਂਦੀ। ਇਹ ਪੈਂਤੜਾ ਜਿਥੇ ਲੁਟੇਰਿਆਂ ਦੇ ਇਕ ਹਿੱਸੇ ਨੂੰ ਆਪਣੇ ਧਰਮ ਜਾਂ ਫਿਰਕੇ ਦੇ ਆਧਾਰ ਤੇ ਫੰਡ ਕੇ ਪੱਧਰਾਂ ਲਾਉਂਦਾ ਹੈ। ਸਿੱਟੇ ਵਜੋਂ ਇਹ ਫਿਰਕੂ ਪੈਂਤੜਾ, ਲੁਟੇਰੇ ਪ੍ਰਬੰਧ ਦੀ ਉਮਰ ਲੰਬੀ ਕਰਨ ਲਈ ਹਾਕਮ ਜਮਾਤਾਂ ਦੀ ਸੇਵਾ ਹੀ ਕਰਦਾ ਹੈ। ਕਮਿ: ਇਨਕਲਾਬੀ ਧਿਰ ਦੀ ਇਸ ਪੈਂਤੜੇ ਨਾਲ ਕੋਈ ਸਾਂਝ ਨਹੀਂ ਹੋ ਸਕਦੀ। ਸਗੋਂ ਇਸ ਧਿਰ ਦੇ ਇਨਕਲਾਬ ਵੱਲ ਅੱਗੇ ਵਧਦੇ ਸਮੇਂ ਫਿਰਕੂ ਜਨੂੰਨੀਆਂ ਦੀਆਂ ਦਹਿਜ਼ਤੀ ਕਾਰਵਾਈਆਂ ਨਾਲ ਸਿੱਧੇ ਮੱਥੇ ਟੱਕਰਣ ਦਾ ਸੁਆਲ ਵੀ ਦਰਪੇਸ਼ ਹੁੰਦਾ ਹੈ।

ਗਿੱਲ ਭਰਾਵਾਂ ਦੇ ਸਾਬੀਆਂ ਨੂੰ ਇਹ ਸਾਫ ਹੋਣਾ ਚਾਹੀਦਾ ਹੈ ਕਿ ਕਮਿ. ਇਨ. ਦੀ. ਧਿਰ (ਨਕਸਲਬਾੜੀ) ਨੇ ਸਿਰਫ ਦੁਸ਼ਮਣਾਂ ਨੂੰ ਸਰੀਰਕ ਤੌਰ 'ਤੇ ਹੀ ਖਤਮ ਨਹੀਂ ਕਰਨਾ, ਸਗੋਂ ਇਸਨੇ ਮੈਜ਼ੂਰਾਂ ਲੁਟੇਰੇ ਪ੍ਰਬੰਧ ਨੂੰ ਵੀ ਮਲੀਆਂ ਸੇਟ ਕਰਨਾ ਹੁੰਦਾ ਹੈ, ਜੋ ਲੋਕ ਦੁਸ਼ਮਣਾਂ ਦਾ ਜਣਨ-ਹਾਰ ਹੈ। ਸੋ ਦੁਸ਼ਮਣ ਪਾਸੋਂ ਬਦਲਾਂ ਲੈਣ ਦੀ "ਰਫਤਾਰ ਅਤੇ ਰੁੱਚੀ ਦੇ" ਮਸਲੇ ਨੂੰ ਇਹ ਧਿਰ ਕਿਸੇ "ਬੁੱਧ ਵਲੇਟ" ਵਾਂਗ ਨਹੀਂ ਲੈਂਦੀ।

ਕਿਸੇ ਸਮੇਂ ਪੀ. ਐਸ. ਯੂ. ਦੇ ਰਹੇ ਸਮਰਥਕਾਂ ਨੇ ਗਰਸ਼ਰਨ ਭਾਂ ਜੀ ਦੇ ਨਾਟਕਾਂ ਤੇ ਲੇਖਾਂ ਦਾ ਜ਼ਿਕਰ ਕੀਤਾ ਹੈ, ਜਿਹਨਾਂ ਨੇ ਉਹਨਾਂ ਨੂੰ ਜੂਲਮ ਵਿਰੁੱਧ ਲੜਨ ਲਈ

ਪ੍ਰੇਰਿਆ ਹੈ। ਨਕਸਲਬਾੜੀ ਲਹਿਰ ਦੇ ਦਲੇਰੀ ਭਰੇ ਕਾਰਨਾਮਿਆਂ ਤੋਂ ਇਹ ਸਾਬੀ ਪ੍ਰਭਾਵਤ ਹਨ। ਪਰ ਇਹ ਸਾਬੀ ਅੱਜ ਵਿਗਿਆਨਕ ਲੀਹਾ ਤੋਂ ਲਹਿਰ ਗਏ ਹਨ; ਆਪਣੇ ਜੋਸ਼ ਤੇ ਵਹਾਂ 'ਚ ਆ ਕੇ ਜਿਸ ਪੈਂਤੜੇ ਤੇ ਚੱਲ ਰਹੇ ਹਨ, ਉਹ ਆਪਣੇ ਦੁਸ਼ਮਣਾਂ ਨੂੰ ਦੇਸਤ ਅਤੇ ਦੇਸਤਾਂ ਨੂੰ ਦੁਸ਼ਮਣਾਂ 'ਚ ਬਦਲ ਰਿਹਾ ਹੈ।

ਸੋ-ਅੱਜ ਜਿੱਥੇ ਹਾਕਮ ਜਮਾਤਾਂ ਦੀਆਂ ਸਾਰੀਆਂ ਪਿਛਾਂ ਹਿੰਦੁ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਉਥੇ ਇਨ੍ਹਾਂ ਦੇ ਢਹੇ ਚੜ੍ਹੇ ਹਿੰਦੂ ਅਤੇ ਸਿੱਖ ਫਿਰਕੂ ਜਨੂੰਨੀਆਂ ਨੂੰ ਸਿੱਧੇ ਮੱਥੇ ਟਕਰਣ ਲਈ ਲੋਕਾਂ ਨੂੰ ਲਾਮਬੰਦ ਕਰਨਾ ਸਮੇਂ ਦੀ ਗੀਤੀ ਲੰਡ ਹੈ।—ਕਰਨਜੀਤ ਸਿੰਘ, ਬਿਠਡਾ

3. ਸੰਪਾਦਕ ਸਮਤਾ ਜੀ,

(1) ਜੂਨ ਦੇ ਅੰਕ 'ਚ ਗਿੱਲ ਭਰਾਵਾਂ ਦੀ ਚਿੱਠੀ ਦੇ ਜੂਆਬ 'ਚ ਜੇ ਸੁਰਿੰਦਰ ਸਿੰਘ ਅਥੰਹਰ ਦੀ ਚਿੱਠੀ ਛਾਪੀ ਹੈ ਉਹ ਬਿਲਕੁਲ ਗਲਤ ਪੈਂਤੜੇ ਤੋਂ ਲਿਖੀ ਗਈ ਹੈ ਤੇ ਉਸ ਵਿਚ ਗਿੱਲ ਭਰਾਵਾਂ ਨੂੰ ਸਮਝਾਉਣ ਨਾਲੋਂ ਧਮਕਾਉਣ ਦਾ ਪੈਂਤੜਾ ਵੱਧ ਲਿਆ ਗਿਆ ਹੈ ਜੋ ਕਿ ਬੇਹੱਦ ਖਤਰਨਾਕ ਹੈ। ਸਾਬੀ ਦੀ ਭਾਸ਼ਾ ਵੀ ਕੋਈ ਵਧੀਆਂ ਨਹੀਂ ਹੈ। ਸੋ ਅੱਗੇ ਤੋਂ ਅਜਿਹੀਆਂ ਚਿੱਠੀਆਂ ਸਮਤਾ ਵਿਚ ਨਾ ਹੀ ਛਾਪਣ ਤੋਂ ਬਿਨਾਂ ਹੈ ਕਿਉਂਕਿ ਸਮਝਾਉਣ ਦਾ ਜੋ ਅਸਲ ਤਰੀਕਾ ਹੈ ਉਹ ਉਸੇ ਹੀ ਅੰਕ 'ਚ ਛਾਪੀ I.P.F. ਵਾਲੇ ਸਾਬੀਆਂ ਦੀ ਚਿੱਠੀ ਵਿਚ ਜ਼ਾਹਰ ਹੈ ਤੇ ਇਹੀ ਦੁਰਸਤ ਪੈਂਤੜਾ ਹੈ।

(2) ਕਰਮ ਬਰੋਸਟ ਦੇ ਲੇਖ ਬਾਰੇ ਕੁਝ ਸ਼ਬਦ

1. ਸਾਬੀ ਨੇ ਨੇਵੇਬਰ 'ਚ ਹੋਏ ਕਤਲਾਂ ਬਾਰੇ ਕਿਹਾ ਹੈ ਇਹ ਹਿੰਦੂ ਫਿਰਕਾਪੁਸਤਾਂ ਵਲੋਂ ਪ੍ਰਲਸ ਤੇ ਪ੍ਰਬੰਧਕੀ ਮਸ਼ੀਨਰੀ ਦੀ ਮਿਲੀ ਭੁਗਤ ਨਾਲ ਵਾਪਰੇ। ਹਰ ਕੋਈ ਜਾਣਦਾ ਹੈ ਕਿ ਇਹ ਦੰਗੇ ਕਾਂਗਰਸ ਆਈ ਵਲੋਂ ਬਕਾਇਦਾ ਜਥੇਬੰਦ ਢੰਗ ਨਾਲ ਆਪਣੇ ਸ਼ਹਿਰੀ ਵੇਟ ਬੰਕ (ਪਛੀਆਂ ਕਲੋਨੀਆਂ ਜੋ ਸਰਕਾਰ ਨੇ ਵਸਾਈਆਂ ਹਨ ਤੇ ਜਿਨ੍ਹਾਂ 'ਚ ਖਾਸ ਕਰਕੇ ਪਛੀਆਂ ਜਾਤਾਂ ਦੇ ਗਰੋਬ ਲੋਕ ਰਹਿੰਦੇ ਹਨ ਤੇ ਜੋ ਅਕਸਰ ਕਾਂਗਰਸ ਤੇ ਕਈ ਹੋਰ ਵਿਹੈੰਦੀ ਪਾਰਟੀਆਂ ਦੀਆਂ ਹੈਲੀਆਂ ਦਾ ਜ਼ਿੰਦਾਰ ਬਣਦੇ ਹਨ) ਦੀ ਮੱਦਦ ਨਾਲ ਕੀਤੇ ਗਏ। ਸੋ ਇਹ ਹਿੰਦੂ ਫਿਰਕਾਪੁਸਤ ਨਹੀਂ ਹਨ ਜੋ ਦੰਗਿਆਂ ਦੇ ਮੁੱਖ ਦੋਸ਼ੀ ਹਨ ਸਗੋਂ ਇਹ ਕਾਂਗਰਸ ਆਈ ਹੈ ਜੋ ਮੁੱਖ ਦੋਸ਼ੀ ਹੈ, ਜਿਸ ਵਿਚ ਸਭ ਧਰਮਾਂ, ਜਾਤਾਂ ਤੇ ਕੋਮੀਅਤਾਂ ਦੇ ਠੱਗ ਹਨ।

2. ਅੱਗੇ ਜਾ ਕੇ ਸਾਬੀ ਲਿਖਦਾ ਹੈ ਕਿਉਂਕਿ ਭਾਰਤ ਇਕ ਅਰਧ ਜਗੀਰ—ਅਰਧ ਬਸਤੀਵਾਦੀ ਮੁਲਕ ਹੈ ਤੇ ਇਹ ਬਹੁ-ਕ੍ਰਮੀ, ਬਹੁ-ਧਰਮੀ ਅਤੇ ਬਹੁ-ਭਾਸ਼ਾ ਮੁਲਕ ਹੈ ਸੋ ਇਥੇ ਫਿਰਕਾਪੁਸਤੀ ਅਟੱਲ ਹੈ। ਇਹੋ ਗੱਲ

ਦਰੁੱਸਤ ਹੈ। ਕਿ ਭਾਰਤ ਇਕ ਬਹੁ-ਭਾਸ਼ੀ, ਬਹੁ-ਕ੍ਰਮੀਅਤ ਤੇ ਬਹੁ-ਪਰਮੀ ਮੁਲਕ ਹੈ ਪਰ ਭਾਰਤ ਇਕ ਅਰਧ ਜਗੀਰ—ਅਰਧ ਬਸਤੀਵਾਦੀ ਮੁਲਕ ਹਰਗਿਜ਼ ਨਹੀਂ ਹੈ ਸਗੋਂ ਸੱਚਾਈ ਇਹ ਹੈ ਕਿ ਭਾਰਤ ਇਕ ਹਾਵੀ ਸਰਮਾਏਦਾਰ ਮੁਲਕ ਹੈ। ਸਰਮਾਏਦਾਰੀ ਦੇ ਵਿਕਾਸ ਨਾਲ ਜਗੀਰ ਸੰਚ ਇਕਦਮ ਨਹੀਂ ਮਰ ਜਾਂਦੀ ਸਗੋਂ ਇਹ ਲੰਬਾ ਸਮਾਂ ਜਿਉਂਦੀ ਰਹਿੰਦੀ ਹੈ ਤੇ ਕੇਵਲ ਇਹੀ ਸੰਚ ਫਿਰਕਾਪੁਸਤੀ ਦੀ ਜੜ੍ਹੀ ਨਹੀਂ। ਇੰਗਲੈਂਡ 'ਚ ਪਾਵੇਲ ਐਂਡ ਕੰਪਨੀ ਵਲੋਂ ਭਾਰਤੀਆਂ ਖਿਲਾਫ਼ ਜੇ ਦੰਗੇ ਭਤਕਾਏ ਗਏ ਸਨ ਉਹ ਇਹ ਸਿੱਧ ਕਰਦੇ ਹਨ ਕਿ ਕੇਵਲ ਅਰਧ ਜਗੀਰ—ਅਰਧ ਬਸਤੀਵਾਦੀ ਮੁਲਕ 'ਚ ਹੀ ਫਿਰਕੁ ਦੰਗੇ ਜ਼ਰੂਰੀ ਨਹੀਂ ਹਨ। ਹੋਂਦੀ ਹੈ ਕਿ ਘੱਟ ਗਿਣਤੀ ਕੌਮੀਅਤ ਦੀਆਂ ਕੁਝ ਸਮੱਸਿਆਵਾਂ ਹੋਣ ਪਰ ਕਮਿਊਨਿਸਟਾਂ ਲਈ ਮੁੱਖ ਗੱਲ ਜਮਾਤੀ ਘੱਲ ਹੀ ਤੇ ਕੌਮੀਅਤਾਂ ਦੀ ਲੜਾਈ ਇਸ ਘੋਲ ਦੇ ਤੁਹਿਤ ਹੀ ਲੜੀ ਜਾਣੀ ਚਾਹੀਦੀ ਹੈ।

3. ਅੱਗੇ ਜਾ ਕੇ ਸਾਥੀ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਫਿਰਕੁ ਦੰਗੇ ਕੇਵਲ ਉਚੋਂ ਭਵਕਦੇ ਹਨ ਜਦੋਂ ਉਤਰੀ ਭਾਰਤ ਦੀ ਮੰਸਕ੍ਰਿਤੀ ਨੂੰ ਕੋਈ ਘੱਟ ਗਿਣਤੀ ਕੌਮੀਅਤ ਜਾਂ ਕਿਸੇ ਹੋਰ ਭਾਗ ਦੇ ਲੋਕ ਚੈਲੰਜ ਕਰਦੇ ਹਨ। ਪਰ ਹਕੀਕਤ ਇਸ ਦਲੀਲ ਦੇ ਪਾਰਖਦੇ ਉਛਾ ਦਿੰਦੀ ਹੈ। ਭਲਾ 1947 ਦੇ ਦੰਗਿਆਂ 'ਚ ਕਿਸਦੀ ਸੰਸਕ੍ਰਿਤੀ ਚੈਲੰਜ ਕੀਤੀ ਗਈ ਤੇ ਕਿਸ ਨੇ ਕੀਤੀ? ਮੁਗਾਬਾਦ, ਅਲੀਗੜ੍ਹ, ਮੁਜਫ਼ਰਪੁਰ ਆਦਿ ਦੇ ਦੰਗਿਆਂ 'ਚ ਕਿਸਨੇ ਉੱਤਰੀ ਭਾਰਤ ਦੀ ਸੰਸਕ੍ਰਿਤੀ ਚੈਲੰਜ ਕੀਤੀ ਸੀ? ਤੇ ਹੁਣੇ ਹੁਣੇ ਗੁਜਰਾਤ ਦਾ ਰਿਜ਼ਰਵੇਸ਼ਨ ਵਿਰੋਧੀ ਅੰਦੇਲਨ ਜੋ ਫਿਰਕੁ ਦੰਗਿਆਂ ਦਾ ਰੂਪ ਧਾਰ ਗਿਆ ਹੈ 'ਚ ਕਿਹੜੀ ਸੰਸਕ੍ਰਿਤੀ ਚੈਲੰਜ ਕੀਤੀ ਜਾ ਰਹੀ ਹੈ? ਸਾਥੀ ਜੀ, ਅਸਲ ਵਿਚ ਫਿਰਕਾਪੁਸਤੀ ਹਾਕਮ ਜਮਾਤਾਂ ਦੀ ਅਣਸਰਦੀ ਲੋੜ ਹੈ ਜਿਸਨੂੰ ਉਹ ਮੌਕਾ ਪੈਂਨ ਤੇ ਪੂਰੀ ਤਾਕਤ ਨਾਲ ਵਰਤਦੇ ਹਨ। ਸੋ ਇਸੇ ਤਰਾਂ ਪੰਜਾਬ ਅੰਦਰ ਹਿੰਦੂ ਸਿੱਖ ਤਣਾਉ ਇਸ ਚੈਲੰਜ ਦੀ ਪੈਦਾਵਾਰ ਨਹੀਂ ਹੈ ਸਗੋਂ ਇਹ ਅਕਾਲੀ ਦਲ ਦਾ ਦੋਹਰਾ ਕੱਤੇਰ ਹੈ ਜਿਸ ਨੇ ਪੰਜਾਬ ਵਿਚ ਫਿਰਕਾਪੁਸਤੀ ਨੂੰ ਮੁੱਖ ਤੌਰ ਤੇ ਵਧਾਇਆ ਹੈ। ਜਿਥੇ ਆਰਥਕ ਲੰਡਾਂ ਅਕਾਲੀਆਂ ਨੂੰ ਸਾਰੇ ਪੰਜਾਬੀਆਂ (ਸਮੇਤ ਵਿਰੋਧੀ ਪਾਂਟੀਆਂ) ਨੂੰ ਨਾਲ ਲੈ ਕੇ ਚਲਣ ਲਈ ਮਜ਼ਬੂਰ ਕਰਦੀਆਂ ਹਨ ਉਥੇ ਇਸ ਦਾ ਧਾਰਮਕ ਧਾਰ ਇਸ ਨੂੰ ਕੇਵਲ ਸਿੱਖਾਂ ਤੱਕ ਸੁਰੋਜ਼ ਕੇ ਰੱਖ ਦਿੰਦਾ ਹੈ। ਜਿਵੇਂ ਇਹ ਕਦੇ ਪੰਜਾਬੀਆਂ ਨਾਲ ਧੱਕਾਂ ਤੇ ਕਦੇ ਸਿੱਖਾਂ ਨਾਲ, ਕਦੇ ਪੰਜਾਬੀਆਂ ਦੀਆਂ ਮੰਗਾਂ, ਤੇ ਕਦੇ ਸਿੱਖਾਂ ਦੀਆਂ ਮੰਗਾਂ, ਦੀ ਪੈਂਤੜੇਬਜ਼ੀ ਤੋਂ ਸਪਸ਼ਟ ਜਾਹਰ ਹੁੰਦਾ ਹੈ। ਤੇ' ਇਸੇ ਬਿੜਕਵੀਂ ਪੁਜ਼ੀਸ਼ਨ ਨੂੰ ਕਾਂਗਰਸ ਨੇ ਬਾਖੂਬੀ ਵਰਤਿਆ ਹੈ ਤੇ ਇਕ ਵਾਰ

ਕਣਕ ਦੀ ਰਾਖੀ

ਧਰਮ ਪਾਲ ਉਪਾਸਕ

ਖੇਤ ਸਵਾਰੇ ਬੀਜੀਆਂ ਕਣਕਾਂ ਉੱਗੀਆਂ ਗਿੱਠ ਗਿੱਠ ਹੋਈਆਂ। ਗੋਡੀ ਦਿੱਤੀ ਖਾਦ ਖਿਲਾਰੀ ਖੇਤ ਛਤਣ ਖੁਸ਼ਬੋਈਆਂ। ਗੋਡੇ ਗੋਡੇ ਹੋਈਆਂ ਕਣਕਾਂ ਮੇਤੀਆਂ ਵਰਗੇ ਦਾਣੇ।

ਝਖੜ, ਮੀਂਹ; ਹਨੇਰੀ ਖੇਤੀ ਸੌ ਸੌ ਵਰਤਣ ਭਾਣੇ। ਬਚੀ ਬਚਾਈ 'ਕਠੀ ਕੀਤੀ ਸ਼ਾਹਾਂ ਫਤਿਹ ਬੁਲਾਈ। ਮਿੱਟੀ ਦੇ ਵਿਚ ਮਿਲ ਕੇ ਰਹਿ ਗਈ ਜਟਾਂ ਦੀ ਚਤੁਰਈ।

ਬੋਹਲ ਬਣੇ ਤਾਂ ਮੰਡੀ ਪਹੁੰਚੀ ਅੱਧਾ ਕਰਜ ਚੁਕਾਇਆ। ਬਾਕੀ ਲਹਿਣੇਦਾਵਾਂ ਤਾਈੰ ਝੂਠਾ ਲਾਰਾ ਲਾਇਆ। ਖਾਲੀ ਜੇਬਾਂ ਹੱਥ ਭਾਡਦਾ ਜੱਟ ਪਿੰਡ ਨੂੰ ਮੁਤਿਆ।

ਗਿਆ ਲੁੱਟਿਆ ਸਿਖਰ ਦੁਪਹਿਰੇ ਕੀ ਮਿਹਨਤ ਦੋਂ ਜੁਤਿਆ। ਪੈਰ ਪੁਟਿਆ ਪਿੱਛੇ ਜਾਂਦਾ ਸੌ ਸੌ ਜੁਗਤ ਬਣਾਵੇ। ਕਿੰਜ ਬੱਚਿਆਂ ਨੂੰ ਲਾਰਾ ਲਾਵੇ ਕਿਸ ਨੂੰ ਕਬਾ ਸੁਣਾਵੇ।

ਅਕਿਆ ਬਕਿਆ ਗੱਲ ਗੱਲ ਤੇ ਘਰ ਵਿਚ ਮਾਰ ਕੁਟਾਈ। ਅਸਲੀ ਕਾਚੰਨ ਮੂਲ ਨਾ ਜਾਣੇ ਕਿਸ ਦੇ ਨਾਲ ਲੜਾਈ। ਹਉਕੇ ਭਰ ਭਰ ਪਤਨੀ ਰੋਵੇ ਪੇਕਿਆ ਵੈਰ ਕਮਾਇਆ।

ਖੇਤਾਂ ਵਾਲੇ ਨੇ ਚੰਦਰੀ ਨੂੰ ਕਿਹੜਾ ਰਾਜ ਕਰਾਇਆ। ਚਾ ਜੱਟੀ ਜੋ ਮਾਲਾਂ ਵਾਂਗੀ, ਦਿਲ ਦੇ ਵਿਚ ਪਰੋਈ। ਤਾਂ ਹੀ ਪੂਰੇ ਹੋਵਣ ਜੇਕਰ ਕਣਕ ਆਪਣੀ ਹੋਏ।

ਗਹਿਣੇ ਗਟੇ ਖਰਚ ਪੀ ਗਿਆ ਹੁਸਨ ਪੀ ਲਿਆ ਬੋਤਾ। ਜੋਬਨ ਰੂਤੇ ਮੂੰਹ ਕੁਮਲਾਇਆ ਅਜੇ ਨਾ ਫਲੀਆਂ ਲੜਾਂ। ਗਲ ਆਈ ਮੁਟਿਆਰ ਕੁੜੀ ਦੇ ਹੱਥ ਮੰਗਦੇ ਚੁਡਾ। ਐਸੀਆਂ ਪਾਇਆਂ ਮੀਤ ਨਾ ਮਿਲਦੇ ਅਜੇ ਹਨੇਰਾ ਗੁੜਾ।

ਸਿਆਲ ਹੰਦਾਵੇ ਧੂਪਾਂ ਝੱਲੇ ਪੈਰ ਸੱਪਾਂ ਤੇ ਧਰਦਾ। ਅੰਨਦਾਤੇ ਦੀ ਕੌਠੀ ਖਾਲੀ ਲੱਖ ਤਸੀਰੇ ਜਰਦਾ। ਤਕਾਵੀ ਵਾਲੇ ਪੁਲੀਸ ਲਜ਼ਾਕੇ ਰੋਜ਼ ਮਾਰਦੇ ਫੇਰਾ। ਕਿਵੇਂ ਲੁਕ ਲੁਕ ਜਿੰਦ ਬਚਾਵੇ ਤੰਗ ਹੋਗਿਆ ਘੇਰਾ।

ਕੁੱਖ ਦਾ ਗੁਸਾ ਆਪੂਰੀ ਕੱਢਣ ਮਾਰ ਮਾਰ ਕੇ ਚਾਂਗਾ। ਜਿਹਨਾ ਸ਼ਾਹ ਤੋਂ ਪੱਤ ਪੱਤ ਬਚਾਉਣੀ ਉਹ ਆਪਣੇ ਸਿਰ ਢਾਂਗਾ। ਵੱਟਾਂ ਬਨਿਆਂ ਪਿੱਛੇ ਭਗੜਾ ਰੋਜ਼ ਕਚਹਿਰੀ ਨਾਲੈ।

ਗਹਿਣੇ ਕਰ ਕਰ ਭੋਈਂ ਆਪਣੀਂ ਜੱਟ ਛਾਡੀਆਂ ਤਾਣੇ। ਏਨੀ ਭਾਈ ਹਾਲਤ ਮੰਦੀ ਕਿਉਂ ਹੋਈ ਕਿਸ ਕੀਤੀ।

ਕੁਝ ਆਪਣੀ ਸੌਚ ਦੇ ਸਦਕਾ ਕੁਝ ਹਾਕਮ ਦੀ ਨੀਤੀ। ਖੂਨ ਪਸੀਨੇ ਦੀ ਮਿਹਨਤ 'ਚੋਂ ਹੱਥ ਸ਼ਾਹਾਂ ਨੇ ਰੰਗੇ। ਜੱਟ ਸਦਾ ਹੀ ਝੋਲੀ ਕਰਕੇ ਜਾ ਸ਼ਾਹਾਂ ਤੋਂ ਮੰਗੇ।

ਨੇਤਾਵਾਂ ਦੀ ਛੁੱਟ ਨੇ ਇਸ ਤੇ ਖੂਨ ਨੇ ਫੇਰ ਚਲਾਏ। ਜੇਗੀ ਬਣ ਕੇ ਵਿਸ ਚੂਸ ਲੇ ਕੈਈ ਨਾ ਨਜ਼ਰੀ ਆਏ। ਨਾ ਖੁਸ਼ੀਆਂ ਨਾ ਭੁਗੜੇ ਗਿਧੇ ਰਹ੍ਯੇ ਉਦਾਸ ਵਿਸਾਖੀ।

ਜੇ ਸ਼ਾਹਾਂ ਤੋਂ ਕਰ ਨਾ ਸਕਿਆ ਜੱਟ ਕਣਕ ਦੀ ਰਾਖੀ।

ਤਾਂ ਸਮੁੱਚੇ ਹਿੰਦੂ ਵੋਟਰ ਨੂੰ, ਅ੍ਰਾਪਣੇ ਖੰਬਾਂ ਹੇਠ ਲਿਜਾਣ ਵਿਚ ਸਫਲ ਵੀ ਹੋਣੀ ਹੈ।

2) ਸਾਬਿ ਨੇ ਅੱਗੇਜਾ ਕੇ ਕਮਿਊਨਿਸਟਾਂ ਲਈ ਮੁੱਖ ਕਾਰਜ ਫਿਰਕਾ-ਪ੍ਰਸ਼ਾਸਨੀ-ਵਿਰੁਧ ਲੜ੍ਹਨ ਦਾ ਕੱਢਿਆ ਹੈ ਤੇ ਪ੍ਰਛਿਆ ਹੈ ਕਿ ਕੀ ਕੌਮੀ ਤੇ ਕੌਮਾਤਰੀ ਕਾਰਜ ਨਜ਼ਿਠੇ ਬਗੇਰ ਅੱਗੇ ਨਹੀਂ ਤੁਰਿਆ ਜਾ ਸਕਦਾ ? ਹਾਂ ਸਾਬਿ ਜੀ ਬਿਲਕੁਲ ਨਹੀਂ ਤੁਰਿਆ ਜਾ ਸਕਦਾ ਕਿਉਂਕਿ ਅੱਜ ਕਮਿਊਨਿਸਟ ਲਹਿਰ ਸਾਹਮਣੇ ਜਿਥੇ ਰੁਸ ਤੇ ਚੀਨ ਦੇ ਉਲੱਟ ਇਨਕਲਾਬਾਂ ਦਾ ਝੂੰਘਾ ਅਧਿਅਨ ਕਰਨ ਦੀ ਲੋੜ ਹੈ ਤੇ ਇਹ ਸਵਾਲ ਸਾਰੇ ਕਮਿਊਨਿਸਟਾਂ ਇਨਕਲਾਬੀਆਂ ਦੇ ਏਜੰਡੇ ਤੇ ਆਉਣਾ ਚਾਹੀਦਾ ਹੈ ਕਿ ਅੱਜ ਹਿੰਦੁਸਤਾਨ ਅੰਦਰ ਪਾਰਟੀ ਉਸਾਰੀ ਦਾ ਅਮਲ ਕਿਵੇਂ ਚੱਲੇ। ਇਸਤੇ ਲਈ ਇਕ ਜ਼ੋਰਦਾਰ ਵਿਚਾਰਧਾਰਕ ਸਿਆਸੀ ਜਦੋਜ਼ਹਾਦ ਛੇਤਰੀ ਚਾਹੀਦੀ ਹੈ। ਅਜੇਹਾ ਇਸ ਕਰਕੇ ਜ਼ਰੂਰੀ ਹੈ ਕਿ ਇਕ ਹਕੀਕੀ ਪ੍ਰਗਰਾਮ (ਜੋ ਹਿੰਦੁਸਤਾਨ

ਮਹਿਮਾ-ਸਵਾਈਓਂ ਦੇ ਲੁਕਾਂ ਸਾਧ ਦੱਬੱਲ ਦਿੱਤਾ

ਸਮਾਜਕ, ਆਰਬਕ ਤੋਂ ਸਭਿਆਚਾਰਕ ਵਿਗਾੜ ਅਨੇਕਾਂ ਦੁੱਖਾਂ ਤਕਲੀਫ਼ਾਂ ਦੀ ਜੜ੍ਹ ਹਨ। ਅਨਪੜ੍ਹਤਾਂ ਇਹਨਾਂ ਦੁੱਖਾਂ ਤਕਲੀਫ਼ਾਂ ਨੂੰ ਹੋਰ ਬੜਾਵਾ ਦਿੰਦੀ ਹੈ। ਜਿੰਨ੍ਹਾਂ ਤੋਂ ਸਤੇ ਹੋਏ ਅਨਪੜ੍ਹ ਲੋਕ, ਸਿਹਤ ਸਹੂਲਤਾਂ ਦੀ ਯਾਟ ਤੇ ਪਛੜੇ-ਪਣ ਕਰਕੇ, ਇਹਨਾਂ ਦੇ ਹੱਲ ਲਈ ਟੂਣੇ-ਟਾਮਣ ਤੇ ਧਾਰੇ-ਤੁਰੀਤ ਕਰਨ ਵਾਲੇ "ਸਿਆਣਿਆ" ਦੇ ਚਰਨੀਂ ਜਾਂ ਲਗਦੇ ਹਨ। ਕਈ ਪੜ੍ਹੇ-ਲਿਖੇ ਅਣਕੋਲ ਵਿਅਕਤੀ ਵੀ ਸਾਧਾ ਦੇ ਡੇਰੇ ਜਾਣ ਲੰਗਦੇ ਹਨ।

ਅਜਿਹੀ ਹੀ ਘਟਨਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਵਾਈ 'ਚ ਵਾਪਰੀ ਹੈ। ਗੱਲ ਇਉਂ ਹੋਈ, ਵਾਹਵਾਂ ਲੰਬੇ ਅਰਸੇ ਤੋਂ ਪਿੰਡ ਦਾ ਹੀ ਇਕ ਮੁੰਡਾ ਸਾਧਾਂ ਨਾਲ ਫਿਰਦਾ ਫਿਰਦਾ "ਸਿਆਣਾ" ਬਣ ਗਿਆ। ਪਿੰਡ ਦੇ ਬਾਹਰਵਾਰ ਖਾਲੀ ਪਏ ਡੇਰੇ ਨੂੰ ਆਵਦਾ "ਮੰਦਰ" ਬਣਾ ਕੇ ਲੱਗਾ ਦੁੱਖੀਆਂ ਦੇ ਦੁੱਖ ਹਰਨ। ਲੋਕਾਂ ਦੇ ਸਰੀਰਾਂ 'ਚੋਂ ਭੂਤਾਂ ਪ੍ਰੇਤਾਂ ਨੂੰ ਕੱਢਦਾ ਕੱਢਦਾ ਬਹੁਤਿਆਂ ਨੂੰ ਕੁੱਟ ਕੁੱਟ ਕੇ ਉਹ ਹਮੇਸ਼ਾ ਲਈ ਮੰਜ਼ੇ ਤੇ ਪਾ ਦਿੰਦਾ। ਇਥੋਂ ਦੀ ਇਕ ਅੰਰਤ ਨੂੰ ਇਸ ਦੇ ਚਿਮਟਿਆਂ ਦੀ ਮਾਰ ਨੇ ਅੱਜ ਤੱਕ ਮੰਜਿਓਂ ਪੈਰ ਬੁੰਜੇ ਨੀਲਾਹੁਣ ਦਿੱਤਾ। ਇੱਕ ਹੋਰ ਵਿਕਤੀ 'ਚੋਂ ਪ੍ਰੇਤ ਕੱਢਣ ਵੇਲੇ ਉਸ ਦੇ ਪੇਰਾਂ ਨੂੰ ਲਾਏ ਤੱਤੇ ਸਰੀਰੇ ਵਾਲੀ ਥਾਂ 'ਚ ਪੱਕ ਕੇ ਗਾਧ ਪਈ ਫਿਰਦੀ ਆ। ਹਿਸਟੀਰੀਏ ਦੀਆਂ ਮਰੀਜ਼ ਕੁੜੀਆਂ ਨੇ ਨਾਲ ਧੂਤ ਸਾਧ ਦੇ ਨਿਚਮਟੇ ਦੀ ਮਾਰ ਖਾਂਦਿਆਂ ਸੁਧ-ਬੁਧ ਖੋਹ ਬੈਠਦੀਆਂ। ਹੈਲੀ ਹੋਲੀ ਇਸ ਬੂਬਨੇ ਸਾਧ ਤੇ ਭੋਲੇ ਮਹੀਜ਼ਾਂ ਨੂੰ ਵਰਗਲਾਉਣਾ ਸੁਰੂ ਕਰ੍

ਦੀਆਂ ਠੋਸ ਹਾਲਤਾਂ ਨਾਲ ਮੇਲ ਮਾਂਦਾ ਹੋਵੇ) ਦੀ ਅਣਹੋਂ ਦੇ 'ਚ ਅਸੀਂ ਚਾਹੇ ਕਿੰਨੀ ਵੀ ਵੱਡੀ ਇਨਕਲਾਬੀ ਲਹਿਰ ਖੜੀ ਕਰ ਲਈ ਹੈ, ਉਹ ਅਸਲ ਨਿਸ਼ਾਨੇ ਤੋਂ ਭਟਕ ਜਾਵੇਗੀ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਜਨਤਕ ਜਦੋਜ਼ਹਾਦ ਨੂੰ ਬਿਲਕੁਲ ਰਿਲਾਜ਼ਲੀ ਦੇ ਦੁਆਰੀ, ਸਗੋਂ ਬੈਲੇ-ਸਡ ਚੱਲਣ ਦੀ ਲੋੜ ਹੈ ਤੇ ਵਿਚਾਰ-ਯਾਕ ਸੰਘਰਸ਼ ਹੈ, ਜੇ ਇਕ ਹਕੀਕੀ ਕਮਿਊਨਿਸਟ ਪਾਰਟੀ ਦੀ ਉਸਾਰੀ ਲਈ ਜ਼ਰੂਰੀ ਹੈ, Primary ਕਾਚਜ ਵਜੋਂ ਲਿਆ ਜਾਣਾ ਚਾਹੀਦਾ ਹੈ ਤੇ ਜ਼ਿਸ ਲਈ ਇਕ ਫੋਰਮ ਦੀ ਜ਼ਰੂਰਤ ਹੈ ਤੇ ਨਾਲ ਹੀ ਇਕ ਕੁਲ ਹਿੰਦ ਪੱਧਰ ਦੇ ਪੇਪਰ ਦੀ, ਜੋ ਕਿ ਸਾਰੀਆਂ ਧਿਰਾਂ ਦੀਆਂ ਪੁਜੀਸ਼ਨਾਂ ਨੂੰ ਇਨਕਲਾਬੀ ਘੋਰਿਆਂ ਤੱਕ ਲਿਜਾ ਸਕੇ।

ਬਾਕੀ ਸਾਬਿ ਵਲੋਂ ਇਕ ਪੇਪਰ ਸਬੰਧੀ ਕੀਤੀ ਗਈ ਟਿੱਪਣੀ ਬਿਲਕੁਲ ਵਾਜ਼ਬ ਤੇ ਦਰਸਤ ਹੈ।

ਇੰਦਰਜੀਤ (ਹੁਸ਼ਿਆਰਪੁਰ)

ਦਿੱਤਾ ਅਤੇ ਇਸ ਤਰ੍ਹਾਂ ਬਦਮਾਸ਼ੀ ਦਾ ਅੱਡਾ ਵੀ ਬਣਾ ਲਿਆ।

ਮਹਿਮਾ ਸਵਾਈ ਦੇ ਨੇੜਲੇ ਪਿੰਡਾਂ ਦੇ ਸੁਲਭੇ ਲੋਕ ਮਾਸ ਕਰਕੇ ਪਿੰਡਾਂ ਦੇ ਮਾਸਟਰ ਇਸ ਕੋਹੜ ਨੂੰ ਪਿੰਡੋਂ ਕੱਢਣ ਦੀ ਵਿਉਂਤ ਬਨਾਉਣ ਲੱਗ ਪਏ। ਭੁਗਤਾਂ ਨੂੰ ਸਮਝਾਉਣ ਲੱਗੇ। ਭੁਸਰੇ ਸਾਧ ਦੇ ਚੇਲਿਆਂ ਨੇ ਇਕ ਚਿਨ ਮੌਹਰੀ ਮਾਸਟਰ ਨੂੰ ਘੇਰ ਕੇ ਉਸ ਤੇ ਵਾਰ ਕੀਤਾ। ਪਰ ਮਾਸਟਰ ਦੀ ਜੁੱਗਤ ਨੇ ਉਥੋਂ ਹੀ ਤਲੋਂ-ਬੜ ਚੱਕੇ ਸਾਧ ਤੇ ਉਸਦੀ ਫੇਜ਼ ਨੂੰ ਭੇਰੇ 'ਚੋਂ ਬਾਹਰ ਕੱਢ ਵਾਹਣੀ ਪਾ ਲਿਆ। ਸਾਧ ਨੂੰ ਪਿੰਡ ਦੇ ਲੋਕ ਕੱਠੇ ਹੋ ਕੇ ਠਾਣੇ ਗਏ। ਸਾਧ ਨੂੰ ਪੁਲੀਸ ਫੜ ਕੇ ਤਾਂ ਲੇ ਗਈ ਪਰ ਉਹ ਸਾਧ ਦੇ ਬਦਮਾਸ਼ੀ-ਡੇਰੇ ਨੂੰ ਬੰਦ ਕਰਾਉਣ ਦੀ ਥਾਂ ਮਾਸਟਰ ਨਾਲ ਹੋਏ ਰੈਲੇ ਦਾ ਟਿਕ-ਟਿਕਾਅ ਹੀ ਕਰਾਉਣਾ ਚਾਹੀਦੀ ਸੀ। ਪਿੰਡ ਦੀ ਪੰਚਾਇਰ ਨੇ ਲਾਗਲੇ ਪਿੰਡਾਂ ਦੇ ਲੋਕਾਂ ਦੇ ਕੱਠੇ 'ਚ ਵੈਸਲਾ ਕੀਤਾ। ਕਿ ਇਸ-ਦਾ ਫੇਰਾ-ਫੇਰਾ ਚਕਵਾਉਣਾ ਹੈ। ਦੂਜੇ ਦਿਨ ਕੱਠੇ ਹੋਏ ਲੋਕਾਂ ਨੇ ਪੈਲ-ਪੱਧੀ ਵੀ ਕਰ ਦਿੱਤਾ। ਤੇ ਬੂਬਨੇ ਨੂੰ ਦਬੱਲ ਵੀ ਦਿੱਤਾ।

ਬਿਨਾਂ ਸੱਕ ਲੋਕਾਂ ਦੇ ਏਕੇ ਨੇ ਇਸ ਪਾਈੰਡੀ ਸਾਧ ਨੂੰ ਦਬੱਲ ਦਿੱਤਾ ਹੈ ਪਰ ਉਹ ਕਿਸੇ ਹੋਰ ਥਾਂ ਜਾ ਕੇ ਇਸ ਤੋਂ ਵੀ ਵੱਡਾ ਅੰਬੰਬਰ ਰੁਚ ਸਕਦਾ ਹੈ ਅਤੇ ਇਥੇ ਕੋਈ ਹੋਰ ਬੂਬਨਾ "ਪਰਗਟ" ਹੋ ਸਕਦਾ ਹੈ। ਸੋ, ਲੋੜ ਹੈ ਇਹਨਾਂ ਦੇ ਪ੍ਰੂਰੇ ਭੇਖਾਂ-ਪ੍ਰੰਤਾਂ ਨੂੰ ਸਮਝਣ ਦੀ ਅਤੇ ਹੋਰ ਲੋਕਾਂ ਨੂੰ ਸਮਝਾਉਣ ਦੀ।

—ਕਰਮਜੀਤ ਸਿੰਘ, ਬਠਿੰਡਾ